

ਸਹਿਮਤੀ ਦੀ ਘੋਸ਼ਣਾ

ਵਲੋਂ:

ਕਰਜ਼ਦਾਰ ਦਾ ਨਾਮ:

ਸਹਿ-ਕਰਜ਼ਦਾਰ 1 ਦਾ ਨਾਮ:

ਸਹਿ-ਕਰਜ਼ਦਾਰ 1 ਦਾ ਪਤਾ:

ਕਰਜ਼ਦਾਰ ਦਾ ਪਤਾ:

ਸਹਿ-ਕਰਜ਼ਦਾਰ 2 ਦਾ ਨਾਮ:

ਸਹਿ-ਕਰਜ਼ਦਾਰ 3 ਦਾ ਨਾਮ:

ਸਹਿ-ਕਰਜ਼ਦਾਰ 2 ਦਾ ਪਤਾ:

ਸਹਿ-ਕਰਜ਼ਦਾਰ 3 ਦਾ ਪਤਾ:

ਸਹਿ-ਕਰਜ਼ਦਾਰ 4 ਦਾ ਨਾਮ:

ਸਹਿ-ਕਰਜ਼ਦਾਰ 5 ਦਾ ਨਾਮ:

ਸਹਿ-ਕਰਜ਼ਦਾਰ 4 ਦਾ ਪਤਾ:

ਸਹਿ-ਕਰਜ਼ਦਾਰ 5 ਦਾ ਪਤਾ:

ਗਾਰੰਟੀ ਦੇਣ ਵਾਲੇ ਦਾ ਨਾਮ:

ਗਾਰੰਟੀ ਦੇਣ ਵਾਲੇ ਦਾ ਪਤਾ:

ਪ੍ਰਾਪਤ ਕਰਤਾ:

ਚੋਲਾਮੰਡਲਮ ਇਨਵੈਸਟਮੈਂਟ ਐਂਡ ਫਾਈਨੈਂਸ ਕੰਪਨੀ ਲਿਮਿਟੇਡ,
'ਚੋਲਾ ਕਰੈਸਟ', ਸੀ 54 ਅਤੇ 55, ਸੁਪਰ ਬੀ-4,
ਤਿਰੂ ਵੀ ਕਾ ਇੰਡਸਟਰੀਅਲ ਅਸਟੇਟ,
ਗਿੰਡੀ,
ਚੇਨਈ-600032.

CIN: L65993TN1978PLC007576

Cholamandalam Investment and Finance Company Ltd.

Chola Crest, Plot Nos. C 54-55 & Super B-4, Thiru.Vi.Ka. Industrial Estate,
Guindy, Chennai 600 032, India. Email : customercare@chola.murugappa.com
Toll-Free No.: 1800 102 4565 | CIN : L65993TN1978PLC007576



ਸ੍ਰੀ ਮਾਨ ਜੀ,

ਸੰਦਰਭ: ਅਰਜ਼ੀ ਨੰ.

1. ਮੈਂ/ਅਸੀਂ ਐਲਾਨ ਕਰਦਾ/ਕਰਦੇ ਹਾਂ ਕਿ ਕਰਜ਼ਾ ਪ੍ਰਾਪਤ ਕਰਨ ਲਈ ਸਾਡੇ ਦੁਆਰਾ ਦਿੱਤੇ ਗਏ/ਦਿੱਤੇ ਜਾਣ ਵਾਲੇ ਸਾਰੇ ਵੇਰਵੇ, ਜਾਣਕਾਰੀ ਅਤੇ ਦਸਤਾਵੇਜ਼ ਮੇਰੇ/ਸਾਡੇ ਗਿਆਨ ਅਤੇ ਵਿਸ਼ਵਾਸ ਦੇ ਅਨੁਸਾਰ ਹਰ ਪੱਖੋਂ ਅਸਲੀ ਅਤੇ ਸਹੀ ਹਨ/ਹੋਣਗੇ ਅਤੇ ਮੈਂ/ਅਸੀਂ ਇਸ ਵਿੱਚ ਕਿਸੇ ਵੀ ਤਬਦੀਲੀ ਬਾਰੇ ਤੁਹਾਨੂੰ ਤੁਰੰਤ ਸੂਚਿਤ ਕਰਨ ਦਾ ਵਾਅਦਾ ਕਰਦਾ/ਕਰਦੇ ਹਾਂ। ਮੈਨੂੰ ਪਤਾ ਹੈ ਕਿ ਇੱਥੇ ਇਲੈਕਟ੍ਰਾਨਿਕ ਤੌਰ 'ਤੇ ਪ੍ਰਦਾਨ ਕੀਤੇ ਅਤੇ ਅਪਲੋਡ ਕੀਤੇ ਗਏ ਵੇਰਵੇ ਅਤੇ ਦਸਤਾਵੇਜ਼ ਸੀ.ਆਈ.ਐਫ.ਸੀ.ਐਲ (ਚੋਲਾਮੰਡਲਮ ਇਨਵੈਸਟਮੈਂਟ ਐਂਡ ਫਾਈਨਾਂਸ ਕੰਪਨੀ) ਕਰਮਚਾਰੀਆਂ ਜਾਂ ਇਸਦੇ ਏਜੰਟਾਂ ਦੀ ਸਹਾਇਤਾ ਨਾਲ ਕੀਤੇ ਗਏ ਹਨ।
2. ਜੇਕਰ ਮੇਰੇ/ਸਾਡੇ ਦੁਆਰਾ ਪ੍ਰਦਾਨ ਕੀਤੇ ਗਏ ਕੋਈ ਵੀ ਵੇਰਵੇ ਅਤੇ ਜਾਣਕਾਰੀ ਗਲਤ ਜਾਂ ਭੂਠੀ ਜਾਂ ਗੁੰਮਰਾਹਕੁੰਨ ਜਾਂ ਗਲਤ ਪੇਸ਼ ਕੀਤੀ ਪਾਈ ਜਾਂਦੀ ਹੈ, ਤਾਂ ਮੈਂ/ਅਸੀਂ ਜਾਣਦੇ ਹਾਂ ਕਿ ਮੈਂ/ਅਸੀਂ ਇਸਦੇ ਲਈ ਜ਼ਿੰਮੇਵਾਰ ਹੋ ਸਕਦੇ ਹਾਂ। ਮੈਂ/ਅਸੀਂ ਚੋਲਾਮੰਡਲਮ ਇਨਵੈਸਟਮੈਂਟ ਐਂਡ ਫਾਈਨਾਂਸ ਕੰਪਨੀ ਲਿਮਿਟੇਡ (ਸੀ.ਆਈ.ਐਫ.ਸੀ.ਐਲ) ਅਤੇ ਇਸਦੇ ਸਹਿਯੋਗੀਆਂ ਜਾਂ ਕਿਸੇ ਹੋਰ ਵਿਅਕਤੀ ਨੂੰ ਸਾਰੇ ਵੇਰਵੇ, ਜਾਣਕਾਰੀ ਅਤੇ ਦਸਤਾਵੇਜ਼ਾਂ ਨੂੰ ਰੱਖਣ/ਸਾਂਝਾ ਕਰਨ, ਕ੍ਰੈਡਿਟ ਮੁਲਾਂਕਣ ਜਾਂ ਕਿਸੇ ਹੋਰ ਉਦੇਸ਼ ਲਈ ਕਿਸੇ ਵੀ ਜਾਣਕਾਰੀ ਦੀ ਪੁਸ਼ਟੀ ਕਰਨ ਜਾਂ ਸਾਂਝਾ ਕਰਨ ਲਈ ਅਧਿਕਾਰਤ ਕਰਦਾ/ਕਰਦੇ ਹਾਂ।
3. ਮੈਂ/ਅਸੀਂ ਚੋਲਾਮੰਡਲਮ ਇਨਵੈਸਟਮੈਂਟ ਐਂਡ ਫਾਈਨਾਂਸ ਕੰਪਨੀ ਲਿਮਿਟੇਡ (ਸੀ.ਆਈ.ਐਫ.ਸੀ.ਐਲ) ਅਤੇ ਇਸਦੇ ਟੈਲੀ-ਕਾਲਿੰਗ ਸੇਵਾ ਪ੍ਰਦਾਤਾਵਾਂ ਨੂੰ ਮੇਰੀ/ਸਾਡੀ ਨਿੱਜੀ ਜਾਣਕਾਰੀ ਦੀ ਪੁਸ਼ਟੀ ਕਰਨ, ਗੁਣਵੱਤਾ ਦੀ ਜਾਂਚ ਕਰਨ, ਕਾਨੂੰਨੀ/ਰੈਗੂਲੇਟਰੀ ਜ਼ਰੂਰਤਾਂ ਦੀ ਪਾਲਣਾ ਕਰਨ ਅਤੇ ਉਧਾਰ ਸੰਬੰਧੀ ਕਿਸੇ ਵੀ ਹੋਰ ਗਤੀਵਿਧੀਆਂ ਲਈ ਮੇਰੇ/ਸਾਡੇ ਅਤੇ ਸੀ.ਆਈ.ਐਫ.ਸੀ.ਐਲ ਦੇ ਕਰਮਚਾਰੀ ਵਿਚਕਾਰ ਹੋਈ ਟੈਲੀ-ਗੱਲਬਾਤ/ਵੋਇਸ ਕਾਲ ਨੂੰ ਰਿਕਾਰਡ ਕਰਨ ਅਤੇ ਰੱਖਣ ਲਈ ਅਧਿਕਾਰਤ ਕਰਦਾ/ਕਰਦੇ ਹਾਂ। ਮੈਂ/ਅਸੀਂ ਸਮਝਦਾ/ਸਮਝਦੇ ਹਾਂ ਕਿ ਉਕਤ ਰਿਕਾਰਡਿੰਗ ਵਿੱਚ ਮੇਰੀ/ਸਾਡੀ ਨਿੱਜੀ ਜਾਣਕਾਰੀ/ਡੇਟਾ ਜਿਵੇਂ ਕਿ ਨਾਮ, ਪਤਾ, ਜਨਮ ਮਿਤੀ, ਪੈਨ, ਰੁਜ਼ਗਾਰ, ਆਮਦਨ ਅਤੇ ਕ੍ਰੈਡਿਟ ਜਾਣਕਾਰੀ ਸ਼ਾਮਲ ਹੋ ਸਕਦੀ ਹੈ।
4. ਮੈਂ/ਅਸੀਂ ਐਲਾਨ ਕਰਦਾ/ਕਰਦੇ ਹਾਂ ਕਿ ਮੈਂ/ਅਸੀਂ ਇਹ ਅਰਜ਼ੀ ਕਿਸੇ ਵੀ ਐਕਟ, ਨਿਯਮਾਂ, ਨਿਯਮਾਂ ਜਾਂ ਕਿਸੇ ਵੀ ਨਿਯਾਮਕ ਜਾਂ ਕਾਨੂੰਨ ਜਾਂ ਸਮੇਂ-ਸਮੇਂ 'ਤੇ ਕਿਸੇ ਵੀ ਸਰਕਾਰੀ ਜਾਂ ਕਾਨੂੰਨੀ ਅਥਾਰਟੀ ਦੁਆਰਾ ਜਾਰੀ ਕੀਤੇ ਗਏ ਕਿਸੇ ਵੀ ਸੂਚਨਾ/ਨਿਰਦੇਸ਼ਾਂ ਦੀ ਉਲੰਘਣਾ ਕਰਕੇ ਨਹੀਂ ਦੇ ਰਹੇ ਹਾਂ। ਮੈਂ/ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਮੇਰੀ/ਸਾਡੀ ਕਰਜ਼ਾ ਅਰਜ਼ੀ ਦੀ ਸਵੀਕ੍ਰਿਤੀ/ਅਸਵੀਕ੍ਰਿਤੀ ਸੀ.ਆਈ.ਐਫ.ਸੀ.ਐਲ ਦੇ ਇਕਲੋਤੇ ਅਤੇ ਸੰਪੂਰਨ ਵਿਵੇਕ 'ਤੇ ਹੈ। ਮੈਂ/ਅਸੀਂ ਸਮਝਦਾ/ਸਮਝਦੇ ਹਾਂ ਅਤੇ ਸਹਿਮਤ ਹਾਂ ਕਿ ਫੰਡਾਂ ਦੀ ਵਰਤੋਂ ਉੱਪਰ ਦੱਸੇ ਗਏ ਉਦੇਸ਼ ਲਈ ਕੀਤੀ ਜਾਵੇਗੀ ਅਤੇ ਕਿਸੇ ਵੀ ਗੈਰ-ਕਾਨੂੰਨੀ, ਸੱਟੇਬਾਜ਼ੀ ਜਾਂ ਸਮਾਜ-ਵਿਰੋਧੀ ਉਦੇਸ਼ ਲਈ ਨਹੀਂ ਕੀਤੀ ਜਾਵੇਗੀ। ਮੈਂ/ਅਸੀਂ ਪੁਸ਼ਟੀ ਕਰਦਾ/ਕਰਦੇ ਹਾਂ ਕਿ ਬਕਾਇਆ ਬਕਾਏ ਦੀ ਵਸੂਲੀ ਲਈ ਕੋਈ ਵੀ ਵਾਲੀਆਪਨ ਕਾਰਵਾਈ ਜਾਂ ਮੁਕੱਦਮਾ ਨਾ ਸ਼ੁਰੂ ਕੀਤਾ ਗਿਆ ਹੈ ਅਤੇ/ਜਾਂ ਨਾ ਹੀ ਮੇਰੇ ਵਿਰੁੱਧ ਲੰਬਿਤ ਹੈ।
5. ਮੈਂ/ਅਸੀਂ ਪੁਸ਼ਟੀ ਕਰਦਾ/ਕਰਦੇ ਹਾਂ ਕਿ ਮੇਰੀ/ਸਾਡੀ ਸਾਲਾਨਾ ਘਰੇਲੂ ਆਮਦਨ ਮਤਲਬ ਕਿ ਮੇਰੀ/ਸਾਡੀ ਪਰਿਵਾਰਕ ਇਕਾਈ, ਭਾਵ (ਪਤੀ, ਪਤਨੀ ਅਤੇ ਅਣਵਿਆਹੇ ਬੱਚੇ) ਦੀ ਸਾਲਾਨਾ ਆਮਦਨ ਤਿੰਨ (3) ਲੱਖ ਰੁਪਏ ਤੋਂ ਵੱਧ ਹੈ ਅਤੇ ਇਸ ਲਈ, ਮੌਜੂਦਾ ਸਹੂਲਤ ਅਧੀਨ ਮੇਰਾ/ਸਾਡਾ ਕਰਜ਼ਾ ਮਾਈਕ੍ਰੋਫਾਈਨਾਂਸ ਲੇਨ ਵਜੋਂ ਮੰਨੇ ਜਾਣ ਦੇ ਯੋਗ ਨਹੀਂ ਹੈ।
6. ਮੈਂ/ਅਸੀਂ ਸਮੇਂ-ਸਮੇਂ 'ਤੇ ਪ੍ਰਾਪਤ ਕੀਤੇ ਜਾ ਸਕਣ ਵਾਲੇ ਕਰਜ਼ੇ 'ਤੇ ਲਾਗੂ ਹੋਣ ਵਾਲੀਆਂ ਫੀਸਾਂ ਅਤੇ ਖਰਚਿਆਂ ਨੂੰ ਪੜ੍ਹਿਆ ਅਤੇ ਸਮਝਿਆ ਹੈ। ਮੈਂ/ਅਸੀਂ ਜਾਣਦੇ ਹਾਂ ਕਿ ਐਡਮਿਨ ਅਤੇ ਪ੍ਰੋਸੈਸਿੰਗ ਫੀਸ ਅਤੇ ਲਾਗੂ ਟੈਕਸ ਵਾਪਸੀਯੋਗ ਨਹੀਂ ਹਨ, ਅਤੇ ਕੋਈ ਵੀ ਲੈਣ-ਦੇਣ ਨਕਦ ਵਿੱਚ ਨਹੀਂ ਕੀਤਾ ਗਿਆ ਹੈ। ਮੈਂ/ਅਸੀਂ ਸਿੱਧੇ ਜਾਂ ਅਸਿੱਧੇ ਤੌਰ 'ਤੇ ਕੰਪਨੀ ਐਕਟ, 2013 ਦੀ ਧਾਰਾ ਅਧੀਨ ਵਿਚਾਰੇ ਗਏ ਸੀ.ਆਈ.ਐਫ.ਸੀ.ਐਲ ਦੇ ਡਾਇਰੈਕਟਰਾਂ ਨਾਲ ਸਬੰਧਤ ਨਹੀਂ ਹਾਂ ਅਤੇ ਮੈਂ/ਅਸੀਂ ਆਰ.ਬੀ.ਆਈ ਦੇ ਕੇ.ਵਾਈ.ਸੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਰਾਜਨੀਤਿਕ ਤੌਰ 'ਤੇ ਪ੍ਰਭਾਵਿਤ ਵਿਅਕਤੀ ਨਹੀਂ ਹਾਂ। ਮੈਂ/ਅਸੀਂ ਸਮੇਂ-ਸਮੇਂ 'ਤੇ ਲਾਗੂ ਸੀ.ਆਈ.ਐਫ.ਸੀ.ਐਲ ਦੇ ਸਾਰੇ ਨਿਯਮਾਂ ਦੀ ਪਾਲਣਾ ਕਰਾਂਗੇ/ਕਰਾਂਗੇ ਅਤੇ ਉਪਰੋਕਤ ਸਥਿਤੀ ਵਿੱਚ ਕਿਸੇ ਵੀ ਬਦਲਾਅ ਬਾਰੇ ਕੰਪਨੀ ਨੂੰ ਸੂਚਿਤ ਕਰਾਂਗੇ/ਕਰਾਂਗੇ। ਮੈਂ/ਅਸੀਂ ਕਿਸੇ ਵੀ ਅਜਿਹੀ ਜਾਣਕਾਰੀ ਨੂੰ ਦਬਾਇਆ ਨਹੀਂ ਹੈ/ਦਬਾਵਾਂਗੇ ਨਹੀਂ ਜੋ ਸੀ.ਆਈ.ਐਫ.ਸੀ.ਐਲ ਦੇ ਫੈਸਲੇ ਨੂੰ ਪ੍ਰਭਾਵਤ ਕਰ ਸਕਦੀ ਹੈ।
7. ਮੈਂ/ਅਸੀਂ, ਸਿਰਫ਼ ਸੀ.ਕੇ.ਵਾਈ.ਸੀ.ਆਰ ਦੇ ਡੇਟਾਬੇਸ ਤੋਂ ਮੇਰੀ/ਸਾਡੀ ਪਛਾਣ ਅਤੇ ਪਤੇ ਦੀ ਪੁਸ਼ਟੀ ਕਰਨ ਦੇ ਉਦੇਸ਼ ਲਈ, ਕੇਂਦਰੀ ਕੇ.ਵਾਈ.ਸੀ ਰਜਿਸਟਰੀ (ਸੀ.ਕੇ.ਵਾਈ.ਸੀ.ਆਰ) ਤੋਂ ਮੇਰੇ/ਸਾਡੇ ਕੇ.ਵਾਈ.ਸੀ ਰਿਕਾਰਡ ਡਾਊਨਲੋਡ ਕਰਨ ਲਈ ਆਪਣੀ/ਸਾਡੀ ਸਹਿਮਤੀ ਦਿੰਦਾ/ਦਿੰਦੇ ਹਾਂ। ਮੈਂ/ਅਸੀਂ ਸਮਝਦਾ/ਸਮਝਦੇ ਹਾਂ ਕਿ ਮੇਰੇ/ਸਾਡੇ ਕੇ.ਵਾਈ.ਸੀ ਰਿਕਾਰਡ ਵਿੱਚ ਮੇਰੀ/ਸਾਡੀ ਨਿੱਜੀ ਜਾਣਕਾਰੀ ਸ਼ਾਮਲ ਹੈ ਜਿਵੇਂ ਕਿ ਮੇਰਾ/ਸਾਡਾ ਨਾਮ, ਪਤਾ, ਜਨਮ ਮਿਤੀ, ਪੈਨ ਨੰਬਰ, ਆਦਿ। ਇਸ ਤੋਂ ਇਲਾਵਾ, ਮੈਂ/ਅਸੀਂ ਇੱਥੇ ਤੁਹਾਨੂੰ ਪ੍ਰਦਾਨ ਕੀਤੇ ਗਏ ਨੰਬਰ/ਈ-ਮੇਲ ਪਤੇ 'ਤੇ ਐੱਸ.ਐੱਮ.ਐੱਸ/ਈਮੇਲ ਰਾਹੀਂ ਸੀ.ਕੇ.ਵਾਈ.ਸੀ.ਆਰ ਤੋਂ ਜਾਣਕਾਰੀ ਪ੍ਰਾਪਤ ਕਰਨ ਲਈ ਸਹਿਮਤੀ ਦਿੰਦਾ/ਦਿੰਦੇ ਹਾਂ।
8. ਕੇ.ਵਾਈ.ਸੀ ਸਬੂਤ ਵਿੱਚ ਕੋਈ ਵੀ ਅੱਪਡੇਟ ਹੋਣ ਦੀ ਸਥਿਤੀ ਵਿੱਚ ਜੇ ਮੇਰੇ/ਸਾਡੇ ਦੁਆਰਾ ਤੁਹਾਡੇ ਕੋਲ ਪਹਿਲਾਂ ਹੀ ਜਮ੍ਹਾਂ ਕਰਵਾਇਆ ਗਿਆ ਸੀ, ਮੈਂ/ਅਸੀਂ ਅਜਿਹੇ ਅੱਪਡੇਟ ਦੇ 30 ਦਿਨਾਂ ਦੇ ਅੰਦਰ ਅੱਪਡੇਟ ਕੀਤੇ ਕੇ.ਵਾਈ.ਸੀ ਸਬੂਤ ਦੀ ਇੱਕ ਸਵੈ-ਪ੍ਰਮਾਣਿਤ ਕਾਪੀ ਜਮ੍ਹਾਂ ਕਰਵਾਉਣ ਦਾ ਵਾਅਦਾ ਕਰਦਾ/ਕਰਦੇ ਹਾਂ। ਇਸੇ ਤਰ੍ਹਾਂ, ਜੇਕਰ ਬਿਨੈਕਾਰ/ਸਹਿ-ਬਿਨੈਕਾਰ ਦੀ ਲਾਭਕਾਰੀ ਮਾਲਕੀ ਦੇ ਵੇਰਵਿਆਂ ਵਿੱਚ ਕੋਈ ਬਦਲਾਅ ਹੁੰਦਾ ਹੈ ਤਾਂ ਇਸਨੂੰ ਤੁਰੰਤ ਅੰਤਿਮ ਲਾਭਕਾਰੀ ਮਾਲਕ(ਮਾਲਕਾਂ) ਦੇ ਕੇ.ਵਾਈ.ਸੀ ਸਬੂਤ ਦੇ ਨਾਲ ਅਪਡੇਟ ਕੀਤਾ ਜਾਵੇਗਾ।

Cholamandalam Investment and Finance Company Ltd.

Chola Crest, Plot Nos. C 54-55 & Super B-4, Thiru.Vi.Ka. Industrial Estate,
 Guindy, Chennai 600 032, India. Email : customercare@chola.murugappa.com
 Toll-Free No.: 1800 102 4565 | CIN : L65993TN1978PLC007576



murugappa

9. ਮੈਂ/ਅਸੀਂ ਇੱਥੇ ਸਵੈ-ਇੱਛਾ ਨਾਲ ਯੂ.ਆਈ.ਡੀ.ਏ.ਆਈ (ਆਧਾਰ) ਦੁਆਰਾ ਜਾਰੀ ਕੀਤੇ ਗਏ ਆਧਾਰ ਕਾਰਡ/ਭੌਤਿਕ ਈ-ਆਧਾਰ/ਮਾਸਕਡ ਆਧਾਰ ਦੀ ਕਾਪੀ ਸੀ.ਆਈ.ਐਫ.ਸੀ.ਐਲ ਨੂੰ ਆਪਣੀ/ਸਾਡੀ ਪਛਾਣ ਅਤੇ ਪਤੇ ਦੇ ਸਬੂਤ ਵਜੋਂ ਜਮ੍ਹਾਂ ਕਰਵਾਉਂਦੇ ਹਾਂ। ਮੈਂ/ਅਸੀਂ ਇਹ ਵੀ ਜਾਣਦੇ ਹਾਂ/ਜਾਣਦੇ ਹਾਂ ਅਤੇ ਸੂਚਿਤ ਹਾਂ ਕਿ ਸੀ.ਆਈ.ਐਫ.ਸੀ.ਐਲ ਦੁਆਰਾ ਆਗਿਆ ਦਿੱਤੇ ਗਏ ਵਿਕਲਪਾਂ ਅਨੁਸਾਰ ਆਧਾਰ ਤੋਂ ਇਲਾਵਾ ਕੋਈ ਹੋਰ ਦਸਤਾਵੇਜ਼ ਵੀ ਪਛਾਣ ਅਤੇ ਪਤੇ ਦੇ ਸਬੂਤ ਵਜੋਂ ਪ੍ਰਦਾਨ ਕੀਤੇ ਜਾ ਸਕਦੇ ਹਨ। ਮੈਂ/ਅਸੀਂ ਸੀ.ਆਈ.ਐਫ.ਸੀ.ਐਲ ਨੂੰ ਮੇਰੀ/ਸਾਡੀ ਸਪੱਸ਼ਟ ਸਹਿਮਤੀ ਪ੍ਰਦਾਨ ਕਰਦਾ/ਕਰਦੇ ਹਾਂ ਕਿ ਮੈਂ/ਸਾਡੇ ਦੁਆਰਾ ਲਾਗੂ ਕੀਤੀ ਗਈ ਸਹੂਲਤ ਪ੍ਰਦਾਨ ਕਰਨ ਲਈ ਆਧਾਰ ਦੀ ਪੁਸ਼ਟੀ ਕੀਤੀ ਜਾਵੇ। ਜੇਕਰ ਮੈਂ/ਅਸੀਂ ਪਤੇ/ਪਛਾਣ ਦੇ ਸਬੂਤ ਵਜੋਂ ਆਧਾਰ xmi ਫਾਈਲ ਜਮ੍ਹਾਂ ਕਰਦਾ/ਕਰਦੇ ਹਾਂ ਤਾਂ ਸੀ.ਆਈ.ਐਫ.ਸੀ.ਐਲ ਇਸਨੂੰ ਰਿਕਾਰਡਾਂ ਲਈ ਡਿਕ੍ਰਿਪਟ ਅਤੇ ਸਟੋਰ ਕਰ ਸਕਦਾ ਹੈ ਅਤੇ ਡਿਕ੍ਰਿਪਸ਼ਨ ਦੇ ਉਦੇਸ਼ ਲਈ ਉਹ ਕਿਸੇ ਤੀਜੀ ਧਿਰ ਦੀਆਂ ਸੇਵਾਵਾਂ ਦੀ ਵਰਤੋਂ ਕਰ ਸਕਦੇ ਹਨ। ਸੀ.ਆਈ.ਐਫ.ਸੀ.ਐਲ (ਚੋਲਮੰਡਲਮ ਇਨਵੈਸਟਮੈਂਟ ਐਂਡ ਫਾਈਨੈਂਸ ਕੰਪਨੀ ਲਿਮਿਟੇਡ) ਨੇ ਮੈਨੂੰ/ਸਾਨੂੰ ਸਮਝਾਇਆ ਹੈ ਕਿ ਆਧਾਰ ਵਿੱਚ ਉਪਲਬਧ ਪਛਾਣ ਅਤੇ ਪਤੇ ਨੂੰ ਸੀ.ਆਈ.ਐਫ.ਸੀ.ਐਲ ਦੁਆਰਾ ਉਨ੍ਹਾਂ ਦੇ ਮੁਲਾਂਕਣ ਦੌਰਾਨ ਜ਼ਰੂਰੀ ਸਮਝੇ ਜਾਣ ਅਨੁਸਾਰ ਕ੍ਰੈਡਿਟ ਅਤੇ ਫੀਲਡ ਵੈਰੀਫਿਕੇਸ਼ਨ ਦੇ ਉਦੇਸ਼ ਲਈ ਸਾਂਝਾ ਕੀਤਾ ਜਾ ਸਕਦਾ ਹੈ
 10. ਮੈਂ/ਅਸੀਂ ਸੂਚਨਾ ਤਕਨਾਲੋਜੀ ਐਕਟ, 2000 ਦੇ ਤਹਿਤ ਨਿਰਧਾਰਤ ਪ੍ਰਕਿਰਿਆਵਾਂ ਅਤੇ ਪ੍ਰਮਾਣਿਕਤਾ ਤਕਨੀਕਾਂ ਦੀ ਪਾਲਣਾ ਕਰਕੇ ਕਰਜ਼ੇ ਨਾਲ ਸਬੰਧਤ ਦਸਤਾਵੇਜ਼ਾਂ 'ਤੇ ਇਲੈਕਟ੍ਰਾਨਿਕ ਤੌਰ 'ਤੇ ਦਸਤਖਤ ਕਰਨ ਲਈ ਸਹਿਮਤੀ ਦਿੰਦਾ/ਦਿੰਦੇ ਹਾਂ ਜਿਸ ਵਿੱਚ ਆਧਾਰ ਜਾਂ ਹੋਰ ਈ-ਕੇ.ਵਾਈ.ਸੀ ਸੇਵਾ ਦੁਆਰਾ ਈ-ਸਾਈਨ ਦੀ ਪ੍ਰਮਾਣਿਕਤਾ ਸ਼ਾਮਲ ਹੈ।
 11. ਮੈਂ/ਅਸੀਂ ਐਲਾਨ ਕਰਦਾ/ਕਰਦੇ ਹਾਂ ਕਿ ਅੰਤਰ-ਸਰਕਾਰੀ ਸੰਸਥਾ, ਫਾਈਨਾਂਸੀਅਲ ਐਕਸ਼ਨ ਟਾਸਕ ਫੋਰਸ ਦੁਆਰਾ ਐਂਟੀ-ਮਨੀ ਲਾਂਡਰਿੰਗ (ਕਾਲੇ ਧਨ ਨੂੰ ਵੈਟ ਬਣਾਉਣਾ) ਅਤੇ/ਜਾਂ ਅੱਤਵਾਦ ਦੀ ਵਿੱਤੀ ਸਹਾਇਤਾ ਵਿੱਚ ਕਮੀਆਂ ਨਾਲ ਨਜਿੱਠਣ ਬਾਰੇ ਉਨ੍ਹਾਂ ਦੇ ਜਨਤਕ ਬਿਆਨ/ਨਾਂ ਵਿੱਚ ਪਛਾਣੇ ਗਏ ਅਤੇ ਸੂਚੀਬੱਧ ਕੀਤੇ ਗਏ ਅਧਿਕਾਰ ਖੇਤਰਾਂ ਨਾਲ ਸਬੰਧਤ ਵਿਅਕਤੀਆਂ ਨਾਲ ਮੇਰਾ/ਸਾਡਾ ਕੋਈ ਵਪਾਰ/ਕਾਰੋਬਾਰੀ ਲੈਣ-ਦੇਣ/ਸੰਬੰਧ ਨਹੀਂ ਹੈ
 12. ਮੈਂ/ਅਸੀਂ ਸੀ.ਆਈ.ਐਫ.ਸੀ.ਐਲ ਨੂੰ ਮੇਰੀ/ਸਾਡੀ ਕ੍ਰੈਡਿਟ ਯੋਗਤਾ ਦੀ ਜਾਂਚ ਕਰਨ ਲਈ ਕਿਸੇ ਵੀ ਕ੍ਰੈਡਿਟ ਜਾਣਕਾਰੀ ਕੰਪਨੀਆਂ ਤੋਂ ਕ੍ਰੈਡਿਟ ਰਿਪੋਰਟ ਪ੍ਰਾਪਤ ਕਰਨ ਦਾ ਅਧਿਕਾਰ ਦਿੰਦਾ ਹਾਂ। ਮੈਂ/ਅਸੀਂ ਸਹਿਮਤੀ ਦਿੰਦਾ/ਦਿੰਦੇ ਹਾਂ ਕਿ ਨਿਯਤ ਮਿਤੀ 'ਤੇ ਭੁਗਤਾਨ ਕਰਨ ਵਿੱਚ ਅਸਫਲ ਹੋਣ ਦੀ ਸਥਿਤੀ ਸਮੇਤ ਮੇਰੀ/ਸਾਡੀ ਪਛਾਣ, ਮੁੜਭੁਗਤਾਨ ਸਮਰੱਥਾ ਦੀ ਪੁਸ਼ਟੀ ਕਰਨ ਲਈ ਅਤੇ/ਜਾਂ ਇਸ ਅਰਜ਼ੀ ਦੀਆਂ ਸ਼ਰਤਾਂ ਦੀ ਉਲੰਘਣਾ ਕਰਨ ਦੀ ਸਥਿਤੀ ਵਿੱਚ ਵਸੂਲੀ ਦੇ ਯਤਨ ਕਰਨ ਲਈ ਮੇਰੇ/ਸਾਡੇ ਦੁਆਰਾ ਪ੍ਰਦਾਨ ਕੀਤੇ ਗਏ ਹਵਾਲਾ ਸੰਪਰਕਾਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਮੈਂ/ਅਸੀਂ ਸਹਿਮਤ ਹਾਂ ਅਤੇ ਸਵੀਕਾਰ ਕਰਦਾ/ਕਰਦੇ ਹਾਂ ਕਿ ਸੀ.ਆਈ.ਐਫ.ਸੀ.ਐਲ ਆਪਣੇ ਵਿਵੇਕ ਅਨੁਸਾਰ ਆਪਣੇ ਆਪ ਜਾਂ ਅਧਿਕਾਰਤ ਵਿਅਕਤੀਆਂ, ਵਕੀਲਾਂ, ਏਜੰਸੀਆਂ, ਬਿਊਰੋ, ਆਦਿ ਦੇ ਮਾਧਿਅਮ ਨਾਲ ਮੇਰੇ ਦੁਆਰਾ ਦਿੱਤੀ ਗਈ ਕਿਸੇ ਵੀ ਜਾਣਕਾਰੀ ਦੀ ਪੁਸ਼ਟੀ ਕਰ ਸਕਦਾ ਹੈ, ਕ੍ਰੈਡਿਟ ਹਵਾਲਿਆਂ, ਰੁਜ਼ਗਾਰ ਵੇਰਵਿਆਂ ਦੀ ਜਾਂਚ ਕਰ ਸਕਦਾ ਹੈ ਅਤੇ ਸਮੇਂ-ਸਮੇਂ 'ਤੇ ਕ੍ਰੈਡਿਟ ਯੋਗਤਾ ਨਿਰਧਾਰਤ ਕਰਨ ਲਈ ਕ੍ਰੈਡਿਟ ਰਿਪੋਰਟਾਂ ਪ੍ਰਾਪਤ ਕਰ ਸਕਦਾ ਹੈ। ਮੈਂ/ਅਸੀਂ ਸੀ.ਆਈ.ਐਫ.ਸੀ.ਐਲ ਨੂੰ ਅਧਿਕਾਰਤ ਕਰਦਾ/ਕਰਦੇ ਹਾਂ ਕਿ ਉਹ ਮੇਰੇ/ਸਾਡੇ ਪੇਸ਼ੇ ਦੀ ਵੈਧਤਾ ਦੀ ਜਾਂਚ ਕਰਨ ਲਈ ਅਧਿਕਾਰਤ ਪੇਸ਼ਾ ਰਜਿਸਟ੍ਰੇਸ਼ਨ ਸੰਸਥਾਵਾਂ ਤੋਂ ਮੇਰੇ/ਸਾਡੇ ਪੇਸ਼ੇ ਦੇ ਵੇਰਵੇ ਪ੍ਰਾਪਤ ਕਰ ਸਕਦਾ ਹੈ। ਮੈਂ/ਅਸੀਂ ਸਮਝਦਾ/ਸਮਝਦੇ ਹਾਂ ਕਿ ਵਿਅਕਤੀਗਤ ਕ੍ਰੈਡਿਟ ਅਤੇ ਜੇਖਮ ਪ੍ਰੋਫਾਈਲਾਂ ਦੇ ਆਧਾਰ 'ਤੇ ਵੱਖ-ਵੱਖ ਸ਼੍ਰੇਣੀਆਂ ਦੇ ਉਧਾਰ ਲੈਣ ਵਾਲਿਆਂ ਲਈ ਵਿਆਜ ਦੀਆਂ ਦਰਾਂ ਵੱਖਰੀਆਂ ਹੋਣਗੀਆਂ ਅਤੇ ਵਿਆਜ ਦਰ ਦਾ ਮਾਡਲ ਸੀ.ਆਈ.ਐਫ.ਸੀ.ਐਲ ਦੀ ਵੈੱਬਸਾਈਟ 'ਤੇ ਦਿੱਤਾ ਗਿਆ ਹੈ।
 13. ਮੈਂ/ਅਸੀਂ ਤੁਹਾਨੂੰ ਐੱਸ.ਐੱਮ.ਐੱਸ/ਈਮੇਲ/ਸੂਚਨਾਵਾਂ ਭੇਜਣ ਅਤੇ ਅੱਗੇ ਦਿੱਤੇ ਕਾਰਨਾਂ ਦੇ ਸੰਬੰਧ ਵਿੱਚ ਮੇਰੇ ਨਾਲ ਸੰਚਾਰ/ਸੰਪਰਕ ਕਰਨ ਲਈ ਕਾਲ ਕਰਨ ਦੀ ਇਜਾਜ਼ਤ ਦਿੰਦਾ/ਦਿੰਦੇ ਹਾਂ:
 - ਮੇਰੇ ਕਰਜ਼ਾ ਖਾਤੇ/ਖਾਤਿਆਂ ਨਾਲ ਸਬੰਧਤ ਕੋਈ ਵੀ ਲੈਣ-ਦੇਣ ਸੁਨੇਹੇ (ਲਾਜ਼ਮੀ) ਦੇ ਸੰਬੰਧ ਵਿੱਚ;
 ਅਜਿਹੇ ਗੈਰ-ਲੈਣ-ਦੇਣ ਸੰਚਾਰ ਦੀ ਚੋਣ ਕਰਨ ਲਈ ਖਾਨਿਆਂ 'ਤੇ ਨਿਸ਼ਾਨ ਲਗਾਓ;
 - ☒ ਕਰਜ਼ਿਆਂ/ਸੇਵਾਵਾਂ ਜਾਂ ਅਜਿਹੇ ਹੋਰ ਸੰਬੰਧਿਤ ਉਤਪਾਦਾਂ ਨਾਲ ਜੁੜੇ ਕੋਈ ਵੀ ਵਪਾਰਕ, ਮਾਰਕੀਟਿੰਗ ਅਤੇ ਪ੍ਰਚਾਰ ਸੰਦੇਸ਼ ਦੇ ਸੰਬੰਧ ਵਿੱਚ;
 - ☒ ਜਨਮ/ਵਿਆਹ ਦੇ ਦਿਨ ਦੀਆਂ ਸ਼ੁਭਕਾਮਨਾਵਾਂ ਸਮੇਤ ਕਿਸੇ ਵਿਸ਼ੇਸ਼ ਸਮੇਂ 'ਤੇ ਸ਼ੁਭਕਾਮਨਾਵਾਂ ਦੇਣ ਦੇ ਸੰਬੰਧ ਵਿੱਚ।
- ਨੋਟ: ਬਿਨੈਕਾਰ ਸੀ.ਆਈ.ਐਫ.ਸੀ.ਐਲ ਨਾਲ ਸੰਪਰਕ ਕਰਕੇ ਗੈਰ-ਲੈਣ-ਦੇਣ ਵਾਲੇ ਸੰਚਾਰ ਲਈ ਦਿੱਤੀ ਗਈ ਸਹਿਮਤੀ ਨੂੰ ਸੋਧ/ਰੱਦ ਕਰ ਸਕਦਾ ਹੈ।
14. ਮੈਂ/ਅਸੀਂ ਸੀ.ਆਈ.ਐਫ.ਸੀ.ਐਲ ਨੂੰ ਜੀਵਨ, ਸਿਹਤ, ਦੁਰਘਟਨਾ ਆਦਿ ਲਈ ਬੀਮਾ ਪਾਲਿਸੀ ਕਵਰ ਦੀ ਸਹੂਲਤ ਦੇਣ ਅਤੇ ਸੀ.ਆਈ.ਐਫ.ਸੀ.ਐਲ ਤੋਂ ਫਾਈਨਾਂਸ ਪ੍ਰਾਪਤ ਕਰਨ ਦੀ ਬੇਨਤੀ ਕਰਦਾ ਹਾਂ, ਜੇਕਰ ਇਸਦੀ ਮਨਜ਼ੂਰੀ ਮਿਲਦੀ ਹੈ।

ਤੁਹਾਡਾ ਧੰਨਵਾਦ,

ਤੁਹਾਡੇ ਸੁਭਚਿੰਤਕ,

ਵੱਲ

ਕਰਜ਼ਦਾਰ ਦਾ ਨਾਮ ਅਤੇ ਦਸਤਖਤ:

ਸਹਿ-ਕਰਜ਼ਦਾਰ 1 ਦਾ ਨਾਮ ਅਤੇ ਦਸਤਖਤ

ਸਹਿ-ਕਰਜ਼ਦਾਰ 2 ਨਾਮ ਅਤੇ ਦਸਤਖਤ:

ਸਹਿ-ਕਰਜ਼ਦਾਰ 3 ਨਾਮ ਅਤੇ ਦਸਤਖਤ:

ਸਹਿ-ਕਰਜ਼ਦਾਰ 4 ਨਾਮ ਅਤੇ ਦਸਤਖਤ:

ਸਹਿ-ਕਰਜ਼ਦਾਰ 5 ਨਾਮ ਅਤੇ ਦਸਤਖਤ:

ਗਾਰੰਟੀ ਦੇਣ ਵਾਲੇ ਦਾ ਨਾਮ ਅਤੇ ਦਸਤਖਤ:

Cholamandalam Investment and Finance Company Ltd.

Chola Crest, Plot Nos. C 54-55 & Super B-4, Thiru.Vi.Ka. Industrial Estate,
Guindy, Chennai 600 032, India. Email : customercare@chola.murugappa.com
Toll-Free No.: 1800 102 4565 | CIN : L65993TN1978PLC007576



murugappa

ਕਰਜ਼ੇ ਦਾ ਸਮਝੌਤਾ - ਨਿੱਜੀ ਕਰਜ਼ਾ

ਇਹ ਕਰਜ਼ੇ ਦਾ ਸਮਝੌਤਾ ਕਰਜ਼ੇ ਦੇ ਸਮਝੌਤੇ ਦੀ ਅਨੁਸੂਚੀ ('ਲਾਗੂ ਹੋਣ ਦੀ ਮਿਤੀ') ਵਿੱਚ ਦੱਸੀ ਗਈ ਮਿਤੀ ਨੂੰ ਕੀਤਾ ਗਿਆ ਹੈ:

ਕਰਜ਼ਦਾਰ ਅਤੇ ਸਹਿ-ਕਰਜ਼ਦਾਰ ਦਾ ਵਰਣਨ ਇਸ ਅਨੁਸੂਚੀ ਵਿੱਚ ਵਧੇਰੇ ਖਾਸ ਤੌਰ 'ਤੇ ਕੀਤਾ ਗਿਆ ਹੈ ਅਤੇ ਨਿਰਧਾਰਤ ਕੀਤਾ ਗਿਆ ਹੈ (ਇਸ ਤੋਂ ਬਾਅਦ "ਕਰਜ਼ਦਾਰ" ਕਿਹਾ ਗਿਆ ਹੈ) ਅਤੇ ਗਰੰਟੀ ਦੇਣ ਵਾਲਾ/ਵਾਲੇ ਦਾ ਵਰਣਨ ਇਸ ਅਨੁਸੂਚੀ ਵਿੱਚ ਵਧੇਰੇ ਖਾਸ ਤੌਰ 'ਤੇ ਕੀਤਾ ਗਿਆ ਹੈ ਅਤੇ ਨਿਰਧਾਰਤ ਕੀਤਾ ਗਿਆ ਹੈ (ਇਸ ਤੋਂ ਬਾਅਦ "ਗਰੰਟਰ" ਕਿਹਾ ਗਿਆ ਹੈ) ਅਤੇ ਇਨ੍ਹਾਂ ਨੂੰ ਇੱਕ ਭਾਗ ਵਿੱਚ ਇਨ੍ਹਾਂ ਦੇ ਪ੍ਰਗਟਾਵੇ ਸੰਦਰਭ ਜਾਂ ਅਰਥ ਦੇ ਉਲਟ ਹੋਣ ਤੱਕ, ਇਨ੍ਹਾਂ ਦੇ ਸੰਬੰਧਿਤ ਵਾਰਸਾਂ, ਕਾਰਜਕਾਰਾਂ, ਪ੍ਰਸ਼ਾਸਕਾਂ, ਨਾਮਜ਼ਦ ਵਿਅਕਤੀਆਂ, ਪ੍ਰਤੀਨਿਧਾਂ ਅਤੇ ਕਾਨੂੰਨੀ ਪ੍ਰਤੀਨਿਧੀਆਂ ਦੇ ਤੌਰ 'ਤੇ ਮੰਨਿਆ ਜਾਵੇਗਾ।

ਅਤੇ

ਚੋਲਾਮੰਡਲਮ ਇਨਵੈਸਟਮੈਂਟ ਐਂਡ ਫਾਈਨੈਂਸ ਕੰਪਨੀ ਲਿਮਿਟਡ, ਕੰਪਨੀ ਐਕਟ, 1956 ਦੇ ਤਹਿਤ ਸ਼ਾਮਲ ਅਤੇ ਰਜਿਸਟਰਡ ਇੱਕ ਕੰਪਨੀ ਹੈ ਅਤੇ ਇਸਦਾ ਰਜਿਸਟਰਡ ਦਫਤਰ 'ਚੋਲਾ ਕਰੈਸਟ', ਸੀ 54 ਅਤੇ 55, ਸੁਪਰ ਬੀ-4, ਥਿਰੂ.ਵੀ.ਕਾ. ਇੰਡਸਟਰੀਅਲ ਅਸਟੇਟ, ਗਿੰਡੀ, ਚੇਨਈ - 600 032, (ਇਸ ਤੋਂ ਬਾਅਦ "ਕੰਪਨੀ" ਵਜੋਂ ਜਾਣਿਆ ਜਾਵੇਗਾ) ਵਿਖੇ ਸਥਿਤ ਹੈ, ਅਤੇ ਇਸ ਦਾ ਪ੍ਰਗਟਾਵਾ ਸੰਦਰਭ ਜਾਂ ਅਰਥ ਦੇ ਉਲਟ ਹੋਣ ਤੱਕ ਇਸਦਾ ਮਤਲਬ ਇਸਦੇ ਉੱਤਰਾਧਿਕਾਰੀ ਅਤੇ ਦੂਜੇ ਭਾਗ ਦੇ ਨਿਯੁਕਤਾਂ ਤੋਂ ਹੋਵੇਗਾ।

ਕਰਜ਼ਦਾਰ(ਰਾਂ), ਗਰੰਟਰ(ਰਾਂ) ਅਤੇ ਕੰਪਨੀ ਨੂੰ ਇਸ ਤੋਂ ਬਾਅਦ ਸਮੂਹਿਕ ਤੌਰ 'ਤੇ "ਧਿਰਾਂ" ਅਤੇ ਵਿਅਕਤੀਗਤ ਤੌਰ 'ਤੇ ਇੱਕ "ਧਿਰ" ਵਜੋਂ ਜਾਣਿਆ ਜਾਵੇਗਾ।

ਜਿੱਥੇ:

- A. ਕੰਪਨੀ ਹੋਰ ਗੱਲਾਂ ਦੇ ਨਾਲ-ਨਾਲ ਵਿਭਿੰਨ ਗਾਹਕਾਂ ਨੂੰ ਕਰਜ਼ੇ/ਕ੍ਰੈਡਿਟ ਸਹੂਲਤਾਂ ਪ੍ਰਦਾਨ ਕਰਨ ਦੇ ਕਾਰੋਬਾਰ ਵਿੱਚ ਰੁੱਝੀ ਹੋਈ ਹੈ;
- B. ਕਰਜ਼ਦਾਰ ਨੇ ਕੰਪਨੀ ਨੂੰ ਕਰਜ਼ੇ ਦੀ ਅਰਜ਼ੀ ਅਤੇ ਅਨੁਸੂਚੀ ਵਿੱਚ ਪੂਰੀ ਤਰ੍ਹਾਂ ਵਰਣਨ ਕੀਤੇ ਗਏ ਉਦੇਸ਼ ਲਈ ਵਿੱਤੀ ਸਹੂਲਤ ਲਈ ਬੇਨਤੀ ਕੀਤੀ ਹੈ;
- C. ਗਰੰਟਰ ਨੇ ਕੰਪਨੀ ਨੂੰ ਬੇਨਤੀ ਕੀਤੀ ਹੈ ਕਿ ਉਹ ਕਰਜ਼ਦਾਰ ਨੂੰ ਉਕਤ ਵਿੱਤੀ ਸਹੂਲਤ ਪ੍ਰਦਾਨ ਕਰੇ ਅਤੇ ਉਪਰੋਕਤ ਨੂੰ ਧਿਆਨ ਵਿੱਚ ਰੱਖਦੇ ਹੋਏ, ਗਰੰਟਰ ਇਸ ਗੱਲ ਲਈ ਸਹਿਮਤ ਹੋਇਆ ਹੈ ਕਿ ਕਰਜ਼ਦਾਰ ਕੰਪਨੀ ਪ੍ਰਤੀ ਇਕਰਾਰਨਾਮੇ ਦੇ ਇੱਥੇ ਸ਼ਾਮਲ ਨਿਯਮਾਂ ਅਤੇ ਸ਼ਰਤਾਂ ਅਨੁਸਾਰ ਬਣਦੀ ਕਾਰਗੁਜ਼ਾਰੀ ਦੀ ਗਰੰਟੀ ਦੇਵੇਗਾ ਅਤੇ ਇਸ ਕਰਜ਼ੇ ਦੇ ਸਮਝੌਤੇ ਵਿੱਚ ਨਿਰਧਾਰਤ ਸਾਰੀਆਂ ਦੇਵਦਾਰੀਆਂ ਨੂੰ ਨਿਭਾਏਗਾ;
- D. ਕਰਜ਼ਦਾਰ ਅਤੇ ਗਰੰਟਰ ਦੁਆਰਾ ਕੀਤੇ ਗਏ ਪ੍ਰਤੀਨਿਧਤਾਵਾਂ ਦੇ ਅਧਾਰ 'ਤੇ ਕੰਪਨੀ ਇੱਥੇ ਨਿਰਧਾਰਤ ਨਿਯਮਾਂ ਅਤੇ ਸ਼ਰਤਾਂ ਦੇ 'ਤੇ ਕਰਜ਼ਦਾਰ ਨੂੰ ਮੰਗਿਆ ਗਿਆ ਕਰਜ਼ਾ ਪ੍ਰਦਾਨ ਕਰਨ ਲਈ ਸਹਿਮਤ ਹੋਈ ਹੈ।

ਹੁਣ ਇਹ ਕਰਜ਼ੇ ਦਾ ਸਮਝੌਤਾ ਇਸ ਪ੍ਰਕਾਰ ਹੈ:

1. ਪਰਿਭਾਸ਼ਾਵਾਂ ਅਤੇ ਵਿਆਖਿਆਵਾਂ

ਕੁਝ ਵੀ ਵਿਸ਼ੇ ਜਾਂ ਸੰਦਰਭ ਦੇ ਉਲਟ ਹੋਣ ਤੱਕ ਇਸ ਕਰਜ਼ੇ ਦੇ ਸਮਝੌਤੇ ਵਿੱਚ ਹੇਠਾਂ ਦਿੱਤੇ ਗਏ ਸ਼ਬਦਾਂ ਦੇ ਹੇਠ ਲਿਖੇ ਅਰਥ ਹੋਣਗੇ। ਇੱਥੇ ਪਰਿਭਾਸ਼ਿਤ ਨਾ ਕੀਤੇ ਗਏ ਸ਼ਬਦਾਂ ਅਤੇ ਪ੍ਰਗਟਾਵਿਆਂ ਦੀ ਉਚੀ ਵਿਆਖਿਆ ਅਤੇ ਅਰਥ ਹੋਵੇਗਾ ਜਿਵੇਂ ਉਨ੍ਹਾਂ ਨੂੰ ਜਨਰਲ ਕਲਾਜ਼ ਐਕਟ, 1897 ਦੇ ਅਨੁਸਾਰ ਨਿਰਧਾਰਤ ਕੀਤਾ ਗਿਆ ਹੈ।

- a. "ਲਾਗੂ ਕਾਨੂੰਨ" ਦਾ ਅਰਥ ਹੈ ਕਿਸੇ ਵੀ (a) ਸੰਵਿਧਾਨ, ਸੰਧੀਆਂ, ਕਾਨੂੰਨਾਂ, ਪ੍ਰਾਵਧਾਨਾਂ, ਕੋਡਾਂ, ਨਿਯਮਾਂ, ਸ਼ਰਤਾਂ, ਸੂਚਨਾਵਾਂ, ਸਰਕੂਲਰਾਂ, ਆਰਡੀਨੈਂਸਾਂ ਜਾਂ ਕਿਸੇ ਵੀ ਸਰਕਾਰੀ ਅਥਾਰਟੀ ਦੇ ਆਦੇਸ਼ਾਂ ਦੇ ਸਾਰੇ ਲਾਗੂ ਉਪਬੰਧ ਜਿਨ੍ਹਾਂ ਕੋਲ ਕਾਨੂੰਨ ਦੀ ਤਾਕਤ ਹੈ, ਅਤੇ (b) ਕਿਸੇ ਵੀ ਸਰਕਾਰੀ ਅਥਾਰਟੀ ਦੇ ਆਦੇਸ਼, ਫੈਸਲੇ, ਹੁਕਮ, ਨਿਰਦੇਸ਼, ਪੁਰਸਕਾਰ ਅਤੇ ਫ਼ਰਮਾਨ ਜਾਂ ਸਮਝੌਤੇ।
- b. "ਨਿਯਤ ਮਿਤੀ" ਦਾ ਅਰਥ ਹੈ ਉਹ ਮਿਤੀ ਜਿਸ 'ਤੇ ਕਰਜ਼ੇ ਦੀ ਮੂਲ ਰਕਮ ਦੀ ਕਿਸ਼ਤ, ਵਿਆਜ ਅਤੇ/ਜਾਂ ਇਸ ਕਰਜ਼ੇ ਦੇ ਸਮਝੌਤੇ ਅਨੁਸਾਰ ਭੁਗਤਾਨਯੋਗ ਕੋਈ ਹੋਰ ਰਕਮ ਅਤੇ/ਜਾਂ ਕਰਜ਼ੇ ਦੀ ਰਕਮ ਦਾ ਬਕਾਇਆ, ਜਿਵੇਂ ਵੀ ਮਾਮਲਾ ਹੋਵੇ, ਇਸ ਕਰਜ਼ੇ ਦੇ ਸਮਝੌਤੇ ਦੀ ਕਿਸੇ ਵੀ ਧਾਰਾ ਅਨੁਸਾਰ ਭੁਗਤਾਨ ਕੀਤਾ ਜਾਣਾ ਹੈ।

Cholamandalam Investment and Finance Company Ltd.

Chola Crest, Plot Nos. C 54-55 & Super B-4, Thiru.Vi.Ka. Industrial Estate,
Guindy, Chennai 600 032, India. Email : customercare@chola.murugappa.com
Toll-Free No.: 1800 102 4565 | CIN : L65993TN1978PLC007576

- c. "ਇਲੈਕਟ੍ਰਾਨਿਕ ਕਲੀਅਰਿੰਗ ਸੇਵਾਵਾਂ" ਜਾਂ "ਈ.ਸੀ.ਐੱਸ" ਅਤੇ "ਨੈਸ਼ਨਲ ਆਟੋਮੇਟਿਡ ਕਲੀਅਰਿੰਗ ਹਾਊਸ" ਜਾਂ "ਐੱਨ.ਏ.ਸੀ.ਐੱਚ" ਦਾ ਅਰਥ ਹੈ ਇੱਕ ਡੈਬਿਟ ਕਲੀਅਰਿੰਗ ਸੇਵਾ ਜਿਸ ਵਿੱਚ ਈ.ਐੱਨ.ਏ.ਸੀ.ਐੱਚ ਜਾਂ ਭਾਰਤੀ ਰਿਜ਼ਰਵ ਬੈਂਕ ਦੁਆਰਾ ਸੂਚਿਤ ਕੋਈ ਹੋਰ ਮੈਂਡੇਟ ਸ਼ਾਮਲ ਹਨ, ਜਿਸ ਵਿੱਚ ਇਸ ਕਰਜ਼ੇ ਦੇ ਸਮਝੌਤੇ ਅਧੀਨ ਕਿਸਤਾਂ ਦੀ ਅਦਾਇਗੀ ਦੀ ਸਹੂਲਤ ਲਈ ਭਾਗੀਦਾਰੀ ਦੇ ਸੰਬੰਧ ਵਿੱਚ ਕਰਜ਼ਦਾਰ ਦੁਆਰਾ ਲਿਖਤੀ ਰੂਪ ਵਿੱਚ ਸਹਿਮਤੀ ਦਿੱਤੀ ਗਈ ਹੈ।
- d. "ਕਿਸਤ" ਦਾ ਅਰਥ ਹੈ ਉਹ ਰਕਮ ਜੋ ਕਰਜ਼ਦਾਰ ਦੁਆਰਾ ਕੰਪਨੀ ਨੂੰ ਹਰੇਕ ਬਕਾਇਆ ਮਿਤੀ 'ਤੇ ਅਦਾ ਕੀਤੀ ਜਾਣੀ ਹੈ ਜੋ ਕਰਜ਼ੇ ਦੀ ਮਿਆਦ ਦੌਰਾਨ ਵਿਆਜ ਸਮੇਤ ਕਰਜ਼ੇ ਨੂੰ ਅਦਾ ਕਰਨ ਲਈ ਜ਼ਰੂਰੀ ਹੈ।
- e. "ਕਰਜ਼ੇ ਦਾ ਸਮਝੌਤਾ" ਦਾ ਅਰਥ ਹੈ ਜਿਸ ਵਿੱਚ ਕਰਜ਼ੇ ਦਾ ਇਹ ਸਮਝੌਤਾ, ਅਨੁਸੂਚੀ/ਆ, ਕੋਈ ਵੀ ਜੋੜ, ਸਵਾਗਤ ਪੱਤਰ, ਪੂਰਕ ਸਮਝੌਤੇ ਜਾਂ ਅਟੈਚਮੈਂਟ ਸ਼ਾਮਲ ਹਨ ਜੋ ਇਸ ਨਾਲ ਜੁੜੇ ਹੋਏ ਹਨ ਜਾਂ ਕਰਜ਼ੇ ਦੇ ਇਸ ਸਮਝੌਤੇ ਦੀਆਂ ਸ਼ਰਤਾਂ ਦੇ ਅਨੁਸਾਰ ਸਮੇਂ-ਸਮੇਂ 'ਤੇ ਸੋਧੇ ਗਏ ਹਨ।
- f. "ਕਰਜ਼ੇ" ਦਾ ਅਰਥ ਹੈ ਛੋਟੇ ਉੱਦਮ ਦੇ ਕਰਜ਼ੇ ਦੀ ਰਕਮ ਜਿਵੇਂ ਕਿ ਕਰਜ਼ੇ ਦੇ ਇਸ ਸਮਝੌਤੇ ਦੀ ਅਨੁਸੂਚੀ ਵਿੱਚ ਦਰਸਾਇਆ ਗਿਆ ਹੈ।
- g. "ਕਰਜ਼ੇ ਦੀ ਅਰਜ਼ੀ" ਦਾ ਅਰਥ ਹੈ ਕਰਜ਼ੇ ਦੀ ਉਹ ਅਰਜ਼ੀ ਜੋ ਕਰਜ਼ਦਾਰ ਦੁਆਰਾ ਕਰਜ਼ਾ ਦੇਣ ਵਾਲੇ ਨੂੰ ਭੇਜਿਤ ਜਾਂ ਇਲੈਕਟ੍ਰਾਨਿਕ ਢੰਗ ਨਾਲ ਦਿੱਤੀ ਗਈ ਹੈ।
- h. "ਰਹਿੰਦੇ ਬਕਾਇਆ" ਦਾ ਅਰਥ ਹੋਵੇਗਾ ਕਰਜ਼ੇ ਦੀ ਬਕਾਇਆ ਰਕਮ, ਕਿਸਤਾਂ ਅਤੇ ਕੋਈ ਹੋਰ ਸ਼ੁਲਕਾਂ, ਜੁਰਮਾਨੇ ਦੇ ਖਰਚੇ, ਲਾਗਤਾਂ, ਲਾਗੂ ਹੁੰਦੀਆਂ ਫੀਸਾਂ ਦੇ ਨਾਲ ਵਧਿਆ ਹੋਇਆ ਭੁਗਤਾਨ ਨਾ ਕੀਤਾ ਗਿਆ ਵਿਆਜ ਜਿਸਦੀ ਦੇਵਦਾਰੀ ਕਰਜ਼ੇ ਦੇ ਸੰਬੰਧ ਵਿੱਚ ਕਰਜ਼ਦਾਰ ਦੁਆਰਾ ਕੰਪਨੀ ਨੂੰ ਹੋਵੇਗੀ।
- i. "ਜੁਰਮਾਨੇ ਦੇ ਖਰਚੇ" ਦਾ ਅਰਥ ਇਸ ਕਰਜ਼ੇ ਦੇ ਸਮਝੌਤੇ ਦੇ ਆਰਟੀਕਲ 16 ਵਿੱਚ ਦੱਸੇ ਗਏ ਅਨੁਸਾਰ ਹੋਵੇਗਾ।
- j. "ਪੂਰਵ ਸਮਾਪਤੀ" ਦਾ ਅਰਥ ਕੰਪਨੀ ਦੁਆਰਾ ਉਸ ਤਰਫੋਂ ਨਿਰਧਾਰਤ ਅਤੇ ਅਜਿਹੀ ਅਦਾਇਗੀ ਦੇ ਸਮੇਂ ਲਾਗੂ ਹੁੰਦੇ ਨਿਯਮਾਂ ਅਤੇ ਸ਼ਰਤਾਂ ਅਨੁਸਾਰ ਸਮੇਂ ਤੋਂ ਪਹਿਲਾਂ ਕੀਤੀ ਗਈ ਅਦਾਇਗੀ ਹੈ।
- k. "ਵਿਆਜ ਦਰ" ਦਾ ਅਰਥ ਇਸ ਕਰਜ਼ੇ ਦੇ ਸਮਝੌਤੇ ਦੇ ਆਰਟੀਕਲ 3 ਵਿੱਚ ਦਰਸਾਈ ਗਈ ਵਿਆਜ ਦਰ ਹੈ।
- l. "ਮੁੜਭੁਗਤਾਨ" ਦਾ ਅਰਥ ਹੈ ਕਿਸਤਾਂ ਦੇ ਮਾਧਿਅਮ ਨਾਲ ਵਿਆਜ ਸਮੇਤ ਕਰਜ਼ੇ ਦੀ ਮੂਲ ਰਕਮ ਦਾ ਭੁਗਤਾਨ ਕਰਨਾ ਜਿਸ ਵਿੱਚ ਜੁਰਮਾਨੇ ਦੇ ਖਰਚੇ ਜਾਂ ਹੋਰ, ਸਪੁਰਦਗੀ ਅਤੇ/ਜਾਂ ਕੋਈ ਹੋਰ ਖਰਚੇ, ਪ੍ਰੀਮੀਅਮ, ਫੀਸ ਜਾਂ ਕੰਪਨੀ ਨੂੰ ਇਸ ਕਰਜ਼ੇ ਦੇ ਸਮਝੌਤੇ ਦੇ ਅਨੁਸਾਰ ਭੁਗਤਾਨ ਯੋਗ ਹੋਰ ਬਕਾਏ ਸ਼ਾਮਲ ਹਨ ਅਤੇ ਖਾਸ ਤੌਰ 'ਤੇ ਇਸਦਾ ਅਰਥ ਇਸ ਕਰਜ਼ੇ ਦੇ ਸਮਝੌਤੇ ਦੇ ਆਰਟੀਕਲ 7 ਵਿੱਚ ਪ੍ਰਦਾਨ ਕੀਤੀ ਗਈ ਮੁੜ ਅਦਾਇਗੀ ਤੋਂ ਹੈ:
- m. "ਮਨਜ਼ੂਰੀ ਪੱਤਰ" ਦਾ ਅਰਥ ਹੈ ਕੰਪਨੀ ਦੁਆਰਾ ਕਰਜ਼ਾ ਮਨਜ਼ੂਰ ਕਰਨ ਵਾਲੇ ਨੂੰ ਜਾਰੀ ਕੀਤਾ ਗਿਆ ਅਜਿਹਾ ਪੱਤਰ ਜਿਸ ਵਿੱਚ ਇਸਦੇ ਸੰਬੰਧਿਤ ਵੇਰਵਿਆਂ, ਨਿਯਮਾਂ ਅਤੇ ਸ਼ਰਤਾਂ ਦਾ ਜ਼ਿਕਰ ਕੀਤਾ ਗਿਆ ਹੈ।
- n. "ਅਨੁਸੂਚੀ" ਦਾ ਅਰਥ ਇਸ ਕਰਜ਼ੇ ਦੇ ਸਮਝੌਤੇ ਦੀ ਅਨੁਸੂਚੀ ਤੋਂ ਹੈ।
- o. "ਸਵਾਗਤ ਪੱਤਰ" ਦਾ ਅਰਥ ਹੈ ਇਸ ਸਮਝੌਤੇ ਦੇ ਲਾਗੂ ਹੋਣ ਤੋਂ ਬਾਅਦ ਕੰਪਨੀ ਦੁਆਰਾ ਕਰਜ਼ਦਾਰ ਨੂੰ ਜਾਰੀ ਕੀਤਾ ਗਿਆ ਇੱਕ ਅਜਿਹਾ ਪੱਤਰ ਜਿਸ ਵਿੱਚ ਬਕਾਇਆ ਮਿਤੀਆਂ, ਹਰੇਕ ਬਕਾਇਆ ਮਿਤੀ 'ਤੇ ਭੁਗਤਾਨਯੋਗ ਕਿਸਤਾਂ, ਕਿਸਤਾਂ ਦਾ ਭੁਗਤਾਨ ਕਰਨ ਦੀ ਬਾਰੰਬਾਰਤਾ ਅਤੇ ਹਰੇਕ ਕਿਸਤ ਦੇ ਅਧੀਨ ਮੂਲ ਅਤੇ ਵਿਆਜ ਦਾ ਵਿਭਾਜਨ ਵਿਸਥਾਰ ਵਿੱਚ ਦੱਸਿਆ ਗਿਆ ਹੈ।

2. ਕਰਜ਼ੇ ਦੀਆਂ ਸ਼ਰਤਾਂ:

- a. ਕੰਪਨੀ ਕਰਜ਼ੇ ਦੀ ਅਰਜ਼ੀ ਅਤੇ ਮਨਜ਼ੂਰੀ ਪੱਤਰ ਵਿੱਚ ਦੱਸੇ ਗਏ ਉਦੇਸ਼ ਲਈ ਇੱਥੇ ਨਿਰਧਾਰਤ ਸ਼ਰਤਾਂ 'ਤੇ ਕਰਜ਼ਾ ਦੇਣ ਲਈ ਸਹਿਮਤ ਹੈ।

Cholamandalam Investment and Finance Company Ltd.

Chola Crest, Plot Nos. C 54-55 & Super B-4, Thiru.Vi.Ka. Industrial Estate,
 Guindy, Chennai 600 032, India. Email : customercare@chola.murugappa.com
 Toll-Free No.: 1800 102 4565 | CIN : L65993TN1978PLC007576

- b. ਇਸ ਕਰਜ਼ੇ ਦੇ ਸਮਝੌਤੇ ਦੇ ਤਹਿਤ ਦਿੱਤਾ ਗਿਆ ਕਰਜ਼ਾ ਵੰਡ ਦੀ ਮਿਤੀ ਤੋਂ ਸ਼ੁਰੂ ਹੋਣ ਵਾਲੀ ਅਨੁਸੂਚੀ (ਕਰਜ਼ਾ ਮਿਆਦ) ਵਿੱਚ ਦਰਸਾਏ ਗਏ ਸਮੇਂ ਲਈ ਹੋਵੇਗਾ, ਜਦੋਂ ਤੱਕ ਕਿ ਇਸ ਕਰਜ਼ੇ ਦੇ ਸਮਝੌਤੇ ਨੂੰ ਇੱਥੇ ਨਿਰਧਾਰਤ ਤਰੀਕੇ ਨਾਲ ਪਹਿਲਾਂ ਖਤਮ ਨਹੀਂ ਕੀਤਾ ਜਾਂਦਾ ਹੈ ਜੋ ਕਿ ਇਸ ਕਰਜ਼ੇ ਦੇ ਸਮਝੌਤੇ ਦੇ ਤਹਿਤ ਨਿਰਧਾਰਤ ਸ਼ਰਤਾਂ ਅਨੁਸਾਰ ਕਰਜ਼ਦਾਰ ਦੁਆਰਾ ਬਕਾਇਆ ਬਕਾਏ ਦੇ ਨਾਲ ਕਰਜ਼ੇ ਦੀ ਪੂਰੀ ਅਤੇ ਅੰਤਿਮ ਅਦਾਇਗੀ ਦੇ ਅਧੀਨ ਹੋਵੇਗਾ।

3. ਵਿਆਜ:

- a. ਕਰਜ਼ੇ ਦੀ ਰਕਮ 'ਤੇ ਵਿਆਜ ਦੀ ਦਰ ਇਸ ਅਨੁਸੂਚੀ ਵਿੱਚ ਦਰਸਾਏ ਅਨੁਸਾਰ ਹੋਵੇਗੀ ਅਤੇ ਕਰਜ਼ਦਾਰ ਕਰਜ਼ੇ ਦੀ ਵੰਡ (ਵਿਆਜ) ਦੀ ਮਿਤੀ ਤੋਂ ਹੀ ਇਸਦਾ ਭੁਗਤਾਨ ਕਰਨ ਲਈ ਜ਼ਿੰਮੇਵਾਰ ਹੋਵੇਗਾ।
- b. ਅਨੁਸੂਚੀ ਵਿੱਚ ਨਿਰਧਾਰਤ ਵਿਆਜ ਕਰਜ਼ੇ ਦੀ ਮਿਆਦ ਦੌਰਾਨ ਸਥਿਰ ਰਹੇਗਾ। ਹਾਲਾਂਕਿ, ਕੰਪਨੀ ਆਪਣੇ ਵਿਵੇਕ ਅਨੁਸਾਰ ਇਸ ਕਰਜ਼ੇ ਦੇ ਸਮਝੌਤੇ ਦੀ ਪਾਲਣਾ ਦੌਰਾਨ ਕਰਜ਼ੇ ਲਈ ਲਾਗੂ ਵਿਆਜ ਦੀ ਦਰ ਨੂੰ ਸਮੇਂ-ਸਮੇਂ 'ਤੇ, ਉੱਪਰ ਜਾਂ ਹੇਠਾਂ ਵੱਲ ਸੰਭਾਵਿਤ ਤੌਰ 'ਤੇ ਸੋਧਣ ਦੀ ਹੱਕਦਾਰ ਹੋਵੇਗੀ। ਅਜਿਹੇ ਪਰਿਵਰਤਨ ਮਨਜ਼ੂਰੀ ਪੱਤਰ ਦੀਆਂ ਸ਼ਰਤਾਂ ਦੇ ਅਧੀਨ ਹੋਣਗੇ ਅਤੇ ਕਰਜ਼ਦਾਰ ਨੂੰ 7 (ਸੱਤ) ਦਿਨ ਪਹਿਲਾਂ ਸੂਚਿਤ ਕੀਤੇ ਜਾਣਗੇ ਅਤੇ ਕਰਜ਼ਦਾਰ ਅਤੇ ਗਾਰੰਟਰ 'ਤੇ ਪਾਬੰਦ ਹੋਣਗੇ।
- c. ਵਿਆਜ ਪ੍ਰਤੀ ਦਿਨ ਅਨੁਸਾਰ ਇਕੱਠਾ ਹੋਵੇਗਾ ਅਤੇ ਇਸਦੀ ਗਣਨਾ ਮਹੀਨਾਵਾਰ ਆਧਾਰ 'ਤੇ ਜਾਂ ਅਸਲ ਦਿਨਾਂ ਦੀ ਗਿਣਤੀ 'ਤੇ ਕੀਤੀ ਜਾਵੇਗੀ, ਜਿਵੇਂ ਵੀ ਮਾਮਲਾ ਹੋਵੇ।
- d. ਇਸ ਕਰਜ਼ੇ ਦੇ ਸਮਝੌਤੇ ਅਧੀਨ ਕਰਜ਼ਾ ਇੱਕ ਵਪਾਰਕ ਲੈਣ-ਦੇਣ ਹੈ ਅਤੇ ਕਰਜ਼ਦਾਰ/ਗਾਰੰਟਰ ਵਿਆਜ ਵਸੂਲੀ ਨਾਲ ਸਬੰਧਤ ਕਿਸੇ ਵੀ ਕਾਨੂੰਨ ਦੇ ਤਹਿਤ ਕਿਸੇ ਵੀ ਬਚਾਅ ਨੂੰ ਤਿਆਗ ਦਿੰਦਾ ਹੈ।
- e. ਵਿਆਜ ਦੀ ਗਣਨਾ - ਕਿਸਤ ਵਿੱਚ ਮੂਲਧਨ ਅਤੇ ਵਿਆਜ ਸ਼ਾਮਲ ਹੁੰਦੇ ਹਨ ਜਿਨ੍ਹਾਂ ਦੀ ਗਣਨਾ ਇੱਥੇ ਅਨੁਸੂਚੀ ਵਿੱਚ ਦਰਸਾਏ ਗਏ ਵਿਆਜ ਦਰ ਦੇ ਆਧਾਰ 'ਤੇ ਕੀਤੀ ਜਾਂਦੀ ਹੈ ਅਤੇ ਮਹੀਨਾਵਾਰ ਘੱਟ ਹੋਣ ਵਾਲੇ ਬਕਾਏ 'ਤੇ ਗਿਣੇ ਗਏ ਸਭ ਤੋਂ ਨੇੜਲੇ ਰੁਪਏ ਤੱਕ ਸਮਾਪਤ ਕੀਤੇ ਜਾਂਦੇ ਹਨ।

4. ਐਡਮਿਨ ਅਤੇ ਪ੍ਰੋਸੈਸਿੰਗ ਫੀਸ:

ਕਰਜ਼ਦਾਰ ਨੇ ਬਿਨਾਂ ਕਿਸੇ ਜ਼ਬਰਦਸਤੀ ਜਾਂ ਅਣਉਚਿਤ ਪ੍ਰਭਾਵ ਦੇ ਕੰਪਨੀ ਨੂੰ ਕਰਜ਼ੇ ਦੀ ਪ੍ਰਕਿਰਿਆ ਅਤੇ ਪ੍ਰਵਾਨਗੀ ਦੇ ਸੰਬੰਧ ਵਿੱਚ ਸਾਰੇ ਖਰਚੇ ਅਦਾ ਕਰਨ ਲਈ ਆਪਣੀ ਸਹਿਮਤੀ ਦਿੱਤੀ ਹੈ ਜਿਵੇਂ ਕਿ ਇਸ ਸਮਝੌਤੇ ਦੀ ਅਨੁਸੂਚੀ ਵਿੱਚ ਦੱਸਿਆ ਗਿਆ ਹੈ ਜਿਸਦੀ ਸਹਿਮਤੀ ਕੰਪਨੀ ਨੂੰ ਅਰਜ਼ੀ ਦੇਣ ਵੇਲੇ ਕਰਜ਼ਦਾਰ ਦੁਆਰਾ ਦਿੱਤੀ ਗਈ ਸੀ। ਐਡਮਿਨ ਅਤੇ ਪ੍ਰੋਸੈਸਿੰਗ ਫੀਸ ਕਿਸੇ ਵੀ ਸਥਿਤੀ ਵਿੱਚ ਕਰਜ਼ਦਾਰ ਨੂੰ ਵਾਪਸ ਨਹੀਂ ਕੀਤੀ ਜਾਵੇਗੀ, ਭਾਵੇਂ ਕਰਜ਼ਾ ਮਨਜ਼ੂਰੀ ਤੋਂ ਬਾਅਦ ਕਰਜ਼ਾ ਨਹੀਂ ਲਿਆ ਜਾਂਦਾ ਹੈ ਜਾਂ ਕੰਪਨੀ ਦੁਆਰਾ ਨਹੀਂ ਦਿੱਤਾ ਜਾਂਦਾ ਹੈ।

5. ਵੰਡ:

- a. ਕਰਜ਼ਦਾਰ ਕੰਪਨੀ ਦੁਆਰਾ ਕਰਜ਼ੇ ਦੀ ਵੰਡ ਦੇ ਤਰੀਕੇ ਨੂੰ ਜਿਵੇਂ ਵੀ ਉਹ ਚਾਹੁੰਦਾ ਹੈ ਦਰਸਾਏਗਾ। ਹਾਲਾਂਕਿ, ਕੰਪਨੀ ਕੋਲ ਵੰਡ ਦੇ ਤਰੀਕੇ ਨੂੰ ਨਿਰਧਾਰਤ ਕਰਨ ਦਾ ਪੂਰਾ ਵਿਵੇਕ ਹੋਵੇਗਾ ਜਿਸਨੂੰ ਇਸ ਕਰਜ਼ੇ ਦੇ ਸਮਝੌਤੇ ਦੇ ਤਹਿਤ ਵਿਚਾਰੇ ਗਏ ਅਨੁਸਾਰ ਕਰਜ਼ਦਾਰ ਲਈ ਕਰਜ਼ੇ ਦੀ ਵੰਡ ਮੰਨਿਆ ਜਾਵੇਗਾ। ਕਰਜ਼ਦਾਰ ਦੀ ਤਰਫੋਂ ਕਿਸੇ ਹੋਰ ਧਿਰ ਨੂੰ ਕੀਤੇ ਗਏ ਅਜਿਹੇ ਸਾਰੇ ਭੁਗਤਾਨਾਂ ਨੂੰ ਖੁਦ ਕਰਜ਼ਦਾਰ ਨੂੰ ਕੀਤੇ ਗਏ ਭੁਗਤਾਨ ਵਜੋਂ ਮੰਨਿਆ ਜਾਵੇਗਾ ਜਿਸਨੂੰ ਕਰਜ਼ਦਾਰ ਸਵੀਕਾਰ ਕਰਦਾ ਹੈ।
- b. ਇਸ ਕਰਜ਼ੇ ਦੇ ਸਮਝੌਤੇ ਦੇ ਅਨੁਸਾਰ ਕੰਪਨੀ ਦੁਆਰਾ ਕਰਜ਼ਦਾਰ ਨੂੰ ਕੀਤੇ ਜਾਣ ਵਾਲੇ ਸਾਰੇ ਭੁਗਤਾਨ ਐੱਨ.ਐੱਫ.ਟੀ./ਆਰ.ਟੀ.ਜੀ.ਐੱਸ ਜਾਂ ਲਾਗੂ ਕਾਨੂੰਨ ਅਧੀਨ ਮਨਜ਼ੂਰ ਕੀਤੇ ਗਏ ਫੰਡ ਟ੍ਰਾਂਸਫਰ ਦੇ ਕਿਸੇ ਵੀ ਹੋਰ ਪ੍ਰਵਾਨਿਤ ਢੰਗ ਰਾਹੀਂ ਕੰਪਨੀ ਦੇ ਆਪਣੇ ਵਿਵੇਕ ਅਨੁਸਾਰ ਹੋਣਗੇ।
- c. ਕਰਜ਼ਦਾਰ ਸਹਿਮਤ ਹੈ ਕਿ ਵੰਡ ਦੀ ਮਿਤੀ ਉਹ ਮਿਤੀ ਹੋਵੇਗੀ ਜਿਸ ਦਿਨ ਕੰਪਨੀ ਐੱਨ.ਐੱਫ.ਟੀ./ਆਰ.ਟੀ.ਜੀ.ਐੱਸ/ਇਲੈਕਟ੍ਰਾਨਿਕ ਫੰਡ ਟ੍ਰਾਂਸਫਰ ਦੇ ਕਿਸੇ ਹੋਰ ਢੰਗ ਰਾਹੀਂ ਸਿੱਧੇ ਤੌਰ 'ਤੇ ਕਰਜ਼ਦਾਰ ਦੇ ਬੈਂਕ ਖਾਤੇ ਵਿੱਚ ਕ੍ਰੈਡਿਟ ਪ੍ਰਭਾਵਤ ਕਰਦੀ ਹੈ। ("ਵੰਡ ਦੀ ਮਿਤੀ")।
- d. ਕਰਜ਼ਦਾਰ ਕਰਜ਼ਾ ਰੱਦ ਕਰਨ ਜਾਂ ਵੰਡ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰਨ ਦਾ ਹੱਕਦਾਰ ਨਹੀਂ ਹੋਵੇਗਾ।

6. ਬੀਮਾ:

ਕਰਜ਼ਦਾਰ ਦੀ ਬੇਨਤੀ 'ਤੇ, ਕੰਪਨੀ ਆਪਣੀ ਮਰਜ਼ੀ ਨਾਲ ਇੱਕ ਬੀਮਾ ਪਾਲਿਸੀ ਦੇ ਬੀਮਾ ਪ੍ਰੀਮੀਅਮ ਦਾ ਫਾਈਨਾਂਸ ਵੀ ਕਰ ਸਕਦੀ ਹੈ ਜੋ ਕਰਜ਼ਦਾਰ ਨੂੰ ਵੱਖ-ਵੱਖ ਜੋਖਮਾਂ ਦੇ ਵਿਰੁੱਧ ਬੀਮਾ ਪ੍ਰਦਾਨ ਕਰਦਾ ਹੈ ਜਿਸ ਵਿੱਚ ਨਿੱਜੀ ਦੁਰਘਟਨਾ, ਦੁਰਘਟਨਾ ਵਿੱਚ ਹਸਪਤਾਲ ਵਿੱਚ ਭਰਤੀ, ਕੰਪਨੀ ਨੂੰ ਦਿੱਤੇ ਜਾਣ ਵਾਲੇ ਰਹਿੰਦੇ ਬਕਾਏ ਅਤੇ/ਜਾਂ ਗੰਭੀਰ ਬਿਮਾਰੀ ਦੇ ਜੋਖਮ ਸ਼ਾਮਲ ਹਨ, ਬਸ਼ਰਤ ਕਿ ਅਜਿਹੀ ਬੀਮਾ ਪਾਲਿਸੀ ਕੰਪਨੀ ਦੁਆਰਾ ਕਰਜ਼ਦਾਰ ਦੀ ਤਰਫੋਂ ਕੰਪਨੀ ਦੁਆਰਾ ਪ੍ਰਵਾਨਿਤ ਬੀਮਾ ਕੰਪਨੀ ਤੋਂ ਲਈ ਗਈ ਹੋਵੇ ਜਿਸ ਵਿੱਚ ਕਰਜ਼ਦਾਰ ਦੁਆਰਾ ਅਜਿਹੀ ਬੀਮਾ ਕੰਪਨੀ ਨੂੰ ਇੱਕ ਖਾਸ ਹਦਾਇਤ ਅਤੇ ਅਧਿਕਾਰ ਨਾਲ ਦਿੱਤਾ ਗਿਆ ਹੋਵੇ ਕਿ ਕਿਸੇ ਵੀ ਨੁਕਸਾਨ ਦੀ ਸਥਿਤੀ ਵਿੱਚ, ਨੁਕਸਾਨ ਦਾ ਭੁਗਤਾਨ ਅਜਿਹੀ ਬੀਮਾ ਕੰਪਨੀ ਦੁਆਰਾ ਕੰਪਨੀ ਨੂੰ ਕੀਤਾ ਜਾਵੇਗਾ। ਕਰਜ਼ਦਾਰ ਕੰਪਨੀ ਨੂੰ

Cholamandalam Investment and Finance Company Ltd.

Chola Crest, Plot Nos. C 54-55 & Super B-4, Thiru.Vi.Ka. Industrial Estate,
 Guindy, Chennai 600 032, India. Email : customercare@chola.murugappa.com
 Toll-Free No.: 1800 102 4565 | CIN : L65993TN1978PLC007576

ਬੀਮਾ ਆਮਦਨੀ ਦਾ ਦਾਅਵਾ ਕਰਨ ਅਤੇ ਇਸ ਕਰਜ਼ੇ ਦੇ ਸਮਝੌਤੇ ਦੇ ਤਹਿਤ ਬਕਾਇਆ ਅਤੇ ਭੁਗਤਾਨਯੋਗ ਰਕਮ ਦੇ ਵਿਰੁੱਧ ਇਸਨੂੰ ਉਚਿਤ ਕਰਨ ਲਈ ਅਟੱਲ ਅਧਿਕਾਰ ਦਿੰਦਾ ਹੈ। ਕਰਜ਼ਦਾਰ ਦੀ ਤਰਫ਼ੋਂ ਕੰਪਨੀ ਦੁਆਰਾ ਅਦਾ ਕੀਤਾ ਗਿਆ ਬੀਮਾ ਪ੍ਰੀਮੀਅਮ ਇੱਥੇ ਦਿੱਤੇ ਗਏ ਕਰਜ਼ੇ ਵਿੱਚ ਮੂਲ ਰਕਮ ਵਜੋਂ ਜੋੜਿਆ ਜਾਵੇਗਾ ਅਤੇ ਕਰਜ਼ੇ ਦੇ ਹਿੱਸੇ ਵਿੱਚੋਂ ਹੋਵੇਗਾ। ਕਰਜ਼ੇ ਦਾ ਹਿੱਸਾ ਹੋਣ ਕਰਕੇ ਬੀਮਾ ਪ੍ਰੀਮੀਅਮ ਕੰਪਨੀ ਦੁਆਰਾ ਸਿੱਧੇ ਤੌਰ 'ਤੇ ਕੰਪਨੀ ਦੁਆਰਾ ਪ੍ਰਵਾਨਿਤ ਅਜਿਹੀ ਬੀਮਾ ਕੰਪਨੀ ਨੂੰ ਵੰਡਿਆ ਜਾ ਸਕਦਾ ਹੈ ਅਤੇ ਅਜਿਹੀ ਵੰਡ ਨੂੰ ਕਰਜ਼ਦਾਰ ਨੂੰ ਕੀਤੀ ਵੰਡ ਮੰਨਿਆ ਜਾਵੇਗਾ।

ਜੇਕਰ ਕਰਜ਼ਦਾਰ ਨੇ ਇੱਕ ਬੀਮਾ ਕਵਰ ਚੁਣਿਆ ਹੈ ਅਤੇ ਉਹ ਕੰਪਨੀ ਦੁਆਰਾ ਲਈ ਗਈ 'ਸਮੂਹ ਬੀਮਾ ਪਾਲਿਸੀ' ਦਾ ਮੈਂਬਰ ਹੈ ਤਾਂ ਕੰਪਨੀ ਨੂੰ ਬਕਾਇਆ ਰਾਸ਼ੀ ਦੇ ਸੰਬੰਧ ਵਿੱਚ ਇਸ ਅਧਾਰ 'ਤੇ ਭੁਗਤਾਨ ਕੀਤੇ ਗਏ ਬੀਮੇ ਦੇ ਦਾਅਵੇ ਨੂੰ ਚੁਕਵਾਂ ਬਣਾਉਣ ਦਾ ਅਧਿਕਾਰ ਹੋਵੇਗਾ। ਜੇਕਰ ਇਸ ਤਰ੍ਹਾਂ ਦੇ ਨਿਯੋਜਨ ਤੋਂ ਬਾਅਦ ਕੋਈ ਵਾਧੂ ਬਕਾਇਆ ਬਚਿਆ ਰਹਿੰਦਾ ਹੈ ਤਾਂ ਇਹ ਕਰਜ਼ਦਾਰ ਨੂੰ ਅਦਾ ਕੀਤਾ ਜਾਵੇਗਾ। ਜੇਕਰ ਕੋਈ ਘਾਟਾ ਹੁੰਦਾ ਹੈ ਤਾਂ ਕਰਜ਼ਦਾਰ ਤੁਰੰਤ ਪੂਰਾ ਘਾਟਾ ਅਦਾ ਕਰਨ ਲਈ ਜ਼ਿੰਮੇਵਾਰ ਹੋਵੇਗਾ।

7. ਮੁੜਭੁਗਤਾਨ:

- ਕਰਜ਼ਦਾਰ ਦੁਆਰਾ ਕੰਪਨੀ ਨੂੰ ਸਾਰੀਆਂ ਕਿਸ਼ਤਾਂ ਅਤੇ ਲੱਗਣ ਵਾਲੇ ਸੁਲਕਾਂ ਦਾ ਭੁਗਤਾਨ ਬਿਨਾਂ ਕਿਸੇ ਦੇਰੀ ਜਾਂ ਉਲੰਘਣਾ ਦੇ ਨਿਯਤ ਮਿਤੀਆਂ 'ਤੇ ਕਰਨਾ ਹੋਵੇਗਾ। ਕਰਜ਼ਦਾਰ ਸਵੀਕਾਰ ਕਰਦਾ ਹੈ ਕਿ ਕਰਜ਼ਾ ਦੇਣ ਲਈ ਮੁੜਭੁਗਤਾਨ ਦੀ ਅਨੁਸੂਚੀ ਦੀ ਸਖ਼ਤੀ ਨਾਲ ਪਾਲਣਾ ਇੱਕ ਜ਼ਰੂਰੀ ਸ਼ਰਤ ਹੈ ਅਤੇ ਉਹ ਅਨੁਸੂਚੀ ਇਸ ਇਕਰਾਰਨਾਮੇ ਦਾ ਮੂਲ ਹੈ।
- ਮੁੜਭੁਗਤਾਨ ਕਰਜ਼ਦਾਰ ਦੁਆਰਾ ਅਨੁਸੂਚੀ ਵਿੱਚ ਨਿਰਧਾਰਤ ਸ਼ਰਤਾਂ ਅਨੁਸਾਰ ਕਿਸ਼ਤਾਂ ਵਿੱਚ ਕੀਤਾ ਜਾਵੇਗਾ। ਹੇਠਾਂ ਦੱਸੀ ਗਈ ਅਜਿਹੇ ਮੁੜਭੁਗਤਾਨ ਦੀ ਅਨੁਸੂਚੀ ਕੰਪਨੀ ਦੇ ਅਧਿਕਾਰ ਦੇ ਪੱਖਪਾਤ ਤੋਂ ਬਿਨਾਂ ਹੋਵੇਗੀ ਜਿਸਨੂੰ ਇਸ ਕਰਜ਼ੇ ਦੇ ਸਮਝੌਤੇ ਦੇ ਤਹਿਤ ਮੰਗ 'ਤੇ ਅਦਾ ਕੀਤਾ ਜਾਵੇਗਾ ਅਤੇ ਸੰਪੂਰਨ ਕਰਜ਼ੇ ਨੂੰ ਇਸ ਕਰਜ਼ੇ ਦੇ ਸਮਝੌਤੇ ਦੇ ਤਹਿਤ ਵਿਆਜ ਅਤੇ ਹੋਰ ਬਕਾਏ ਸਮੇਤ ਅਦਾ ਕੀਤਾ ਜਾਵੇਗਾ। ਇਸ ਤੋਂ ਇਲਾਵਾ, ਕਿਸ਼ਤਾਂ ਦੀ ਗਣਨਾ/ਨਿਰਧਾਰਨ ਕਿਸ਼ਤਾਂ ਦੀ ਰਕਮ ਦੀ ਮੁੜ ਗਣਨਾ ਕਰਨ ਦੇ ਕੰਪਨੀ ਦੇ ਅਧਿਕਾਰ ਦੇ ਪੱਖਪਾਤ ਤੋਂ ਬਿਨਾਂ ਹੋਵੇਗਾ, ਜਿਸ ਵਿੱਚ ਅਜਿਹਾ ਮੌਕਾ ਵੀ ਸ਼ਾਮਿਲ ਹੈ ਜਦੋਂ ਕਿਸੇ ਵੀ ਪੜਾਅ 'ਤੇ ਇਹ ਪਤਾ ਲੱਗਦਾ ਹੈ ਕਿ ਕਿਸ਼ਤਾਂ ਦੀ ਗਣਨਾ ਗਲਤ ਕੀਤੀ ਗਈ ਹੈ। ਹਾਲਾਂਕਿ, ਅਨੁਸੂਚੀ ਵਿੱਚ ਦਿੱਤੀਆਂ ਗਈਆਂ ਕਿਸ਼ਤਾਂ ਕਿਸੇ ਵੀ ਸਮੇਂ 'ਤੇ ਕੰਪਨੀ ਦੇ ਕਰਜ਼ੇ ਦੇ ਸਮਝੌਤੇ ਨੂੰ ਖਤਮ ਕਰਨ ਦੇ ਅਧਿਕਾਰਾਂ ਨੂੰ ਅਤੇ ਪਹਿਲਾਂ ਤੋਂ ਹੀ ਬਕਾਇਆ ਅਤੇ ਬਾਕੀ-ਅਦਾਇਗੀਯੋਗ ਰਕਮ ਦੇ ਨਾਲ-ਨਾਲ ਭਵਿੱਖ ਦੀਆਂ ਸਾਰੀਆਂ ਕਿਸ਼ਤਾਂ ਅਤੇ ਬਕਾਇਆ ਹੋਣ ਵਾਲੀਆਂ ਕਿਸੇ ਵੀ ਹੋਰ ਅਜਿਹੀਆਂ ਰਕਮਾਂ, ਜੇਕਰ ਕੋਈ ਹਨ, ਦੇ ਭੁਗਤਾਨ ਦੀ ਮੰਗ ਨੂੰ ਪ੍ਰਭਾਵਤ ਨਹੀਂ ਕਰਨਗੀਆਂ ਜੋ ਕਿ ਇਸ ਦੁਆਰਾ ਆਗਿਆ ਦਿੱਤੇ ਅਨੁਸਾਰ ਭਵਿੱਖ ਦੀਆਂ ਕਿਸ਼ਤਾਂ 'ਤੇ ਕਿਸੇ ਵੀ ਛੋਟ ਦੇ ਅਧੀਨ ਹੋਣ।
- ਕਰਜ਼ਦਾਰ ਦੁਆਰਾ ਕੰਪਨੀ ਨੂੰ ਅਦਾ ਕੀਤੀਆਂ ਜਾਣ ਵਾਲੀਆਂ ਸਾਰੀਆਂ ਰਕਮਾਂ ਨਿਯਤ ਮਿਤੀਆਂ 'ਤੇ ਜਾਂ ਇਸ ਤੋਂ ਪਹਿਲਾਂ ਬਿਨਾਂ ਕਿਸੇ ਕਟੌਤੀ ਦੇ ਅਦਾ ਕੀਤੀਆਂ ਜਾਣਗੀਆਂ।
- ਹਾਲਾਂਕਿ, ਜੁਰਮਾਨੇ ਦੇ ਖਰਚੇ ਵਸੂਲਣ ਨਾਲ ਕਰਜ਼ਦਾਰ ਨੂੰ ਮੁੜਭੁਗਤਾਨ ਸਮਾਂ-ਸਾਰਣੀ ਦੀ ਸਖ਼ਤੀ ਨਾਲ ਪਾਲਣਾ ਕਰਨ ਦੀ ਜ਼ਿੰਮੇਵਾਰੀ ਤੋਂ ਰਾਹਤ ਨਹੀਂ ਮਿਲੇਗੀ ਜੋ ਕਿ ਕਰਜ਼ਾ ਦੇਣ ਲਈ ਇੱਕ ਜ਼ਰੂਰੀ ਸ਼ਰਤ ਹੈ।
- ਕਰਜ਼ਦਾਰ ਇਹ ਪੁਸ਼ਟੀ ਕਰਦਾ ਹੈ ਕਿ ਉਸਨੇ ਕਿਸ਼ਤਾਂ ਦੀ ਗਣਨਾ ਕਰਨ ਅਤੇ ਨਾਲ ਹੀ ਮੂਲ ਅਤੇ ਵਿਆਜ ਦੀ ਵੰਡ ਕਰਨ ਦੇ ਕੰਪਨੀ ਦੇ ਢੰਗ ਨੂੰ ਸਿੱਖਿਆ, ਸਮਝਿਆ ਅਤੇ ਇਸ ਦੇ ਲਈ ਸਹਿਮਤੀ ਦਿੱਤੀ ਹੈ।
- ਜੇਕਰ ਨਿਯਤ ਮਿਤੀ ਕਿਸੇ ਛੁੱਟੀ ਵਾਲੇ ਦਿਨ ਆਉਂਦੀ ਹੈ ਤਾਂ ਭੁਗਤਾਨ ਤੁਰੰਤ ਪਿਛਲੇ ਕੰਮਕਾਜੀ ਦਿਨ 'ਤੇ ਕੀਤਾ ਜਾਣਾ ਚਾਹੀਦਾ ਹੈ।
- ਕਰਜ਼ਦਾਰ ਦੁਆਰਾ ਨਿਯਤ ਮਿਤੀਆਂ ਤੋਂ ਪਹਿਲਾਂ ਕਿਸੇ ਵੀ ਕਾਰਨ ਕਰਕੇ ਕੀਤੇ ਗਏ ਕਿਸੇ ਵੀ ਪੇਸ਼ਗੀ ਭੁਗਤਾਨ ਨੂੰ ਕਰਜ਼ਦਾਰ ਦੇ ਕਰਜ਼ਾ ਖਾਤੇ ਵਿੱਚ ਕ੍ਰੈਡਿਟ ਕੀਤਾ ਜਾਵੇਗਾ। ਕਿਸ਼ਤਾਂ ਦੇ ਵਿਰੁੱਧ ਪ੍ਰਾਪਤ ਕੀਤੀ ਗਈ ਅਜਿਹੀ ਪੇਸ਼ਗੀ ਰਕਮ ਦੀ ਐਡਜਸਟਮੈਂਟ ਅਜਿਹੇ ਭੁਗਤਾਨਾਂ ਲਈ ਸਿਰਫ਼ ਨਿਯਤ ਮਿਤੀਆਂ 'ਤੇ ਹੀ ਕੀਤੀ ਜਾਵੇਗੀ। ਪ੍ਰਾਪਤ ਕੀਤੀਆਂ ਗਈਆਂ ਅਜਿਹੀਆਂ ਪੇਸ਼ਗੀ ਅਦਾਇਗੀਆਂ ਵਿਆਜ ਵਿੱਚ ਕਿਸੇ ਵੀ ਛੋਟ ਲਈ ਯੋਗ ਨਹੀਂ ਹੋਣਗੀਆਂ।
- ਕਰਜ਼ਦਾਰ ਇਸ ਕਰਜ਼ੇ ਦੇ ਸਮਝੌਤੇ ਦੇ ਆਰਟੀਕਲ 15 ਦੇ ਅਨੁਸਾਰ ਪੂਰਵ ਸਮਾਪਤੀ ਰਾਹੀਂ ਕਰਜ਼ੇ ਦੀ ਅਦਾਇਗੀ ਕਰਨ ਦੀ ਚੋਣ ਕਰ ਸਕਦਾ ਹੈ।
- ਜੇਕਰ ਕਰਜ਼ਦਾਰ ਸਬੰਧਤ ਨਿਯਤ ਮਿਤੀਆਂ 'ਤੇ ਜਾਂ ਇਸ ਤੋਂ ਪਹਿਲਾਂ ਇਸ ਸਮਝੌਤੇ ਦੇ ਅਨੁਸਾਰ ਬਕਾਇਆ ਕਿਸ਼ਤਾਂ ਦਾ ਅਤੇ ਖਰਚਿਆਂ (ਜੇ ਕੋਈ ਹਨ) ਦਾ ਭੁਗਤਾਨ ਕਰਨ ਵਿੱਚ ਅਸਫਲ ਰਹਿੰਦਾ ਹੈ ਤਾਂ ਕੰਪਨੀ ਅਜਿਹੇ ਕੁਝਾਨ ਨੂੰ ਸਪੈਸ਼ਲ ਮੈਸਨ ਅਕਾਊਂਟ (ਐੱਸ.ਐੱਮ.ਏ)/ ਨੈਨ ਪਰਫਾਰਮਿੰਗ ਅਕਾਊਂਟ (ਐੱਨ.ਪੀ.ਏ) ਜਾਂ ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ) ਦੇ ਲਾਗੂ ਦਿਸ਼ਾ-ਨਿਰਦੇਸ਼ਾਂ ਅਨੁਸਾਰ ਨਿਯਤ ਮਿਤੀ ਦੇ ਅੰਤ 'ਤੇ ਅਜਿਹੀ ਹੋਰ ਸ਼੍ਰੇਣੀ ਦੇ ਅਧੀਨ ਵਰਗੀਕ੍ਰਿਤ ਕਰੇਗੀ। ਐੱਸ.ਐੱਮ.ਏ ਅਤੇ ਐੱਨ.ਪੀ.ਏ ਸ਼੍ਰੇਣੀਆਂ ਦੇ ਵਰਗੀਕਰਨ ਦਾ ਆਧਾਰ ਅਤੇ ਇਸਦੇ ਲਈ ਉਦਾਹਰਣ ਅਨੁਸੂਚੀ ਵਿੱਚ ਪ੍ਰਦਾਨ ਕੀਤੀ ਗਈ ਹੈ।

8. ਕਿਸ਼ਤਾਂ ਦੇ ਭੁਗਤਾਨ ਦਾ ਢੰਗ:

- ਇੱਥੇ ਨਿਰਧਾਰਤ ਨਿਯਮਾਂ ਅਤੇ ਸ਼ਰਤਾਂ ਅਨੁਸਾਰ ਕਰਜ਼ੇ ਦੀ ਅਦਾਇਗੀ ਸਥਾਈ ਨਿਰਦੇਸ਼ਾਂ, ਇਲੈਕਟ੍ਰਾਨਿਕ ਕਲੀਅਰਿੰਗ ਸਿਸਟਮ (ਈ.ਸੀ.ਐੱਸ) ਜਾਂ ਏ.ਸੀ.ਐੱਚ/ਈ-ਐੱਨ.ਏ.ਸੀ.ਐੱਚ ਜਾਂ ਕੰਪਨੀ ਦੁਆਰਾ ਸਮੇਂ-ਸਮੇਂ 'ਤੇ ਸਵੀਕਾਰ ਕੀਤੇ ਗਏ ਅਜਿਹੇ ਹੋਰ ਢੰਗ ਦੁਆਰਾ ਹੋਵੇਗੀ ਜੋ ਕੰਪਨੀ ਨੂੰ ਕਰਜ਼ਦਾਰ ਦੇ ਬੈਂਕ ਖਾਤੇ ਵਿੱਚੋਂ ਸਿੱਧੇ ਡੈਬਿਟ ਦੇ ਮਾਧਿਅਮ ਨਾਲ ਬਕਾਇਆ ਕਿਸ਼ਤਾਂ ਵਸੂਲਣ ਲਈ ਅਧਿਕਾਰਤ ਕਰਦਾ ਹੋਵੇ।

Cholamandalam Investment and Finance Company Ltd.

Chola Crest, Plot Nos. C 54-55 & Super B-4, Thiru.Vi.Ka. Industrial Estate,
 Guindy, Chennai 600 032, India. Email : customercare@chola.murugappa.com
 Toll-Free No.: 1800 102 4565 | CIN : L65993TN1978PLC007576

- b. ਕਰਜ਼ਦਾਰ ਕੰਪਨੀ ਨੂੰ ਕਿਸਤਾਂ ਦੀ ਅਦਾਇਗੀ ਲਈ ਈ.ਸੀ.ਐੱਸ ਜਾਂ ਏ.ਸੀ.ਐੱਚ/ਈ-ਐੱਨ.ਏ.ਸੀ.ਐੱਚ ਮੈਂਡੇਟ ਪ੍ਰਦਾਨ ਕਰੇਗਾ। ਅਜਿਹੇ ਮੈਂਡੇਟਸ ਦੀ ਸਪੁਰਦਗੀ ਨੂੰ ਕਰਜ਼ਦਾਰ ਦੁਆਰਾ ਅਜਿਹੇ ਮੈਂਡੇਟਸ ਨੂੰ ਉਨ੍ਹਾਂ ਦੀਆਂ ਸੰਬੰਧਿਤ ਮਿਤੀਆਂ 'ਤੇ ਪ੍ਰਸਤੁਤ ਕਰਨ ਲਈ ਕੰਪਨੀ ਨੂੰ ਦਿੱਤਾ ਗਿਆ ਇੱਕ ਬਿਨਾਂ ਸ਼ਰਤ ਦਾ ਅਤੇ ਅਟੱਲ ਅਧਿਕਾਰ ਮੰਨਿਆ ਜਾਵੇਗਾ ਅਤੇ ਕਰਜ਼ਦਾਰ ਪ੍ਰਮਾਣਿਤ ਕਰਦਾ ਹੈ ਕਿ ਈ.ਸੀ.ਐੱਸ/ਏ.ਸੀ.ਐੱਚ/ਈ-ਐੱਨ.ਏ.ਸੀ.ਐੱਚ ਮੈਂਡੇਟਸ ਨੂੰ ਪ੍ਰਸਤੁਤ ਕੀਤੇ ਜਾਣ 'ਤੇ ਮਾਨਤਾ ਦਿੱਤੀ ਜਾਵੇਗੀ। ਕਿਸੇ ਵੀ ਕਾਰਨ ਕਰਕੇ ਏ.ਸੀ.ਐੱਚ/ਈ-ਐੱਨ.ਏ.ਸੀ.ਐੱਚ ਜਾਂ ਈ.ਸੀ.ਐੱਸ ਮੈਂਡੇਟ(ਸ) ਦੀ ਗੈਰ-ਪ੍ਰਸਤੁਤੀ ਕਿਸਤਾਂ ਜਾਂ ਕਿਸੇ ਹੋਰ ਅਜਿਹੀਆਂ ਰਕਮਾਂ ਦਾ ਭੁਗਤਾਨ ਕਰਨ ਦੀ ਕਰਜ਼ਦਾਰ ਦੀ ਦੇਵਦਾਰੀ ਨੂੰ ਪ੍ਰਭਾਵਤ ਨਹੀਂ ਕਰੇਗੀ ਜੋ ਇਸ ਕਰਜ਼ੇ ਦੇ ਸਮਝੌਤੇ ਦੇ ਤਹਿਤ ਬਕਾਇਆ ਅਤੇ ਭੁਗਤਾਨਯੋਗ ਹੋ ਸਕਦੀਆਂ ਹਨ।
- c. ਜੇਕਰ ਧਾਰਾ 8(a) ਦੇ ਅਨੁਸਾਰ ਕਰਜ਼ਦਾਰ ਦੁਆਰਾ ਦਿੱਤੇ ਗਏ ਇੱਕ ਜਾਂ ਇੱਕ ਤੋਂ ਵੱਧ ਜਾਂ ਸਾਰੇ ਈ.ਸੀ.ਐੱਸ/ਏ.ਸੀ.ਐੱਚ/ਈ-ਐੱਨ.ਏ.ਸੀ.ਐੱਚ ਮੈਂਡੇਟ
- ਕੰਪਨੀ ਦੀ ਨਿਗਰਾਨੀ ਵਿੱਚ ਹੋਣ ਦੌਰਾਨ ਗੁੰਮ, ਨਸ਼ਟ ਹੋ ਜਾਂਦੇ ਜਾਂ ਗਵਾਚ ਜਾਂਦੇ ਹਨ ਜਾਂ
 - ਹਸਤਾਖਰਕਰਤਾ ਜਾਂ ਕਿਸੇ ਵੀ ਜਾਂ ਵਧੇਰੇ ਹਸਤਾਖਰਕਰਤਾਵਾਂ (ਜੋ ਇੱਕ ਤੋਂ ਵੱਧ ਹਨ) ਦੀ ਮੌਤ, ਦੀਵਾਲੀਆਪਨ, ਪਾਗਲਪਨ, ਅਧਿਕਾਰ ਦੀ ਸਮਾਪਤੀ ਜਾਂ ਕਿਸੇ ਹੋਰ ਕਾਰਨ ਕਰਕੇ ਜਾਂ ਲਿਕੁਈਡੇਸ਼ਨ ਕਾਰਨ ਜਾਂ ਅਦਾਕਰਤਾ ਬੈਂਕ ਦੀ ਕਿਸੇ ਵੀ ਮੁਅੱਤਲੀ ਕਾਰਨ ਕੈਸ ਨਾ ਹੋਣ ਦੇ ਯੋਗ ਹੋ ਜਾਂਦੇ ਹਨ ਤਾਂ ਅਜਿਹੀ ਸਥਿਤੀ ਵਿੱਚ ਕਰਜ਼ਦਾਰ ਕੰਪਨੀ ਤੋਂ ਅਜਿਹੇ ਨੁਕਸਾਨ, ਤਬਾਹੀ ਜਾਂ ਗਵਾਚ ਜਾਣ (ਜਿਵੇਂ ਕਿ ਮਾਮਲਾ ਹੋਵੇ) ਦੀ ਸੂਚਨਾ ਪ੍ਰਾਪਤ ਹੋਣ 'ਤੇ ਜਾਂ ਤੁਰੰਤ ਉਕਤ ਚੈੱਕਾਂ ਲਈ ਜਾਂ ਉੱਪਰ ਦੱਸੇ ਗਏ ਕਾਰਨਾਂ ਕਰਕੇ ਕੈਸ ਨਾ ਹੋਣ ਦੇ ਯੋਗ ਹੋਣ 'ਤੇ ਉਨ੍ਹਾਂ ਚੈੱਕਾਂ ਨੂੰ ਬਦਲਣ ਲਈ ਕੰਪਨੀ ਨੂੰ ਸਾਰੇ ਚੈੱਕ ਪ੍ਰਦਾਨ ਕਰੇਗਾ ਜੋ ਗੁੰਮ ਹੋਏ, ਨਸ਼ਟ ਹੋ ਗਏ, ਗਵਾਚ ਗਏ ਜਾਂ ਕੈਸ ਨਾ ਹੋਣ ਵਾਲੇ ਹਨ, ਜਾਂ ਉਹ ਕਰਜ਼ੇ ਦੀ ਮੁੜ ਅਦਾਇਗੀ ਲਈ ਅਜਿਹਾ ਢੁਕਵਾਂ ਵਿਕਲਪਿਕ ਪ੍ਰਬੰਧ ਕਰੇਗਾ ਜੋ ਕੰਪਨੀ ਨੂੰ ਸਵੀਕਾਰਯੋਗ ਅਤੇ ਮਨਜ਼ੂਰ ਹੋਵੇ।
- d. ਕਰਜ਼ਦਾਰ ਦੁਆਰਾ ਇਹ ਸਹਿਮਤੀ ਦਿੱਤੀ ਜਾਂਦੀ ਅਤੇ ਸਮਝਿਆ ਜਾਂਦਾ ਹੈ ਕਿ ਕਿਸੇ ਵੀ ਕਾਰਨ ਕਰਕੇ ਕੰਪਨੀ ਦੁਆਰਾ ਕਿਸੇ ਵੀ ਚੈੱਕ/ਮੈਂਡੇਟ ਦੀ ਪ੍ਰਸਤੁਤੀ ਨਾ ਕਰਨ ਨਾਲ ਕਰਜ਼ਦਾਰ ਦੀ ਇਸ ਕਰਜ਼ੇ ਦੇ ਸਮਝੌਤੇ ਦੇ ਅਨੁਸਾਰ ਭੁਗਤਾਨ ਯੋਗ ਰਕਮ ਦੀ ਅਦਾਇਗੀ ਕਰਨ ਦੀ ਦੇਵਦਾਰੀ 'ਤੇ ਕੋਈ ਅਸਰ ਨਹੀਂ ਪਵੇਗਾ। ਕਿਸੇ ਵੀ ਤਰ੍ਹਾਂ ਕੰਪਨੀ ਕਿਸੇ ਵੀ ਕਾਰਨ ਕਰਕੇ ਕਿਸੇ ਵੀ ਚੈੱਕ/ਮੈਂਡੇਟ (ਜੋ ਕਰਜ਼ਦਾਰ ਦੁਆਰਾ ਪਹਿਲਾਂ ਹੀ ਦਿੱਤੇ ਗਏ ਹਨ ਜਾਂ ਦਿੱਤੇ ਜਾਣੇ ਹਨ) ਨੂੰ ਕੈਸ ਕਰਨ ਵਿੱਚ ਦੇਰੀ ਹੋਣ, ਭੁੱਲ ਜਾਂ ਅਣਗਹਿਲੀ ਹੋਣ, ਖਰਾਬੀ ਜਾਂ ਨੁਕਸਾਨ ਹੋਣ ਲਈ ਜ਼ਿੰਮੇਵਾਰ ਨਹੀਂ ਹੋਵੇਗੀ।
- e. ਜੇਕਰ ਲੋੜ ਹੋਵੇ ਤਾਂ ਕਰਜ਼ਦਾਰ ਕੰਪਨੀ ਦੀ ਇਜਾਜ਼ਤ 'ਤੇ ਇੱਕ ਬੈਂਕ ਵਿੱਚ ਜਾਰੀ ਕੀਤੇ ਅਤੇ ਕੱਢੇ ਗਏ ਚੈੱਕਾਂ/ਮੈਂਡੇਟ ਨੂੰ ਦੂਜੇ ਬੈਂਕ ਵਿੱਚ ਸਵੈਪ ਕਰ ਸਕਦਾ/ਬਦਲ ਸਕਦਾ ਹੈ, ਬਸ਼ਰਤ ਉਸਨੂੰ ਕੰਪਨੀ ਨੂੰ ਹਰੇਕ ਬਦਲੀ ਲਈ ਅਨੁਸੂਚੀ ਵਿੱਚ ਦਰਸਾਈ ਗਈ ਰਕਮ ਦਾ ਸਵੈਪ ਦਾ ਖਰਚਾ ਅਦਾ ਕਰਨਾ ਹੋਵੇਗਾ।
- f. ਇਸ ਕਰਜ਼ੇ ਦੇ ਸਮਝੌਤੇ ਅਤੇ/ਜਾਂ ਪ੍ਰਚਲਿਤ ਕਾਨੂੰਨ ਦੇ ਤਹਿਤ ਕੰਪਨੀ ਦੇ ਕਿਸੇ ਵੀ ਹੋਰ ਅਧਿਕਾਰਾਂ ਜਾਂ ਉਪਾਵਾਂ ਨਾਲ ਪੱਖਪਾਤ ਕੀਤੇ ਬਿਨਾਂ, ਕਰਜ਼ਦਾਰ ਹਰ ਪ੍ਰਸਤੁਤੀ ਦੀ ਉਲੰਘਣਾ ਲਈ ਅਨੁਸੂਚੀ ਵਿੱਚ ਦਰਸਾਈ ਗਈ ਦਰ 'ਤੇ ਚੈੱਕ/ਮੈਂਡੇਟ ਉਲੰਘਣਾ ਲਈ ਖਰਚੇ ਦਾ ਭੁਗਤਾਨ ਕਰਨ ਲਈ ਜ਼ਿੰਮੇਵਾਰ ਹੋਵੇਗਾ। ਉਲੰਘਣਾ ਹੋਣ 'ਤੇ ਖਰਚੇ ਦੀ ਵਸੂਲੀ/ਪੇਮੈਂਟ ਐਂਡ ਸੈਟਲਮੈਂਟ ਸਿਸਟਮ ਐਕਟ 2007 ਜਾਂ ਕਿਸੇ ਹੋਰ ਲਾਗੂ ਕਾਨੂੰਨ, ਜਿਵੇਂ ਵੀ ਸੋਧਿਆ ਗਿਆ ਹੋਵੇ ਅਤੇ ਸਮੇਂ-ਸਮੇਂ 'ਤੇ ਲਾਗੂ ਹੋਵੇ ਅਤੇ ਹੋਰ ਸੰਬੰਧਿਤ ਕਾਨੂੰਨਾਂ ਦੇ ਤਹਿਤ ਕੰਪਨੀ ਦੇ ਅਧਿਕਾਰਾਂ ਨਾਲ ਪੱਖਪਾਤ ਕੀਤੇ ਬਿਨਾਂ ਹੋਵੇਗੀ।
- g. ਜਿੱਥੇ ਆਊਟਸਟੇਂਸ਼ਨ ਚੈੱਕਾਂ ਰਾਹੀਂ ਪੈਸੇ ਭੇਜੇ ਜਾਂਦੇ ਹਨ ਉੱਥੇ ਕਰਜ਼ਦਾਰ ਸਮੇਂ-ਸਮੇਂ 'ਤੇ ਕੰਪਨੀ ਦੇ ਵਿਵੇਕ 'ਤੇ ਸੋਧ ਦੇ ਅਧੀਨ ਅਨੁਸੂਚੀ ਵਿੱਚ ਦੱਸੇ ਗਏ ਅਨੁਸਾਰ ਚੈੱਕ ਦੀ ਵਸੂਲੀ ਕਰਨ ਦੇ ਖਰਚਿਆਂ ਦਾ ਭੁਗਤਾਨ ਕਰਨ ਲਈ ਜ਼ਿੰਮੇਵਾਰ ਹੋਵੇਗਾ।
- h. ਅਨੁਸੂਚੀ ਵਿੱਚ ਦੱਸੇ ਗਏ ਖਰਚੇ ਕੰਪਨੀ ਦੇ ਆਪਣੇ ਵਿਵੇਕ ਅਨੁਸਾਰ ਬਦਲ ਸਕਦੇ ਹਨ।
- i. ਜਦੋਂ ਤੱਕ ਕਰਜ਼ਾ ਚੱਲ ਰਿਹਾ ਹੈ ਜਾਂ ਕਰਜ਼ਦਾਰ ਦੇ ਕਰਜ਼ੇ ਦਾ ਕੋਈ ਹਿੱਸਾ ਬਚਿਆ ਹੋਇਆ ਅਤੇ ਬਕਾਇਆ ਹੈ ਉਦੋਂ ਤੱਕ ਕਰਜ਼ਦਾਰ ਈ.ਸੀ.ਐੱਸ ਜਾਂ ਏ.ਸੀ.ਐੱਚ/ਈ-ਐੱਨ.ਏ.ਸੀ.ਐੱਚ ਮੈਂਡੇਟਸ ਦੇ ਸੰਬੰਧ ਵਿੱਚ ਭੁਗਤਾਨ ਰੋਕਣ ਦੀਆਂ ਹਦਾਇਤਾਂ ਨੂੰ ਰੱਦ ਕਰਨ ਜਾਂ ਜਾਰੀ ਕਰਨ ਦਾ ਹੱਕਦਾਰ ਨਹੀਂ ਹੋਵੇਗਾ ਅਤੇ ਅਜਿਹੇ ਕਿਸੇ ਵੀ ਕੰਮ ਨੂੰ ਨੈਗੋਸ਼ੀਏਬਲ ਇੰਸਟਰੂਮੈਂਟਸ ਐਕਟ, 1881/ਪੇਮੈਂਟ ਐਂਡ ਸੈਟਲਮੈਂਟ ਸਿਸਟਮ ਐਕਟ 2007 ਜਾਂ ਸਮੇਂ-ਸਮੇਂ 'ਤੇ ਸੋਧੇ ਜਾਣ ਵਾਲੇ ਅਤੇ ਲਾਗੂ ਹੋਣ ਵਾਲੇ ਕਿਸੇ ਹੋਰ ਕਾਨੂੰਨ ਦੇ ਤਹਿਤ ਧੋਖਾਧੜੀ ਅਤੇ ਮੁਕੱਦਮੇ ਤੋਂ ਬਚਣ ਦੇ ਇਰਾਦੇ ਨਾਲ ਕੀਤਾ ਗਿਆ ਮੰਨਿਆ ਜਾਵੇਗਾ ਅਤੇ ਕੰਪਨੀ ਕਰਜ਼ਦਾਰ ਦੇ ਵਿਰੁੱਧ ਢੁਕਵੀਂ ਅਪਰਾਧਿਕ ਕਾਰਵਾਈ ਸ਼ੁਰੂ ਕਰਨ ਦੀ ਹੱਕਦਾਰ ਹੋਵੇਗੀ।
- j. ਕਰਜ਼ਦਾਰ ਸਮਝਦਾ ਹੈ, ਪੁਸ਼ਟੀ ਕਰਦਾ ਹੈ ਅਤੇ ਸਹਿਮਤ ਹੈ ਕਿ ਕੰਪਨੀ ਆਪਣੇ ਵਿਵੇਕ ਅਨੁਸਾਰ ਕਈ ਮੌਕਿਆਂ 'ਤੇ ਅਤੇ ਵੱਖ-ਵੱਖ ਮਿਤੀਆਂ 'ਤੇ, ਕਰਜ਼ਦਾਰ ਦੇ ਬੈਂਕ ਖਾਤੇ ਵਿੱਚ ਈ.ਸੀ.ਐੱਸ/ ਏ.ਸੀ.ਐੱਚ ਜਾਂ ਈ-ਐੱਨ.ਏ.ਸੀ.ਐੱਚ ਮੈਂਡੇਟ ਜਾਂ ਕੋਈ ਹੋਰ ਇਲੈਕਟ੍ਰਾਨਿਕ ਜਾਂ ਹੋਰ ਕਲੀਅਰਿੰਗ ਮੈਂਡੇਟ (ਜੋ ਕੰਪਨੀ ਦੇ ਹੱਕ ਵਿੱਚ ਕਰਜ਼ਦਾਰ ਦੁਆਰਾ ਦਿੱਤਾ ਗਿਆ ਹੋਵੇ ਜੋ ਸਾਰੇ ਬਚੇ ਹੋਏ ਬਕਾਏ ਨੂੰ ਕਵਰ ਕਰਦਾ ਹੋਵੇ) ਪੇਸ਼ ਕਰੇਗੀ ਜਿਨ੍ਹਾਂ ਦੀ ਅਦਾਇਗੀ ਨਹੀਂ ਕੀਤੀ ਗਈ ਹੈ ਅਤੇ ਅਜਿਹਾ ਇਹ ਕਰਜ਼ਦਾਰ ਤੋਂ ਬਚੇ ਹੋਏ ਬਕਾਏ ਦੀ ਵਸੂਲੀ ਕਰਨ ਲਈ ਅਤੇ ਬਚੇ ਹੋਏ ਪੂਰੇ ਬਕਾਏ ਦੀ ਪ੍ਰਾਪਤੀ ਤੱਕ ਕਰੇਗੀ। ਕਰਜ਼ਦਾਰ ਸਹਿਮਤ ਹੈ ਅਤੇ ਵਾਅਦਾ ਕਰਦਾ ਹੈ ਕਿ ਕਰਜ਼ਦਾਰ ਕੰਪਨੀ ਦੁਆਰਾ ਕੀਤੀਆਂ ਅਜਿਹੀਆਂ ਪ੍ਰਸਤੁਤੀਆਂ 'ਤੇ ਵਿਵਾਦ, ਸ਼ਿਕਾਇਤ ਜਾਂ ਇਤਰਾਜ਼ ਵਿਅਕਤ ਨਹੀਂ ਕਰੇਗਾ।

9. ਕਿਸਤਾਂ ਦੀ ਤਬਦੀਲੀ ਅਤੇ ਮੁੜ-ਨਿਰਧਾਰਨ:

Cholamandalam Investment and Finance Company Ltd.

Chola Crest, Plot Nos. C 54-55 & Super B-4, Thiru.Vi.Ka. Industrial Estate,
 Guindy, Chennai 600 032, India. Email : customercare@chola.murugappa.com
 Toll-Free No.: 1800 102 4565 | CIN : L65993TN1978PLC007576

- a. ਕੰਪਨੀ ਢੁਕਵਾਂ ਸਮਝੇ ਜਾਣ 'ਤੇ ਆਪਣੇ ਵਿਵੇਕ ਅਨੁਸਾਰ, ਬਿਨਾਂ ਕਿਸੇ ਜ਼ਿੰਮੇਵਾਰੀ ਦੇ, ਅਜਿਹੇ ਨਿਯਮਾਂ ਅਤੇ ਸ਼ਰਤਾਂ ਅਨੁਸਾਰ ਹੋਰ ਸਮੇਂ ਲਈ ਕਰਜ਼ੇ ਦੀ ਸਮੀਖਿਆ ਕਰਨ ਦਾ ਅਧਿਕਾਰ ਰੱਖਦੀ ਹੈ।
- b. ਕੰਪਨੀ ਢੁਕਵਾਂ ਸਮਝੇ ਜਾਣ 'ਤੇ ਆਪਣੇ ਆਪ ਜਾਂ ਕਰਜ਼ਦਾਰ ਦੀ ਬੇਨਤੀ 'ਤੇ ਕਰਜ਼ਦਾਰ ਦੀ ਰਸਮੀ ਸਹਿਮਤੀ ਨਾਲ, ਕਿਸਤਾਂ ਨੂੰ ਇਸ ਤਰੀਕੇ ਨਾਲ ਅਤੇ ਇਸ ਹੱਦ ਤੱਕ ਬਦਲ ਸਕਦੀ ਹੈ ਜਾਂ ਮੁੜ-ਤਹਿ ਕਰ ਸਕਦੀ ਹੈ ਜਿਸ 'ਤੇ ਕਰਜ਼ਦਾਰ ਦੁਆਰਾ ਅਨੁਸੂਚੀ ਵਿੱਚ ਦੱਸੀ ਕਿਸੇ ਵੀ ਗੱਲ ਦੇ ਬਾਵਜੂਦ ਉਪਰੋਕਤ ਬਦਲਾਵ ਅਤੇ ਮੁੜ-ਤਹਿ ਕੀਤੇ ਅਨੁਸਾਰ ਮੁੜ-ਅਦਾਇਗੀ ਕੀਤੀ ਜਾਵੇਗੀ। ਕਰਜ਼ਦਾਰ ਸੋਧੇ ਹੋਏ ਢਾਂਚੇ ਦੇ ਅਨੁਸਾਰ ਈ.ਸੀ.ਐੱਸ ਜਾਂ ਏ.ਸੀ.ਐੱਚ/ਈ-ਐੱਨ.ਏ.ਸੀ.ਐੱਚ ਮੈਂਡੇਟਸ ਨੂੰ ਪ੍ਰਸਤੁਤ ਕਰਨ ਸਮੇਤ ਸੋਧ ਦੀਆਂ ਜ਼ਰੂਰਤਾਂ ਦੀ ਪਾਲਣਾ ਕਰੇਗਾ।
- c. ਕਰਜ਼ਦਾਰ ਦੇ ਸੰਤੁਸ਼ਟੀਜਨਕ ਕਰਜ਼ੇ ਦੀ ਮੁੜ ਅਦਾਇਗੀ ਦੇ ਟਰੈਕ ਰਿਕਾਰਡ ਦੇ ਆਧਾਰ 'ਤੇ, ਕੰਪਨੀ ਆਪਣੇ ਵਿਵੇਕ ਅਨੁਸਾਰ ਇੱਥੇ ਦਿੱਤੇ ਗਏ ਕਰਜ਼ੇ ਤੋਂ ਇਲਾਵਾ ਵਾਧੂ ਕਰਜ਼ੇ ਦੇ ਸਕਦੀ ਹੈ। ਵਾਧੂ ਕਰਜ਼ੇ ਸਿਰਫ਼ ਅਜਿਹੇ ਦਸਤਾਵੇਜ਼ਾਂ ਦੀ ਪਾਲਣਾ 'ਤੇ ਹੀ ਦਿੱਤੇ ਜਾ ਸਕਦੇ ਹਨ ਜੋ ਕੰਪਨੀ ਦੁਆਰਾ ਸਮੇਂ-ਸਮੇਂ 'ਤੇ ਕੰਪਨੀ ਦੇ ਪ੍ਰਚਲਿਤ ਕ੍ਰੈਡਿਟ ਨਿਯਮਾਂ ਅਨੁਸਾਰ ਨਿਰਧਾਰਤ ਕੀਤੇ ਜਾਣ। ਇਸ ਧਾਰਾ ਦੇ ਆਧਾਰ 'ਤੇ ਕਰਜ਼ਦਾਰ ਨੂੰ ਵਾਧੂ ਕਰਜ਼ਿਆਂ ਦਾ ਦਾਅਵਾ ਕਰਨ ਦਾ ਕੋਈ ਅਧਿਕਾਰ ਨਹੀਂ ਹੋਵੇਗਾ।

10. ਉਲੰਘਣਾ ਦੀਆਂ ਘਟਨਾਵਾਂ:

ਹੇਠ ਲਿਖੀਆਂ ਘਟਨਾਵਾਂ ਨੂੰ "ਉਲੰਘਣਾ ਦੀ ਘਟਨਾ" ਕਿਹਾ ਜਾਵੇਗਾ: -

- a. ਕਰਜ਼ਦਾਰ ਅਤੇ/ਜਾਂ ਗਾਰੰਟਰ ਜ਼ਿੰਮੇਵਾਰੀਆਂ ਨਿਭਾਉਣ ਵਿੱਚ, ਕਰਜ਼ੇ ਦੀ ਅਦਾਇਗੀ ਕਰਨ ਵਿੱਚ ਜਾਂ ਬਕਾਇਆ ਹੋਣ 'ਤੇ ਕੰਪਨੀ ਨੂੰ ਕੋਈ ਕਿਸਤ, ਫੀਸ, ਖਰਚੇ, ਜਾਂ ਲਾਗਤਾਂ ਜਾਂ ਕੋਈ ਹੋਰ ਰਕਮ ਇੱਥੇ ਦੱਸੇ ਤਰੀਕੇ ਨਾਲ ਦੇਣ ਵਿੱਚ ਅਸਫਲ ਰਹਿੰਦਾ ਹੈ ਭਾਵੇਂ ਇਹ ਕੰਪਨੀ ਦੁਆਰਾ ਮੰਗਿਆ ਗਿਆ ਹੋਵੇ ਜਾਂ ਨਾ; ਜਾਂ
- b. ਜੇ ਕੰਪਨੀ ਦੀ ਰਾਏ ਵਿੱਚ ਕਰਜ਼ਦਾਰ ਨੇ ਕਰਜ਼ੇ ਦੇ ਸੰਬੰਧ ਵਿੱਚ ਕੋਈ ਮਹੱਤਵਪੂਰਨ ਜਾਣਕਾਰੀ ਪ੍ਰਦਾਨ ਨਹੀਂ ਕੀਤੀ ਹੈ; ਜਾਂ
- c. ਦਿਵਾਲੀਆਪਨ, ਦਿਵਾਲੀਆ ਹੋਣ ਦੀ ਕਾਰਵਾਈ, ਕਰਜ਼ਦਾਰਾਂ ਦੇ ਫਾਇਦੇ ਲਈ ਆਮ ਅਸਾਈਨਮੈਂਟ, ਜਾਂ ਜੇ ਕਰਜ਼ਦਾਰ/ਜਾਮਿਨਦਾਰ ਕਿਸੇ ਕਰਜ਼ਦਾਰ ਨੂੰ ਭੁਗਤਾਨ ਰੋਕ ਦਿੰਦਾ ਹੈ ਜਾਂ ਇਸਦਾ ਧਮਕੀ ਦਿੰਦਾ ਹੈ, ਉਸਦੀ ਸੰਪਤੀ 'ਤੇ ਦਿਵਾਲੀਆ ਪੇਸ਼ੇਵਰ, ਰਿਸ਼ੀਵਰ/ਟਰੱਸਟੀ ਜਾਂ ਇਸਦੇ ਸਮਾਨ ਅਧਿਕਾਰੀ ਦੀ ਨਿਯੁਕਤੀ, ਕਰਜ਼ਦਾਰ/ਜਾਮਿਨਦਾਰ ਵੱਲੋਂ ਜਾਂ ਉਸਦੇ ਖਿਲਾਫ਼ ਦਿਵਾਲੀਆ ਪਟੀਸ਼ਨ ਦੀ ਮਨਜ਼ੂਰੀ।
- d. ਜੇਕਰ ਕਰਜ਼ਦਾਰ/ਗਾਰੰਟਰ ਆਪਣਾ ਕਾਰੋਬਾਰ ਬੰਦ ਕਰ ਦਿੰਦਾ ਹੈ ਜਾਂ ਬੰਦ ਕਰਨ ਦੀ ਧਮਕੀ ਦਿੰਦਾ ਹੈ; ਜਾਂ
- e. ਜੇਕਰ ਇਹ ਕੰਪਨੀ ਦੁਆਰਾ ਨਿਯੁਕਤ ਕੀਤੇ ਗਏ ਇੱਕ ਲੇਖਾਕਾਰ ਜਾਂ ਲੇਖਾਕਾਰਾਂ ਦੀ ਇੱਕ ਫਰਮ (ਜਿਸਦੀ ਕੰਪਨੀ ਕਿਸੇ ਵੀ ਸਮੇਂ ਰੱਕਦਾਰ ਹੋਵੇਗੀ ਅਤੇ ਅਜਿਹਾ ਕਰਨ ਲਈ ਅਧਿਕਾਰਤ ਹੈ) ਦੁਆਰਾ ਪ੍ਰਮਾਣਿਤ ਕੀਤਾ ਜਾਂਦਾ ਹੈ ਕਿ ਕਰਜ਼ਦਾਰ ਦੀਆਂ ਦੇਣਦਾਰੀਆਂ ਕਰਜ਼ਦਾਰ ਦੀ ਸੰਪਤੀ ਤੋਂ ਵੱਧ ਹਨ ਜਾਂ ਇਹ ਕਿ ਕਰਜ਼ਦਾਰ ਘਾਟੇ ਵਿੱਚ ਕਾਰੋਬਾਰ ਕਰ ਰਿਹਾ ਹੈ; ਜਾਂ
- f. ਕਰਜ਼ਦਾਰ ਦੁਆਰਾ ਕੰਪਨੀ ਨੂੰ ਦਿੱਤੇ ਗਏ ਜਾਂ ਦਿੱਤੇ ਜਾਣ ਵਾਲੇ ਏ.ਸੀ.ਐੱਚ/ਈ-ਐੱਨ.ਏ.ਸੀ.ਐੱਚ ਜਾਂ ਈ.ਸੀ.ਐੱਸ ਮੈਂਡੇਟਸ ਵਿੱਚੋਂ ਕਿਸੇ ਨੂੰ ਵੀ ਪ੍ਰਸਤੁਤੀ 'ਤੇ ਕਿਸੇ ਵੀ ਕਾਰਨ ਕਰਕੇ ਮਾਨਤਾ ਨਹੀਂ ਦਿੱਤੀ ਜਾਂਦੀ / ਕੈਸ਼ ਨਹੀਂ ਕੀਤਾ ਜਾਂਦਾ; ਜਾਂ
- g. ਜੇਕਰ ਕਰਜ਼ਦਾਰ ਦੁਆਰਾ ਕਿਸੇ ਵੀ ਕਾਰਨ ਕਰਕੇ ਕਿਸੇ ਵੀ ਮੈਂਡੇਟ ਦੀ ਅਦਾਇਗੀ ਰੋਕਣ ਲਈ ਕੋਈ ਹਦਾਇਤ ਦਿੱਤੀ ਜਾ ਰਹੀ ਹੈ ਜਾਂ ਜੇਕਰ ਕਰਜ਼ਦਾਰ ਦੁਆਰਾ ਕੰਪਨੀ ਨੂੰ ਜਾਰੀ ਕੀਤੇ ਗਏ ਕਿਸੇ ਮੈਂਡੇਟ ਦੀ ਉਲੰਘਣਾ ਕੀਤੀ ਜਾਂਦੀ ਹੈ; ਜਾਂ
- h. ਕਰਜ਼ਦਾਰ/ਗਾਰੰਟਰ ਇੱਥੇ ਸ਼ਾਮਲ ਕਿਸੇ ਵੀ ਨਿਯਮ, ਇਕਰਾਰਨਾਮੇ ਅਤੇ ਸ਼ਰਤਾਂ ਦੀ ਉਲੰਘਣਾ ਕਰ ਰਿਹਾ ਹੈ ਜਾਂ ਦਿੱਤੀ ਗਈ ਕੋਈ ਜਾਣਕਾਰੀ ਜਾਂ ਜੇਕਰ ਇਸ ਕਰਜ਼ੇ ਦੇ ਸਮਝੌਤੇ ਜਾਂ ਪ੍ਰਸਤੁਤ ਕੀਤੇ ਗਏ ਕਿਸੇ ਹੋਰ ਦਸਤਾਵੇਜ਼ ਦੇ ਅਧੀਨ ਕੋਈ ਵੀ ਪ੍ਰਸਤੁਤੀ ਗਲਤ, ਫਰਜ਼ੀ ਜਾਂ ਗੁੰਮਰਾਹਕੁੰਨ ਪਾਈ ਜਾਂਦੀ ਹੈ; ਜਾਂ
- i. ਕਰਜ਼ਦਾਰ ਦੀ ਮੌਤ/ਪਾਗਲਪਨ ਜਾਂ ਕਿਸੇ ਹੋਰ ਕਾਨੂੰਨੀ ਅਸਮਰੱਥਾ ਹੋਣ 'ਤੇ ਜਾਂ
- j. ਕਰਜ਼ਦਾਰ/ਗਾਰੰਟਰ ਕਿਸੇ ਹੋਰ ਵਿਅਕਤੀ ਨਾਲ ਕਿਸੇ ਹੋਰ ਕਰਜ਼ੇ/ਸਹੂਲਤ/ਕਿਸੇ ਵੀ ਸਮਝੌਤੇ ਦੀ ਉਲੰਘਣਾ ਕਰਦਾ ਹੈ; ਜਾਂ
- k. ਕਰਜ਼ਦਾਰ/ਗਾਰੰਟਰ ਕੰਪਨੀ ਨਾਲ ਕਿਸੇ ਹੋਰ ਸਮਝੌਤਿਆਂ ਦੇ ਮਾਮਲੇ ਵਿੱਚ ਕੋਈ ਉਲੰਘਣਾ ਕਰਦਾ ਹੈ ਜਿਸ ਵਿੱਚ ਕਰਜ਼ਦਾਰ/ਗਾਰੰਟਰ ਇੱਕ ਕਰਜ਼ਦਾਰ/ਗਾਰੰਟਰ ਹੁੰਦਾ ਹੈ; ਜਾਂ

Cholamandalam Investment and Finance Company Ltd.

Chola Crest, Plot Nos. C 54-55 & Super B-4, Thiru.Vi.Ka. Industrial Estate,
 Guindy, Chennai 600 032, India. Email : customercare@chola.murugappa.com
 Toll-Free No.: 1800 102 4565 | CIN : L65993TN1978PLC007576

- i. ਜੇਕਰ ਇਸ ਕਰਜ਼ੇ ਦੇ ਸਮਝੌਤੇ ਜਾਂ ਕਿਸੇ ਹੋਰ ਸੰਬੰਧਿਤ ਦਸਤਾਵੇਜ਼ ਦੇ ਤਹਿਤ ਕਰਜ਼ਦਾਰ ਲਈ ਆਪਣੀਆਂ ਕਿਸੇ ਵੀ ਜ਼ਿੰਮੇਵਾਰੀ ਨੂੰ ਨਿਭਾਉਣਾ ਗੈਰ-ਕਾਨੂੰਨੀ ਹੋ ਜਾਂਦਾ ਹੈ ਜਾਂ ਗਾਰੰਟਰ ਜਾਂ ਕਿਸੇ ਹੋਰ ਵਿਅਕਤੀ (ਕਰਜ਼ਦਾਰ ਸਮੇਤ) ਲਈ ਇਸ ਕਰਜ਼ੇ ਦੇ ਸਮਝੌਤੇ ਦੇ ਤਹਿਤ ਆਪਣੀਆਂ ਕਿਸੇ ਵੀ ਜ਼ਿੰਮੇਵਾਰੀ ਨੂੰ ਨਿਭਾਉਣਾ ਗੈਰ-ਕਾਨੂੰਨੀ ਹੋ ਜਾਂਦਾ ਹੈ; ਜਾਂ
- m. ਕਰਜ਼ਦਾਰ/ਗਾਰੰਟਰ ਇਸ ਕਰਜ਼ੇ ਦੇ ਸਮਝੌਤੇ ਜਾਂ ਕਿਸੇ ਹੋਰ ਸੰਬੰਧਿਤ ਦਸਤਾਵੇਜ਼ ਨੂੰ ਰੱਦ ਕਰਦਾ ਹੈ ਜਾਂ ਰੱਦ ਕਰਨ ਦੇ ਇਰਾਦੇ ਦਾ ਸਬੂਤ ਦਿੰਦਾ ਹੈ; ਜਾਂ
- n. ਜੇਕਰ ਕਰਜ਼ਾ ਜਾਂ ਇਸਦੇ ਕਿਸੇ ਵੀ ਹਿੱਸੇ ਦੀ ਵਰਤੋਂ ਉਸ ਉਦੇਸ਼ ਤੋਂ ਇਲਾਵਾ ਕਿਸੇ ਹੋਰ ਉਦੇਸ਼ ਲਈ ਕੀਤੀ ਜਾਂਦੀ ਹੈ ਜਿਸ ਲਈ ਇਸਨੂੰ ਕਰਜ਼ਦਾਰ ਦੁਆਰਾ ਲਿਆ ਗਿਆ ਅਤੇ ਕੰਪਨੀ ਦੁਆਰਾ ਮਨਜ਼ੂਰ ਕੀਤਾ ਗਿਆ ਹੈ; ਜਾਂ
- o. ਕੋਈ ਵੀ ਅਜਿਹੀ ਘਟਨਾ ਜਾਂ ਘਟਨਾਵਾਂ ਦੀ ਲੜੀ ਵਾਪਰਦੀ ਹੈ ਜੋ ਕੰਪਨੀ ਦੀ ਰਾਏ ਵਿੱਚ ਕਰਜ਼ਦਾਰ ਦੀ ਮੁੜ ਅਦਾਇਗੀ ਦੀ ਸਮਰੱਥਾ 'ਤੇ ਇੱਕ ਮਹੱਤਵਪੂਰਨ ਮਾੜਾ ਪ੍ਰਭਾਵ ਪਾਉਣ ਦੀ ਵਾਜਬ ਸੰਭਾਵਨਾ ਰੱਖਦੀ ਹੋਵੇ; ਜਾਂ
- p. ਕਰਜ਼ਦਾਰ/ਗਾਰੰਟਰ ਦੀ ਸਥਿਤੀ ਨਿਵਾਸੀ ਤੋਂ ਗੈਰ-ਨਿਵਾਸੀ ਵਿੱਚ ਬਦਲ ਜਾਂਦੀ ਹੈ; ਜਾਂ
- q. ਜੇਕਰ ਕਰਜ਼ਦਾਰ/ਗਾਰੰਟਰ ਵਿਰੁੱਧ ਕੋਈ ਜਬਤੀ, ਮੁਸ਼ੀਬਤ, ਦੰਡ ਜਾਂ ਹੋਰ ਪ੍ਰਕਿਰਿਆ ਲਾਗੂ ਕੀਤੀ ਜਾਂਦੀ ਹੈ ਜਾਂ ਉਸ 'ਤੇ ਇਸਦਾ ਦੋਸ਼ ਲਗਾਇਆ ਜਾਂਦਾ ਹੈ; ਜਾਂ
- r. ਜੇਕਰ ਕਰਜ਼ਦਾਰ ਜਾਂ ਗਾਰੰਟਰ ਨੂੰ ਕਿਸੇ ਵੀ ਅਦਾਲਤ ਜਾਂ ਸਰਕਾਰੀ ਅਧਿਕਾਰੀਆਂ ਦੁਆਰਾ ਕਿਸੇ ਅਪਰਾਧ ਲਈ ਦੋਸ਼ੀ ਠਹਿਰਾਇਆ ਜਾਂਦਾ ਹੈ; ਜਾਂ
- s. ਜੇਕਰ ਕਰਜ਼ਦਾਰ/ਗਾਰੰਟਰ ਇਸ ਜਾਂ ਕੰਪਨੀ ਜਾਂ ਇਸਦੇ ਸਹਿਯੋਗੀਆਂ ਨਾਲ ਕੀਤੇ ਗਏ ਕਿਸੇ ਹੋਰ ਸਮਝੌਤੇ ਦੇ ਅਧੀਨ ਕਿਸੇ ਵੀ ਸ਼ਰਤਾਂ 'ਤੇ ਵਿਵਾਦ ਕਰਦਾ ਹੈ; ਜਾਂ
- t. ਜੇਕਰ ਕੋਈ ਉਲੰਘਣਾ ਦੀ ਘਟਨਾ ਜਾਂ ਕੋਈ ਵੀ ਘਟਨਾ ਹੁੰਦੀ ਹੈ ਜੋ ਉਲੰਘਣਾ ਦੀ ਘਟਨਾ ਨੂੰ ਜਨਮ ਦੇ ਸਕਦੀ ਹੈ ਤਾਂ ਕਰਜ਼ਦਾਰ ਤੁਰੰਤ ਕੰਪਨੀ ਨੂੰ 3 (ਤਿੰਨ) ਦਿਨਾਂ ਦੇ ਅੰਦਰ ਲਿਖਤੀ ਰੂਪ ਵਿੱਚ ਇਸਦੀ ਸੂਚਨਾ ਦੇਵੇਗਾ ਜਿਸ ਵਿੱਚ ਉਲੰਘਣਾ ਦੀ ਅਜਿਹੀ ਘਟਨਾ ਹੋਣ ਦਾ ਜ਼ਿਕਰ ਕੀਤਾ ਗਿਆ ਹੋਵੇ। ਜੇਕਰ ਅਤੇ ਜਦੋਂ ਕੰਪਨੀ ਐਕਟ, 2013 ਜਾਂ ਕਿਸੇ ਹੋਰ ਕਾਨੂੰਨ ਦੀਆਂ ਧਾਰਾਵਾਂ ਦੇ ਤਹਿਤ ਕਾਰੋਬਾਰ ਸਮਾਪਤ ਹੋਣ ਦਾ ਕੋਈ ਕਾਨੂੰਨੀ ਨੋਟਿਸ ਪ੍ਰਾਪਤ ਹੁੰਦਾ ਹੈ ਜਾਂ ਕਰਜ਼ਦਾਰ/ਗਾਰੰਟਰ ਵਿਰੁੱਧ ਦਾਇਰ/ਸ਼ੁਰੂ ਕੀਤੇ ਜਾਣ ਵਾਲੇ ਕਿਸੇ ਵੀ ਮੁਕੱਦਮੇ ਜਾਂ ਕਾਨੂੰਨੀ ਪ੍ਰਕਿਰਿਆ ਲਈ ਕੋਈ ਨੋਟਿਸ ਕਰਜ਼ਦਾਰ/ਗਾਰੰਟਰ ਨੂੰ ਪ੍ਰਾਪਤ ਹੁੰਦਾ ਹੈ ਤਾਂ ਅਜਿਹਾ ਨੋਟਿਸ ਪ੍ਰਾਪਤ ਹੋਣ ਦੇ 3 (ਤਿੰਨ) ਦਿਨਾਂ ਦੇ ਅੰਦਰ ਕਰਜ਼ਦਾਰ/ਗਾਰੰਟਰ ਕੰਪਨੀ ਨੂੰ ਤੁਰੰਤ ਸੂਚਿਤ ਕਰੇਗਾ; ਜਾਂ
- u. ਇਸ ਸਵਾਲ 'ਤੇ ਕਿ ਕੀ ਉਪਰੋਕਤ ਘਟਨਾਵਾਂ/ਹਾਲਾਤਾਂ ਵਿੱਚੋਂ ਕੋਈ ਵਾਪਰਿਆ ਹੈ, ਕੰਪਨੀ ਦਾ ਫੈਸਲਾ ਅੰਤਿਮ, ਨਿਰਣਾਇਕ ਅਤੇ ਕਰਜ਼ਦਾਰ/ਗਾਰੰਟਰ ਲਈ ਸਵੀਕਾਰਯੋਗ ਹੋਵੇਗਾ।
- v. ਗਾਰੰਟਰ/ਗਾਰੰਟਰਾਂ ਦੁਆਰਾ ਪ੍ਰਦਾਨ ਕੀਤੀ ਗਈ ਗਾਰੰਟੀ ਵਿੱਚ ਕੋਈ ਵੀ ਨੁਕਸ/ਕਮਜ਼ੋਰੀ ਗਾਰੰਟੀ ਨੂੰ ਬੇਅਸਰ/ਅਕਿਰਿਆਸ਼ੀਲ ਬਣਾ ਦਿੰਦੀ ਹੈ।

11. ਸਮਾਪਤੀ ਸੰਬੰਧੀ ਅਤੇ ਕੰਪਨੀ ਦੇ ਹੋਰ ਅਧਿਕਾਰ:

(a)

1. ਨੋਟਿਸ: ਉਪਰੋਕਤ ਕਿਸੇ ਵੀ ਉਲੰਘਣਾ ਦੀ ਘਟਨਾ ਦੇ ਵਾਪਰਨ 'ਤੇ, ਜਿਸ ਵਿੱਚ ਮੁੜ-ਅਦਾਇਗੀ ਵਿੱਚ ਉਲੰਘਣਾ ਸ਼ਾਮਲ ਹੈ, ਕੰਪਨੀ ਕਰਜ਼ਦਾਰ/ਗਾਰੰਟਰ ਨੂੰ ਕੰਪਨੀ ਨਾਲ ਰਜਿਸਟਰਡ ਉਸਦੇ ਪਤੇ 'ਤੇ 7 ਦਿਨਾਂ ਦਾ ਨੋਟਿਸ ਜਾਰੀ ਕਰੇਗੀ ਅਤੇ ਕਰਜ਼ਾ ਸਹੂਲਤ ਦੇ ਤਹਿਤ ਭੁਗਤਾਨ ਯੋਗ ਪੂਰੀ ਰਕਮ ਦਾ ਭੁਗਤਾਨ ਕਰਕੇ ਕਰਜ਼ੇ ਦੇ ਪੂਰੇ ਨਿਪਟਾਰੇ ਦੀ ਮੰਗ ਕਰੇਗੀ। ਨੋਟਿਸ ਨੂੰ ਪੋਸਟਿੰਗ ਦੀ ਮਿਤੀ ਤੋਂ ਬਾਅਦ ਦੂਜੇ ਕਾਰਜਕਾਰੀ ਦਿਨ ਜਾਂ ਪ੍ਰਾਪਤੀ ਦੀ ਅਸਲ ਮਿਤੀ, ਜੋ ਵੀ ਪਹਿਲਾਂ ਹੋਵੇ, ਕਰਜ਼ਦਾਰ/ਗਾਰੰਟਰ ਨੂੰ ਦਿੱਤਾ ਗਿਆ ਮੰਨਿਆ ਜਾਵੇਗਾ, ਭਾਵੇਂ ਇਸ ਤਰ੍ਹਾਂ ਦਿੱਤਾ ਗਿਆ ਨੋਟਿਸ ਕਿਸੇ ਵੀ ਕਾਰਨ ਕਰਕੇ ਬਿਨਾਂ ਅਮਲ ਕੀਤੇ ਵਾਪਸ ਆ ਜਾਵੇ ਅਤੇ ਕੰਪਨੀ ਦੇ ਕਿਸੇ ਵੀ ਅਧਿਕਾਰਤ ਅਧਿਕਾਰੀ ਵੱਲੋਂ ਕਰਜ਼ਦਾਰ/ਗਾਰੰਟਰ ਨੂੰ ਨੋਟਿਸ ਪੋਸਟ ਕਰਨ ਦੀ ਪੁਸ਼ਟੀ ਇਸ ਸਬੰਧ ਵਿੱਚ ਅੰਤਿਮ ਅਤੇ ਸਵੀਕਾਰਯੋਗ ਹੋਵੇਗੀ।
2. ਨੋਟਿਸ ਦੀ ਛੋਟ: ਇਸ ਕਰਜ਼ੇ ਦੇ ਸਮਝੌਤੇ ਵਿੱਚ ਸ਼ਾਮਲ ਕਿਸੇ ਵੀ ਚੀਜ਼ ਦੇ ਕੁਝ ਉਲਟ ਹੋਣ ਦੇ ਬਾਵਜੂਦ, ਉੱਪਰ ਦੱਸੇ ਗਏ ਉਕਤ ਨੋਟਿਸਾਂ ਨੂੰ ਕੰਪਨੀ ਦੇ ਵਿਵੇਕ 'ਤੇ, ਧਾਰਾ 10 (c), (i), (l), (n), (q), ਅਤੇ (r) ਵਿੱਚ ਦਰਸਾਈ ਗਈ ਕਿਸੇ ਵੀ ਉਲੰਘਣਾ ਦੀ ਘਟਨਾ ਦੇ ਵਾਪਰਨ 'ਤੇ ਮੁਆਫ਼ ਕੀਤਾ ਜਾ ਸਕਦਾ ਹੈ।

(b) ਸਮਾਪਤੀ:

ਕੰਪਨੀ ਦੁਆਰਾ ਕਰਜ਼ੇ ਦੇ ਸਮਝੌਤੇ ਦੀ ਸਮਾਪਤੀ 'ਤੇ:

Cholamandalam Investment and Finance Company Ltd.

Chola Crest, Plot Nos. C 54-55 & Super B-4, Thiru.Vi.Ka. Industrial Estate,
 Guindy, Chennai 600 032, India. Email : customercare@chola.murugappa.com
 Toll-Free No.: 1800 102 4565 | CIN : L65993TN1978PLC007576

1. ਕਰਜ਼ਦਾਰ ਅਤੇ ਗਾਰੰਟਰ ਪਹਿਲਾਂ ਤੋਂ ਹੀ ਬਕਾਇਆ ਰਹਿੰਦੀ ਰਕਮ ਸਮੇਤ ਤੁਰੰਤ ਬਕਾਇਆ ਹੋਣ ਵਾਲਿਆਂ ਰਕਮਾਂ ਦੇ ਕਿਸਤਾਂ ਰਾਹੀਂ ਕੀਤੇ ਭੁਗਤਾਨ ਲਈ ਲਾਭ ਦੇ ਹੱਕਦਾਰ ਨਹੀਂ ਹੋਣਗੇ, ਭਾਵੇਂ ਭੁਗਤਾਨ ਕਿਸਤਾਂ, ਜੁਰਮਾਨੇ ਦੇ ਖਰਚਿਆਂ ਜਾਂ ਕਿਸੇ ਹੋਰ ਤਰੀਕੇ ਰਾਹੀਂ ਕੀਤਾ ਜਾਵੇ।
2. ਸਮਾਪਤੀ ਦੀ ਮਿਤੀ ਤੋਂ ਲੈ ਕੇ ਪੂਰੀ ਅਦਾਇਗੀ ਦੀ ਪ੍ਰਾਪਤੀ ਤੱਕ ਅਨੁਸੂਚੀ ਵਿੱਚ ਦਰਸਾਈ ਗਈ ਦਰ 'ਤੇ ਮੈਂਡੇਟ ਉਲੰਘਣਾ ਦੇ ਖਰਚੇ, ਜੁਰਮਾਨੇ ਦੇ ਖਰਚੇ, ਅਤੇ ਕਿਸੇ ਵੀ ਹੋਰ ਖਰਚੇ ਦਾ ਭੁਗਤਾਨ ਕਰਨ ਲਈ ਕਰਜ਼ਦਾਰ ਜ਼ਿੰਮੇਵਾਰ ਹੋਵੇਗਾ।
3. ਕਰਜ਼ੇ ਦੀ ਬਕਾਇਆ ਮਿਆਦ ਦੌਰਾਨ ਲਾਗੂ ਕਾਨੂੰਨ ਅਧੀਨ ਕੰਪਨੀ ਨੂੰ ਉਪਲਬਧ ਹੋਣ ਵਾਲੇ ਹੋਰ ਅਧਿਕਾਰਾਂ ਅਤੇ ਉਪਚਾਰਾਂ ਦੀ ਵਰਤੋਂ ਕੀਤੀ ਜਾਵੇਗੀ ਜਿਸ ਦੀ ਨੈਗੋਸ਼ੀਏਬਲ ਇੰਸਟ੍ਰੂਮੈਂਟ ਐਕਟ, 1881 ਦੀ ਧਾਰਾ 138 ਅਤੇ ਪੇਮੈਂਟ ਸੈਟਲਮੈਂਟ ਸਿਸਟਮ ਐਕਟ, 2007 ਦੀ ਧਾਰਾ 25 ਦੇ ਤਹਿਤ ਕੋਈ ਸੀਮਾ ਨਹੀਂ ਹੈ।

(c) ਕੰਪਨੀ ਦੇ ਹੋਰ ਅਧਿਕਾਰ:

1. ਬਕਾਇਆ ਰਕਮ ਦੀ ਵਸੂਲੀ ਲਈ ਕੋਈ ਵੀ ਕਾਨੂੰਨੀ ਕਾਰਵਾਈ ਸ਼ੁਰੂ ਕਰਨ ਦੇ ਕੰਪਨੀ ਦੇ ਅਧਿਕਾਰਾਂ ਨਾਲ ਪੱਖਪਾਤ ਕੀਤੇ ਬਿਨਾਂ, ਕਰਜ਼ਦਾਰ ਅਤੇ ਗਾਰੰਟਰ ਸਪੱਸ਼ਟ ਤੌਰ 'ਤੇ ਸਵੀਕਾਰ ਕਰਦੇ ਹਨ ਕਿ ਕੰਪਨੀ ਦੁਕਵਾਂ ਸਮਝੇ ਜਾਣ ਅਨੁਸਾਰ ਤੀਜੀ ਧਿਰ ਨੂੰ ਨਿਯੁਕਤ ਕਰਨ ਦੀ ਹੱਕਦਾਰ ਹੋਵੇਗੀ ਅਤੇ ਅਜਿਹੇ ਤੀਜੇ ਧਿਰ ਇਸ ਕਰਜ਼ੇ ਦੇ ਸਮਝੌਤੇ ਅਧੀਨ ਆਪਣੇ ਸਾਰੇ ਜਾਂ ਕੋਈ ਵੀ ਕਾਰਜ, ਅਧਿਕਾਰ ਅਤੇ ਸ਼ਕਤੀਆਂ ਦੀ ਵਰਤੋਂ ਕਰ ਸਕਦੇ ਹਨ, ਜਿਸ ਵਿੱਚ ਬਿਨਾਂ ਕਿਸੇ ਪੂਰਵ ਸਹਿਮਤੀ ਦੇ ਕਰਜ਼ਦਾਰ ਤੋਂ ਬਕਾਇਆ ਵਸੂਲ ਕਰਨ ਦਾ ਅਧਿਕਾਰ ਸ਼ਾਮਲ ਹੈ।
2. ਇਸ ਕਰਜ਼ੇ ਦੇ ਸਮਝੌਤੇ ਵਿੱਚ ਕਿਤੇ ਹੋਰ ਦੱਸੀ ਗਈ ਕਿਸੇ ਵੀ ਗੱਲ ਦੇ ਬਾਵਜੂਦ, ਅਜਿਹੀ ਸਮਾਪਤੀ ਤੋਂ ਬਾਅਦ ਕਰਜ਼ੇ ਦੀ ਨਿਰੰਤਰਤਾ ਕੰਪਨੀ ਦੇ ਇਕੱਲੇ ਅਤੇ ਪੂਰਨ ਵਿਵੇਕ 'ਤੇ ਹੋਵੇਗੀ ਅਤੇ ਕੰਪਨੀ ਦੁਆਰਾ ਸੰਬੰਧਿਤ ਸਮੇਂ 'ਤੇ ਫੈਸਲਾ ਕੀਤੇ ਮੁਤਾਬਿਕ ਕਰਜ਼ਦਾਰ ਦਾ ਬਕਾਇਆ ਕੰਪਨੀ ਨੂੰ ਭੁਗਤਾਨਯੋਗ ਹੋਵੇਗਾ। ਕੰਪਨੀ, ਕਿਸੇ ਵੀ ਸਮੇਂ, ਆਪਣੇ ਇਕੱਲੇ ਵਿਵੇਕ 'ਤੇ ਅਤੇ ਕੋਈ ਵੀ ਕਾਰਨ ਦੱਸੇ ਬਿਨਾਂ, ਕਰਜ਼ਦਾਰ ਨੂੰ ਉਸਦੇ ਬਕਾਏ ਦਾ ਭੁਗਤਾਨ ਕਰਨ ਲਈ ਕਹਿ ਸਕਦੀ ਹੈ ਅਤੇ ਇਸ ਤੋਂ ਬਾਅਦ ਕਰਜ਼ਦਾਰ, ਅਜਿਹਾ ਕੀਤੇ ਜਾਣ 'ਤੇ ਤੁਰੰਤ, ਬਿਨਾਂ ਕਿਸੇ ਦੇਰੀ ਦੇ ਕੰਪਨੀ ਨੂੰ ਆਪਣੇ ਸਾਰੇ ਬਕਾਏ ਦਾ ਭੁਗਤਾਨ ਕਰੇਗਾ। ਕਰਜ਼ਦਾਰ ਦੁਆਰਾ ਭੁਗਤਾਨਯੋਗ ਦੱਸੀ ਗਈ ਬਕਾਏ ਦੀ ਰਕਮ ਅੰਤਿਮ ਅਤੇ ਕਰਜ਼ਦਾਰ ਲਈ ਸਵੀਕਾਰਯੋਗ ਹੋਵੇਗੀ।
3. ਜੇਕਰ ਕਰਜ਼ਦਾਰ ਦੇ ਕਰਜ਼ੇ ਅਤੇ/ਜਾਂ ਹੋਰ ਵਿੱਤੀ ਲੈਣ-ਦੇਣ ਦੇ ਸੰਬੰਧ ਵਿੱਚ ਕੋਈ ਸ਼ੱਕ, ਗਲਤ ਕੰਮ ਜਾਂ ਧੋਖਾਧੜੀ ਵਾਲੀ ਗਤੀਵਿਧੀ ਦਾ ਸੰਕੇਤ ਮਿਲਦਾ ਹੈ, ਤਾਂ ਕੰਪਨੀ ਆਪਣੇ ਕਰਮਚਾਰੀਆਂ, ਏਜੰਟਾਂ ਅਤੇ/ਜਾਂ ਕੰਪਨੀ ਦੀ ਪਸੰਦ ਦੇ ਬਾਹਰੀ ਆਡੀਟਰਾਂ/ਲੇਖਾਕਾਰਾਂ ਰਾਹੀਂ ਕਰਜ਼ਦਾਰ ਦੇ ਖਰਚਿਆਂ ਅਤੇ ਲਾਗਤਾਂ 'ਤੇ ਆਪਣੇ ਆਪ ਆਡਿਟ ਕਰਨ ਦਾ ਹੱਕਦਾਰ ਹੋਵੇਗੀ। ਕਰਜ਼ਦਾਰ ਕੰਪਨੀ ਦੇ ਕਰਮਚਾਰੀ(ਆਂ), ਏਜੰਟ(ਟਾਂ), ਲੇਖਾਕਾਰ(ਰਾਂ)/ਆਡੀਟਰ(ਰਾਂ) ਨੂੰ ਆਪਣੇ ਦਫਤਰ(ਰਾਂ)/ਜਗ੍ਹਾਵਾਂ ਅਤੇ ਉਨ੍ਹਾਂ ਦੇ ਸਾਰੇ ਰਿਕਾਰਡਾਂ ਤੱਕ ਪਹੁੰਚ ਕਰਨ ਦੀ ਆਗਿਆ ਦੇਵੇਗਾ ਅਤੇ ਉਕਤ ਆਡਿਟ ਦੇ ਉਦੇਸ਼ ਲਈ ਉਨ੍ਹਾਂ ਦੁਆਰਾ ਲੋੜੀਂਦੀ ਜਾਣਕਾਰੀ/ਰਿਕਾਰਡ ਪ੍ਰਦਾਨ ਕਰੇਗਾ। ਕੰਪਨੀ ਦੁਆਰਾ ਆਪਣੇ ਕਰਮਚਾਰੀ(ਆਂ), ਏਜੰਟ(ਟਾਂ) ਅਤੇ/ਜਾਂ ਬਾਹਰੀ ਆਡੀਟਰ(ਰਾਂ)/ਅਕਾਊਂਟੈਂਟ(ਟਾਂ) ਤੋਂ ਪ੍ਰਾਪਤ ਆਡਿਟ ਰਿਪੋਰਟ(ਟਾਂ) ਦੇ ਆਧਾਰ 'ਤੇ ਜਾਂ ਕੰਪਨੀ ਕੋਲ ਉਪਲਬਧ ਸੰਬੰਧਿਤ ਸਮੱਗਰੀ/ਰਿਕਾਰਡਾਂ ਅਤੇ ਇਸਦੀ ਆਪਣੀ ਜਾਂਚ/ਮੁਲਾਂਕਣ ਦੇ ਆਧਾਰ 'ਤੇ, ਜੇਕਰ ਜਮ੍ਹਾਂ ਕੀਤੀ ਗਈ ਆਡਿਟ ਰਿਪੋਰਟ(ਟਾਂ) ਅਸੂਰੀ(ਆਂ) ਰਹਿੰਦੀ(ਆਂ) ਹੈ(ਹਨ) ਜਾਂ ਕਰਜ਼ਦਾਰ ਦੁਆਰਾ ਸਹਿਯੋਗ ਨਾ ਕਰਨ ਕਾਰਨ ਇਸ ਵਿੱਚ ਦੇਰੀ ਹੁੰਦੀ ਹੈ, ਤਾਂ ਕੰਪਨੀ ਕਰਜ਼ਾ ਖਾਤੇ ਦੀ ਸਥਿਤੀ ਨੂੰ ਧੋਖਾਧੜੀ ਜਾਂ ਕੋਈ ਹੋਰ ਉਲੰਘਣਾ ਮੰਨੇਗੀ। ਕੰਪਨੀ ਕਰਜ਼ੇ ਦੇ ਖਾਤੇ ਦੀ ਸਥਿਤੀ ਨੂੰ ਧੋਖਾਧੜੀ ਜਾਂ ਹੋਰ ਉਲੰਘਣਾ ਮੰਨ ਕੇ ਸਿੱਟਾ ਕੱਢਣ ਲਈ ਆਰ.ਬੀ.ਆਈ ਦੇ ਮੌਜੂਦਾ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰੇਗੀ।
4. ਜੇ ਕਰਜ਼ਦਾਰ ਕੰਪਨੀ ਕੋਲ ਇੱਕ ਤੋਂ ਵੱਧ ਖਾਤੇ ਰੱਖਦਾ ਹੋਵੇ, ਅਤੇ ਉਨ੍ਹਾਂ ਵਿੱਚੋਂ ਕਿਸੇ ਇੱਕ ਲੇਨ ਖਾਤੇ ਨੂੰ ਕੰਪਨੀ ਵੱਲੋਂ ਧੋਖਾਧੜੀ ਵਜੋਂ ਪਛਾਣਿਆ ਜਾਂਦਾ ਹੈ, ਤਾਂ ਕੰਪਨੀ ਨੂੰ ਕਰਜ਼ਦਾਰ ਦੇ ਹੋਰ ਖਾਤਿਆਂ ਦੇ ਸੰਦਰਭ ਵਿੱਚ ਉਪਰੋਕਤ ਆਡਿਟ ਕਰਨ ਜਾਂ ਜਾਂਚ ਕਰਨ ਦਾ ਪੂਰਾ ਅਧਿਕਾਰ ਹੋਵੇਗਾ।
5. ਕੰਪਨੀ ਕਰਜ਼ਦਾਰ/ਉਸਦੀਆਂ ਸਮੂਹ ਕੰਪਨੀਆਂ ਦੇ ਕਰਜ਼ੇ ਦੇ ਖਾਤਿਆਂ ਵਿੱਚ ਧੋਖਾਧੜੀ ਦੀਆਂ ਘਟਨਾਵਾਂ ਦੀ ਰਿਪੋਰਟ ਪੁਲਿਸ, ਹੋਰ ਸੰਬੰਧਿਤ ਅਧਿਕਾਰੀਆਂ ਅਤੇ/ਜਾਂ ਆਰ.ਬੀ.ਆਈ ਵਰਗੀਆਂ ਦੁਕਵੀਆਂ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ(ਆਂ) ਨੂੰ ਕਰਨ ਦੀ ਵੀ ਹੱਕਦਾਰ ਹੋਵੇਗੀ।

12. ਉਪਯੁਕਤਤਾ:

(a) ਕੰਪਨੀ ਨੂੰ ਇਸ ਕਰਜ਼ੇ ਦੇ ਸਮਝੌਤੇ ਦੇ ਤਹਿਤ ਦੁਕਵਾਂ ਸਮਝੇ ਜਾਣ ਅਨੁਸਾਰ ਕਰਜ਼ਦਾਰ ਦੁਆਰਾ ਬਕਾਇਆ ਅਤੇ ਭੁਗਤਾਨਯੋਗ ਕਿਸੇ ਵੀ ਭੁਗਤਾਨ ਨੂੰ ਕਿਸੇ ਵੀ ਕ੍ਰਮ ਵਿੱਚ ਬਕਾਏ ਲਈ ਨਿਮਨਲਿਖਤ ਵੱਲ ਨਿਯਤ ਕਰਨ ਦਾ ਅਧਿਕਾਰ ਹੋਵੇਗਾ:

1. ਮੂਲ ਬਕਾਇਆ ਦੀ ਅਦਾਇਗੀ।
2. ਵਿਆਜ।
3. ਜੁਰਮਾਨੇ ਦੇ ਖਰਚੇ, ਜੇਕਰ ਕੋਈ ਹੋਵੇ।

Cholamandalam Investment and Finance Company Ltd.

Chola Crest, Plot Nos. C 54-55 & Super B-4, Thiru.Vi.Ka. Industrial Estate,
 Guindy, Chennai 600 032, India. Email : customercare@chola.murugappa.com
 Toll-Free No.: 1800 102 4565 | CIN : L65993TN1978PLC007576

4. ਲਾਗਤਾਂ, ਸੁਲਕ, ਖਰਚਿਆਂ ਅਤੇ ਹੋਰ ਲਾਗਤਾਂ 'ਤੇ ਵਿਆਜ।

5. ਲਾਗਤਾਂ, ਸੁਲਕ, ਖਰਚੇ ਅਤੇ ਹੋਰ ਦੇਣਦਾਰੀਆਂ।

ਇੱਥੇ ਧਿਰਾਂ ਵਿਚਕਾਰ ਇਹ ਵਿਸ਼ੇਸ਼ ਤੌਰ 'ਤੇ ਸਹਿਮਤੀ ਦਿੱਤੀ ਗਈ ਹੈ ਕਿ ਜੇਕਰ ਕਰਜ਼ਦਾਰ/ਗਾਰੰਟਰ ਇਸ ਕਰਜ਼ੇ ਦੇ ਸਮਝੌਤੇ ਤੋਂ ਇਲਾਵਾ, ਪਹਿਲਾਂ ਹੀ ਕੰਪਨੀ ਨਾਲ ਕਿਸੇ ਹੋਰ ਕਰਜ਼ੇ ਜਾਂ ਹੋਰ ਸਮਝੌਤੇ ਵਿੱਚ ਦਾਖਲ ਹੋ ਚੁੱਕਾ ਹੈ ਜਾਂ ਭਵਿੱਖ ਵਿੱਚ, ਉਸਦੇ/ਉਨ੍ਹਾਂ ਦੇ ਨਾਮ 'ਤੇ ਜਾਂ ਉਸਦੇ/ਉਨ੍ਹਾਂ ਦੇ ਨਾਮਜ਼ਦ ਵਿਅਕਤੀਆਂ ਜਾਂ ਪ੍ਰਤੀਨਿਧੀਆਂ ਦੇ ਨਾਮ 'ਤੇ, ਇੱਕ ਕਰਜ਼ਦਾਰ/ਕਿਰਾਏਦਾਰ/ਪੱਟੇਦਾਰ ਜਾਂ ਗਾਰੰਟਰ ਵਜੋਂ, ਇੱਕ ਕਰਜ਼ਦਾਰ/ਕਿਰਾਏਦਾਰ/ਪੱਟੇਦਾਰ ਜਾਂ ਗਾਰੰਟਰ ਵਜੋਂ, ਕੋਈ ਵੀ ਹੋਰ ਕਰਜ਼ੇ ਜਾਂ ਹੋਰ ਸਮਝੌਤੇ ਵਿੱਚ ਦਾਖਲ ਹੋ ਚੁੱਕਾ ਹੈ, ਤਾਂ:

(b) ਕਰਜ਼ਦਾਰ/ਗਾਰੰਟਰ ਜਾਂ ਉਸਦੇ/ਉਨ੍ਹਾਂ ਦੇ ਨਾਮਜ਼ਦ ਵਿਅਕਤੀਆਂ, ਪ੍ਰਤੀਨਿਧੀਆਂ ਦੁਆਰਾ ਕੀਤੀ ਗਈ ਕੋਈ ਵੀ ਅਦਾਇਗੀ, ਜਿਵੇਂ ਕਿ ਮਾਮਲਾ ਹੋਵੇ, ਇਸ ਕਰਜ਼ੇ ਦੇ ਸਮਝੌਤੇ ਦੇ ਅਧੀਨ, ਸਿਰਫ ਇੱਕ "ਖਾਤੇ 'ਤੇ ਭੁਗਤਾਨ" ਵਜੋਂ ਮੰਨੀ ਜਾਵੇਗੀ ਅਤੇ ਕੰਪਨੀ ਦੁਆਰਾ ਇਸਦੇ ਵਿਵੇਕ ਅਨੁਸਾਰ ਕਰਜ਼ਦਾਰ, ਉਸਦੇ/ਉਨ੍ਹਾਂ ਦੇ ਨਾਮਜ਼ਦ ਵਿਅਕਤੀਆਂ ਜਾਂ ਪ੍ਰਤੀਨਿਧੀਆਂ ਦੁਆਰਾ ਕੰਪਨੀ ਨਾਲ ਕੀਤੇ ਗਏ ਕਿਸੇ ਵੀ ਸਮਝੌਤੇ ਦੇ ਖਾਤੇ ਵਿੱਚ ਨਿਯੰਤਰਿਤ ਕੀਤੀ ਜਾਵੇਗੀ, ਭਾਵੇਂ ਇਸਦੇ ਕਾਰਜਕਾਲ ਦੌਰਾਨ ਜਾਂ ਉਸ ਤੋਂ ਬਾਅਦ ਹੀ ਹੋਵੇ, ਜਿਵੇਂ ਕਿ ਕੰਪਨੀ ਇਸਦੇ ਉਲਟ ਕਿਸੇ ਵੀ ਖਾਸ ਨਿਰਦੇਸ਼ ਨੂੰ ਨਜ਼ਰਅੰਦਾਜ਼ ਕਰਦੇ ਹੋਏ ਢੁਕਵਾਂ ਸਮਝਦੀ ਹੈ।

13. ਕਰਜ਼ਦਾਰ ਅਤੇ ਗਾਰੰਟਰ ਦੇ ਇਕਰਾਰਨਾਮੇ ਅਤੇ ਪੇਸ਼ਕਾਰੀਆਂ:

ਕਰਜ਼ਦਾਰ ਅਤੇ ਗਾਰੰਟਰ ਕੰਪਨੀ ਨੂੰ ਹੇਠ ਲਿਖਿਆਂ ਗੱਲਾਂ ਦੀ ਪੁਸ਼ਟੀ, ਵਚਨਬੱਧਤਾ ਦਿੰਦੇ ਅਤੇ ਐਲਾਨ ਕਰਦੇ ਹਨ

- ਕਿ ਕਰਜ਼ਦਾਰ ਅਤੇ ਗਾਰੰਟਰ ਭਾਰਤੀ ਨਾਗਰਿਕ ਹਨ ਜੋ ਆਮ ਤੌਰ 'ਤੇ ਭਾਰਤ ਵਿੱਚ ਰਹਿੰਦੇ ਹਨ ਅਤੇ ਇਸ ਕਰਜ਼ੇ ਦੀ ਮਿਆਦ ਦੌਰਾਨ ਇੱਥੇ ਹੀ ਰਹਿਣਗੇ।
- ਕਰਜ਼ਦਾਰ/ਗਾਰੰਟਰ ਕੋਲ ਇਸ ਕਰਜ਼ੇ ਦੇ ਸਮਝੌਤੇ ਵਿੱਚ ਦਾਖਲ ਹੋਣ ਅਤੇ ਇਸ 'ਤੇ ਪ੍ਰਤੀਕਿਰਿਆ ਕਰਨ ਲਈ ਲੋੜੀਂਦੀ ਕਾਨੂੰਨੀ ਸਮਰੱਥਾ ਹੈ। ਕਰਜ਼ਦਾਰ/ਗਾਰੰਟਰ ਨੂੰ ਕਿਸੇ ਵੀ ਕਾਨੂੰਨ, ਵਿਧਾਨ, ਫੈਸਲੇ, ਫ਼ਰਮਾਨ, ਨਿਯਮ, ਇਕਰਾਰਨਾਮੇ ਜਾਂ ਕਿਸੇ ਹੋਰ ਤਰੀਕੇ ਨਾਲ ਇਸ ਕਰਜ਼ੇ ਦੇ ਸਮਝੌਤੇ ਵਿੱਚ ਪ੍ਰਦਾਨ ਕੀਤੇ ਗਏ ਤਰੀਕੇ ਨਾਲ ਜ਼ਿੰਮੇਵਾਰੀਆਂ ਨੂੰ ਪੂਰਾ ਕਰਨ ਅਤੇ ਨਿਭਾਉਣ ਤੋਂ ਕਿਸੇ ਵੀ ਤਰੀਕੇ ਨਾਲ ਪਾਬੰਦ ਕੀਤਾ ਜਾਂ ਰੋਕਿਆ ਨਹੀਂ ਗਿਆ ਹੈ। ਪ੍ਰਤੀਕਿਰਿਆ ਕਰਨ 'ਤੇ, ਇਹ ਕਰਜ਼ੇ ਦਾ ਸਮਝੌਤਾ ਕਰਜ਼ਦਾਰ/ਗਾਰੰਟਰ ਲਈ ਇੱਕ ਵੈਧ ਅਤੇ ਕਾਨੂੰਨੀ ਤੌਰ 'ਤੇ ਸਵੀਕਾਰਯੋਗ ਵਚਨਬੱਧਤਾ ਹੋਵੇਗੀ ਜੋ ਇਸ ਕਰਜ਼ੇ ਦੇ ਸਮਝੌਤੇ ਦੇ ਅਨੁਸਾਰ ਉਸਦੇ ਵਿਰੁੱਧ ਲਾਗੂ ਕੀਤੀ ਜਾ ਸਕਦੀ ਹੈ।
- ਇਸ ਕਰਜ਼ੇ ਦੇ ਸਮਝੌਤੇ ਦਾ ਅਮਲ ਕਿਸੇ ਵੀ ਕਾਨੂੰਨ/ਸੰਵਿਧਾਨਕ ਦਸਤਾਵੇਜ਼, ਜਾਂ ਕਿਸੇ ਹੋਰ ਦਸਤਾਵੇਜ਼ ਦੇ ਵਿਰੋਧ ਵਿੱਚ ਨਹੀਂ ਹੈ ਜਿਨ੍ਹਾਂ ਲਈ ਕਰਜ਼ਦਾਰ/ਗਾਰੰਟਰ ਪਾਬੰਦ ਹੈ।
- ਕਰਜ਼ਦਾਰ/ਗਾਰੰਟਰ ਨੇ ਇਸ ਕਰਜ਼ੇ ਦੇ ਸਮਝੌਤੇ ਦੇ ਸੰਬੰਧ ਵਿੱਚ ਲੋੜੀਂਦੇ ਸਾਰੇ ਅਧਿਕਾਰਾਂ, ਪ੍ਰਵਾਨਗੀਆਂ, ਸਹਿਮਤੀਆਂ, ਲਾਇਸੈਂਸਾਂ ਅਤੇ ਅਨੁਮਤੀਆਂ ਨੂੰ ਪੂਰੀ ਤਾਕਤ ਅਤੇ ਪ੍ਰਭਾਵ ਦੇਣ ਲਈ ਜ਼ਰੂਰੀ ਸਾਰੀਆਂ ਕਾਰਵਾਈਆਂ ਕੀਤੀਆਂ ਹਨ।
- ਕਿ ਕੰਪਨੀ ਦੁਆਰਾ ਜਾਂ ਕੰਪਨੀ ਦੇ ਕਿਸੇ ਹੋਰ ਅਧਿਕਾਰਤ ਪ੍ਰਤੀਨਿਧੀ ਦੁਆਰਾ ਭੇਜੇ ਗਏ ਸਾਰੇ ਖਾਤਿਆਂ ਦੀਆਂ ਸਟੇਟਮੈਂਟਾਂ ਕਰਜ਼ਦਾਰ ਅਤੇ ਗਾਰੰਟਰ ਦੁਆਰਾ ਸਵੀਕਾਰਯੋਗ ਹਨ ਅਤੇ ਇਹ ਕਰਜ਼ਦਾਰ ਵੱਲੋਂ ਬਕਾਇਆ ਹੋਣ ਦਾ ਦਾਅਵਾ ਕੀਤੀ ਗਈ ਕਿਸੇ ਵੀ ਰਕਮ ਦੀ ਸ਼ੁੱਧਤਾ ਦਾ ਨਿਰਣਾਇਕ ਸਬੂਤ ਹੋਣਗੀਆਂ।
- ਕਿ ਕੋਈ ਵੀ ਪੱਤਰ ਵਿਹਾਰ ਕਰਜ਼ਦਾਰ/ਗਾਰੰਟਰ ਦੁਆਰਾ ਦਿੱਤੇ ਗਏ ਪਤੇ 'ਤੇ ਭੇਜਿਆ ਜਾਵੇਗਾ, ਅਤੇ ਇਸਨੂੰ ਇਸਦੇ ਭੇਜਣ ਦੀ ਮਿਤੀ ਤੋਂ 2 ਦਿਨਾਂ ਦੇ ਅੰਦਰ ਪਤੇ 'ਤੇ ਪਹੁੰਚਿਆ ਮੰਨਿਆ ਜਾਵੇਗਾ ਅਤੇ ਇਹ ਕਿ ਕਰਜ਼ਦਾਰ ਅਤੇ ਗਾਰੰਟਰ ਦੇ ਪਤੇ ਵਿੱਚ ਕਿਸੇ ਵੀ ਤਬਦੀਲੀ ਦੀ ਸਥਿਤੀ ਵਿੱਚ, ਉਹ ਤੁਰੰਤ ਕੰਪਨੀ ਨੂੰ ਸੂਚਿਤ ਕਰਨਗੇ ਨਹੀਂ ਤਾਂ ਉਨ੍ਹਾਂ ਦੁਆਰਾ ਆਖਰੀ ਵਾਰ ਦਿੱਤੇ ਗਏ ਪਤੇ 'ਤੇ ਨੋਟਿਸ ਜਾਂ ਪੱਤਰ ਵਿਹਾਰ ਦੀ ਸੇਵਾ ਉਨ੍ਹਾਂ ਨੂੰ ਦਿੱਤੀ ਗਈ ਮੰਨੀ ਜਾਵੇਗੀ।
- ਕਿ ਕੰਪਨੀ ਕਰਜ਼ੇ ਦੇ ਸਮਝੌਤੇ ਦੇ ਤਹਿਤ ਕੰਪਨੀ ਦੇ ਅਧਿਕਾਰਾਂ ਅਤੇ ਜ਼ਿੰਮੇਵਾਰੀਆਂ ਨੂੰ ਕੰਪਨੀ ਦੀ ਪਸੰਦ ਦੇ ਕਿਸੇ ਵੀ ਵਿਅਕਤੀ(ਆਂ) ਨੂੰ ਪੂਰੇ ਜਾਂ ਅੰਸ਼ਕ ਰੂਪ ਵਿੱਚ ਅਤੇ ਅਜਿਹੇ ਤਰੀਕੇ ਨਾਲ ਅਤੇ ਜਾਂ ਅਜਿਹੀਆਂ ਸ਼ਰਤਾਂ ਵਿੱਚ ਵੇਚਣ, ਸੌਂਪਣ ਜਾਂ ਟ੍ਰਾਂਸਫਰ ਕਰਨ ਦੀ ਹੱਕਦਾਰ ਹੋਵੇਗੀ ਜਿਨ੍ਹਾਂ ਲਈ ਕੰਪਨੀ ਕਰਜ਼ਦਾਰ/ਗਾਰੰਟਰ ਨੂੰ ਬਿਨਾਂ ਕਿਸੇ ਨੋਟਿਸ ਦੇ ਫੈਸਲਾ ਕਰ ਸਕਦੀ ਹੈ ਅਤੇ ਇਹ ਕਿ ਅਜਿਹੀ ਕੋਈ ਵੀ ਵਿਕਰੀ, ਸੌਂਪਣ ਜਾਂ ਟ੍ਰਾਂਸਫਰ ਕਰਨਾ ਕਰਜ਼ਦਾਰ/ਗਾਰੰਟਰ ਲਈ ਸਵੀਕਾਰਯੋਗ ਹੋਵੇਗੀ ਅਤੇ ਇਹ ਕਿ ਉਹ ਸਿੱਧੇ ਜਾਂ ਅਸਿੱਧੇ ਤੌਰ 'ਤੇ ਇਸ ਕਰਜ਼ੇ ਦੇ ਸਮਝੌਤੇ ਦੇ ਲਾਭ ਜਾਂ ਜ਼ਿੰਮੇਵਾਰੀ ਨੂੰ ਸੌਂਪਣ ਦੇ ਹੱਕਦਾਰ ਨਹੀਂ ਹੋਣਗੇ।
- ਕਰਜ਼ਦਾਰ ਦੀ ਨੁਮਾਇੰਦਗੀ ਕਰਨ ਵਾਲੇ ਵਿਅਕਤੀ ਵੱਲੋਂ ਕਰਜ਼ਾ ਲੈਣ ਦੀਆਂ ਸ਼ਕਤੀਆਂ ਦੀ ਅਣਹੋਂਦ ਜਾਂ ਕਮਜ਼ੋਰੀ ਜਾਂ ਇਸਦੀ ਵਰਤੋਂ ਵਿੱਚ ਕੋਈ ਬੇਨਿਯਮੀ ਅਜਿਹੀ ਅਣਹੋਂਦ, ਕਮਜ਼ੋਰੀ ਜਾਂ ਬੇਨਿਯਮੀ ਦੇ ਬਾਵਜੂਦ ਇਸ ਕਰਜ਼ੇ ਦੇ ਸਮਝੌਤੇ ਦੇ ਤਹਿਤ ਕਰਜ਼ਦਾਰ ਅਤੇ ਗਾਰੰਟਰ ਦੇ ਵਿਰੁੱਧ ਕੰਪਨੀ ਦੇ ਅਧਿਕਾਰਾਂ ਨੂੰ ਪ੍ਰਭਾਵਤ ਨਹੀਂ ਕਰੇਗੀ।
- ਕਰਜ਼ਦਾਰ/ਗਾਰੰਟਰ ਨੇ ਆਪਣੇ ਦੁਆਰਾ ਭੁਗਤਾਨ ਯੋਗ ਸਾਰੇ ਟੈਕਸ ਅਤੇ ਕਾਨੂੰਨੀ ਬਕਾਏ ਅਦਾ ਕਰ ਦਿੱਤੇ ਹਨ ਅਤੇ ਕਿਸੇ ਵੀ ਵਿਅਕਤੀ ਜਾਂ ਅਥਾਰਟੀ ਤੋਂ ਕੋਈ ਮੰਗ, ਦਾਅਵਾ ਜਾਂ ਨੋਟਿਸ ਪ੍ਰਾਪਤ ਨਹੀਂ ਕੀਤਾ ਹੈ। ਇਸ ਤੋਂ ਇਲਾਵਾ, ਕਰਜ਼ਦਾਰ ਲੈਣ-ਦੇਣ ਦੇ ਸੰਬੰਧ ਵਿੱਚ ਮੌਜੂਦਾ ਅਤੇ ਭਵਿੱਖੀ ਸਾਰੇ ਟੈਕਸ, ਮੁਲਾਂਕਣ, ਦਰਾਂ, ਡਿਊਟੀਆਂ, ਸੁਲਕਾਂ ਅਤੇ ਹੋਰ ਟੈਕਸ, ਖਰਚੇ

Cholamandalam Investment and Finance Company Ltd.

Chola Crest, Plot Nos. C 54-55 & Super B-4, Thiru.Vi.Ka. Industrial Estate,
 Guindy, Chennai 600 032, India. Email : customercare@chola.murugappa.com
 Toll-Free No.: 1800 102 4565 | CIN : L65993TN1978PLC007576

ਅਤੇ ਜ਼ਿੰਮੇਵਾਰੀਆਂ ਨੂੰ ਸਹਿਣ ਕਰੇਗਾ ਅਤੇ ਇਨ੍ਹਾਂ ਦਾ ਭੁਗਤਾਨ ਕਰੇਗਾ। ਇਸ ਤੋਂ ਇਲਾਵਾ, ਕਿਸਤਾਂ ਵਿੱਚ ਖੁਦ ਹੀ ਕਿਸੇ ਵੀ ਦਰ, ਖਰਚੇ, ਟੈਕਸ, ਅਜਿਹੀਆਂ ਛੋਟਾਂ ਅਤੇ/ਜਾਂ ਲਾਗਤਾਂ ਅਨੁਸਾਰ ਵਾਧਾ ਹੋ ਜਾਵੇਗਾ ਜਿਨ੍ਹਾਂ ਨੂੰ ਕਿ ਸਰਕਾਰ ਦੁਆਰਾ ਕਿਸਤਾਂ 'ਤੇ ਜਾਂ ਇਸ ਦੇ ਅਧੀਨ ਕਿਸੇ ਲੈਣ-ਦੇਣ 'ਤੇ ਲਾਗੂ ਕੀਤਾ ਜਾਵੇਗਾ ਜਾਂ ਲਾਗੂ ਕੀਤਾ ਜਾ ਸਕਦਾ ਹੈ ਜਾਂ ਜੇ ਇਸ ਕਰਜ਼ੇ ਦੇ ਸਮਝੌਤੇ ਵਿੱਚ ਦਾਖਲ ਹੋਣ ਦੇ ਅਧਾਰ 'ਤੇ ਕੰਪਨੀ ਦੁਆਰਾ ਭੁਗਤਾਨ ਯੋਗ ਹਨ ਜਾਂ ਹੋ ਸਕਦੇ ਹਨ।

- j. ਇਹ ਯਕੀਨੀ ਬਣਾਉਂਦਾ ਹੈ ਕਿ ਕਰਜ਼ਦਾਰ/ਗਾਰੰਟਰ ਦੇ ਖਿਲਾਫ ਕਿਸੇ ਵੀ ਕਿਸਮ ਦਾ ਕੋਈ ਵੀ ਮੁਕੱਦਮਾ, ਕਾਰਵਾਈ ਜਾਂ ਦਾਅਵੇ ਲੰਬਿਤ ਨਹੀਂ ਹਨ ਜਾਂ ਇਨ੍ਹਾਂ ਦੇ ਦਾਇਰ ਕੀਤੇ ਜਾਣ ਜਾਂ ਲਏ ਜਾਣ ਦੀ ਸੰਭਾਵਨਾ ਹੈ (ਚਾਹੇ ਸਿਵਲ ਜਾਂ ਅਪਰਾਧਿਕ ਜਾਂ ਹੋਰ)।
- k. ਇਹ ਭਰੋਸਾ ਦਿਵਾਉਂਦਾ ਹੈ ਕਿ ਟੈਕਸੇਸ਼ਨ ਜਾਂ ਕਿਸੇ ਹੋਰ ਮਾਮਲੇ ਨਾਲ ਸਬੰਧਤ ਕਿਸੇ ਵੀ ਕਾਨੂੰਨ ਦੇ ਸੰਬੰਧ ਵਿੱਚ ਕਰਜ਼ਦਾਰ/ਗਾਰੰਟਰ ਦੇ ਅਧਿਕਾਰਾਂ ਜਾਂ ਸਥਿਤੀ ਸੰਬੰਧੀ ਕਿਸੇ ਵੀ ਦਾਅਵੇ ਪ੍ਰਤੀ ਕੰਪਨੀ ਦੀ ਕੋਈ ਜਵਾਬਦੇਹੀ ਨਹੀਂ ਹੋਵੇਗੀ।
- l. ਪੂਰੇ ਕਰਜ਼ੇ ਦੀ ਵਰਤੋਂ ਸਿਰਫ਼ ਉਸ ਮਕਸਦ ਲਈ ਕੀਤੀ ਜਾਵੇ ਜੋ ਕਰਜ਼ੇ ਦੀ ਅਰਜ਼ੀ ਅਤੇ ਹੇਠਾਂ ਦਿੱਤੇ ਸ਼ਡਿਊਲ ਵਿੱਚ ਦਰਸਾਇਆ ਗਿਆ ਹੈ ਅਤੇ ਇਸਦੀ ਵਰਤੋਂ ਗੈਰਕਾਨੂੰਨੀ/ਅਸਮਾਜਿਕ ਗਤੀਵਿਧੀਆਂ ਅਤੇ ਸਟੇਬਲਿਟੀ ਦੇ ਮਕਸਦ ਲਈ ਨਹੀਂ ਕੀਤੀ ਜਾਵੇਗੀ, ਜਿਸ ਵਿੱਚ ਪੂੰਜੀ ਬਾਜ਼ਾਰ ਵਿੱਚ ਨਿਵੇਸ਼ ਸ਼ਾਮਲ ਹੈ ਜਿਸ ਵਿੱਚ ਸ਼ੇਅਰ, ਬਾਂਡ ਅਤੇ ਹੋਰ ਵਿੱਤੀ ਸੁਰੱਖਿਆ, ਜਾਂ ਵਰਕਿੰਗ ਕੈਪੀਟਲ/ਰੀਅਲ ਐਸਟੇਟ ਜਾਂ ਸੇਨੇ ਦੀ ਕਿਸੇ ਵੀ ਰੂਪ ਵਿੱਚ ਖਰੀਦ ਸ਼ਾਮਲ ਹੈ ਜਿਸ ਵਿੱਚ ਪ੍ਰਾਇਮਰੀ ਸੇਨੇ, ਸੇਨੇ ਦੇ ਬੁੱਲੀਅਨ, ਸੇਨੇ ਦੇ ਗਹਿਣੇ/ਸਿੱਕੇ, ਕੀਮਤੀ ਪੱਥਰ/ਧਾਤਾਂ, ਐਕਸਚੇਂਜ ਟ੍ਰੇਡਡ ਫੰਡ (ETF) ਦੇ ਯੂਨਿਟ ਅਤੇ ਸੇਨੇ ਦੇ ਮਿਊਚੁਅਲ ਫੰਡ ਦੇ ਯੂਨਿਟ ਸ਼ਾਮਲ ਹਨ। ਕੰਪਨੀ, ਇਸ ਲਈ ਬਾਇਆ ਨਾ ਹੋਣ ਦੇ ਬਾਵਜੂਦ, ਕਰਜ਼ੇ ਦੇ ਅੰਤਿਮ ਉਪਯੋਗ ਦੀ ਨਿਗਰਾਨੀ ਕਰਨ ਦਾ ਅਧਿਕਾਰ ਰੱਖਦੀ ਹੈ, ਜਿਸ ਵਿੱਚ ਕੰਪਨੀ ਦੁਆਰਾ ਆਪਣੇ ਪੂਰੇ ਵਿਵੇਕ ਅਨੁਸਾਰ ਨਿਯੁਕਤ ਕੀਤੇ ਗਏ ਕਿਸੇ ਵੀ ਆਡੀਟਰ ਜਾਂ ਸਲਾਹਕਾਰ ਰਾਹੀਂ ਲੋੜੀਂਦੇ ਸਰਟੀਫਿਕੇਟ ਸਮੇਤ, ਅਤੇ ਇਸਦਾ ਖਰਚਾ ਕਰਜ਼ਦਾਰ ਵੱਲੋਂ ਭਰਿਆ ਜਾਵੇਗਾ।
- m. ਹੋਰ ਬੈਂਕਾਂ, ਵਿੱਤੀ ਸੰਸਥਾਵਾਂ ਤੋਂ ਕੋਈ ਵੀ ਰਕਮ ਉਧਾਰ ਲੈਣ ਤੋਂ ਪਹਿਲਾਂ ਕੰਪਨੀ ਦੀ ਪਹਿਲਾਂ ਲਿਖਤੀ ਇਜਾਜ਼ਤ ਪ੍ਰਾਪਤ ਕਰਨੀ ਹੋਵੇਗੀ।
- n. ਕੰਪਨੀ ਨੂੰ ਬਕਾਇਆ ਭੁਗਤਾਨ ਵਸੂਲਣ ਜਾਂ ਵਸੂਲੀ ਕਰਨ ਦੀ ਕੋਸ਼ਿਸ਼ ਕਰਨ ਵਿੱਚ ਹੋਏ ਕਿਸੇ ਵੀ ਖਰਚੇ ਦਾ ਭੁਗਤਾਨ ਕਰਨ ਲਈ ਜ਼ਿੰਮੇਵਾਰ ਹੋਵੇਗੇ, ਜਿਸ ਵਿੱਚ ਡਾਕ, ਟੈਲੀਗ੍ਰਾਮ, ਟੈਲੀਐਕਸ, ਰਜਿਸਟਰਡ ਡਾਕ, ਟੈਲੀਫੋਨ ਕਾਲ, ਕਾਨੂੰਨੀ ਕਾਰਵਾਈਆਂ ਅਤੇ ਵਸੂਲੀ ਕਰਨ ਲਈ ਨਿਯੁਕਤ ਪ੍ਰਤੀਨਿਧੀਆਂ ਦੇ ਵਾਧੂ ਖਰਚੇ ਆਦਿ ਸ਼ਾਮਲ ਹਨ।
- o. ਕਰਜ਼ਦਾਰ ਦੁਆਰਾ ਦਿੱਤੇ ਗਏ ਸਾਰੇ ਵੇਰਵੇ, ਪੇਸ਼ਕਾਰੀਆਂ, ਘੋਸ਼ਣਾਵਾਂ ਅਤੇ ਜਾਣਕਾਰੀ ਸੱਚੇ, ਸਹੀ, ਸੰਪੂਰਨ ਅਤੇ ਨਵੀਨਤਮ, ਹਰ ਪੱਖੋਂ ਵੈਧ ਅਤੇ ਮੌਜੂਦ ਹਨ ਅਤੇ ਕੋਈ ਵੀ ਜਾਣਕਾਰੀ ਚੋਕੀ ਨਹੀਂ ਗਈ ਹੈ। ਕਰਜ਼ਦਾਰ ਜਿੱਥੇ ਵੀ ਲੋੜ ਹੋਵੇ ਜ਼ਰੂਰੀ ਅੱਪਡੇਟ ਪ੍ਰਦਾਨ ਕਰੇਗਾ। ਕਰਜ਼ਦਾਰ ਵਿਰੁੱਧ ਸ਼ੁਰੂ ਕੀਤੀ ਗਈ ਕਿਸੇ ਵੀ ਮੁਕੱਦਮੇਬਾਜ਼ੀ, ਸਾਲਸੀ, ਪ੍ਰਸ਼ਾਸਕੀ ਜਾਂ ਹੋਰ ਕਾਰਵਾਈਆਂ ਬਾਰੇ ਕੰਪਨੀ ਨੂੰ ਤੁਰੰਤ ਸੂਚਿਤ ਕਰੇਗਾ।
- p. ਕਰਜ਼ਦਾਰ ਕੰਪਨੀ ਦੁਆਰਾ ਸਮੇਂ-ਸਮੇਂ 'ਤੇ ਨਿਰਧਾਰਤ ਕੀਤੇ ਜਾਣ ਵਾਲੇ ਨਿਯਮਾਂ ਦੀ ਪਾਲਣਾ ਕਰੇਗਾ ਅਤੇ ਉਹ ਉਨ੍ਹਾਂ ਲਈ ਜ਼ਰੂਰੀ ਹੋਵੇਗਾ।
- q. ਕਿ ਕੰਪਨੀ ਕੋਲ ਕਰਜ਼ਦਾਰ/ਗਾਰੰਟਰ ਦੇ ਸਾਰੇ ਸੰਬੰਧਿਤ ਖਾਤਿਆਂ ਦੀ ਹੱਕਦਾਰ ਹੋਣ ਦਾ ਅਧਿਕਾਰ ਹੈ, ਜਿਸ ਵਿੱਚ ਅਜਿਹੇ ਹੋਰ ਖਾਤੇ ਸ਼ਾਮਲ ਹਨ ਜੋ ਬਾਅਦ ਵਿੱਚ ਦਾਖਲ ਕੀਤੇ ਜਾ ਸਕਦੇ ਹਨ/ਬਾਅਦ ਵਿੱਚ ਕਰਜ਼ਦਾਰ/ਗਾਰੰਟਰ ਨਾਲ ਸੰਬੰਧਿਤ ਪਾਏ ਜਾ ਸਕਦੇ ਹਨ (ਇਸ ਸੰਬੰਧ ਵਿੱਚ ਸੰਬੰਧਿਤ ਖਾਤਿਆਂ ਦਾ ਅਰਥ ਅਤੇ ਸ਼ਮੂਲੀਅਤ ਉਨ੍ਹਾਂ ਖਾਤਿਆਂ ਨੂੰ ਮੰਨਿਆ ਜਾਵੇਗਾ ਜਿੱਥੇ ਕੰਪਨੀ ਤੋਂ ਪ੍ਰਾਪਤ ਕੀਤੀ ਗਈ ਕਿਸੇ ਵੀ ਵਿੱਤੀ ਸਹੂਲਤ ਦੇ ਤਹਿਤ ਕਰਜ਼ਦਾਰ ਇੱਕ ਗਾਰੰਟਰ ਹੈ ਅਤੇ ਗਾਰੰਟਰ ਇੱਕ ਕਰਜ਼ਦਾਰ ਹੈ)।
- r. ਕਰਜ਼ਦਾਰ/ਗਾਰੰਟਰ ਪੁਸ਼ਟੀ ਕਰਦਾ ਹੈ ਕਿ ਉਸਦਾ/ਉਨ੍ਹਾਂ ਦਾ/ਦੇ ਪਰਿਵਾਰਕ ਸਦੱਸ/ਨਜ਼ਦੀਕੀ ਰਿਸ਼ਤੇਦਾਰ ਆਰ.ਬੀ.ਆਈ ਦੇ ਕੇ.ਵਾਈ.ਸੀ ਦਿਸ਼ਾ-ਨਿਰਦੇਸ਼ਾਂ ਦੁਆਰਾ ਪਰਿਭਾਸ਼ਿਤ ਰਾਜਨੀਤਿਕ ਤੌਰ 'ਤੇ ਪ੍ਰਭਾਵਿਤ ਵਿਅਕਤੀ ਨਹੀਂ ਹਨ। ਕਰਜ਼ਦਾਰ ਉਪਰੋਕਤ ਸਥਿਤੀ ਵਿੱਚ ਕਿਸੇ ਵੀ ਤਬਦੀਲੀ 'ਤੇ ਕੰਪਨੀ ਨੂੰ ਤੁਰੰਤ ਸੂਚਿਤ ਕਰਨ ਦਾ ਵਾਅਦਾ ਕਰਦਾ ਹੈ।
- s. ਕਰਜ਼ਦਾਰ ਵਾਅਦਾ ਕਰਦਾ ਹੈ ਕਿ ਉਹ ਸਮੇਂ-ਸਮੇਂ 'ਤੇ ਕੰਪਨੀ ਦੀਆਂ ਕ੍ਰੈਡਿਟ ਨੀਤੀਆਂ ਦੀ ਬਾਹਰੀ ਸੂਚੀ ਵਿੱਚ ਸ਼ਾਮਲ ਕਿਸੇ ਵੀ ਗਤੀਵਿਧੀ ਵਿੱਚ ਸਿੱਧੇ ਜਾਂ ਅਸਿੱਧੇ ਤੌਰ 'ਤੇ ਸ਼ਾਮਲ ਨਹੀਂ ਹੋਵੇਗਾ ਜਾਂ ਅਜਿਹੀ ਕਿਸੇ ਵੀ ਗਤੀਵਿਧੀ ਵਿੱਚ ਸ਼ਾਮਲ ਨਹੀਂ ਹੋਵੇਗਾ ਜੋ ਦੇਸ਼ ਦੇ ਸਮਾਜਿਕ ਅਤੇ ਆਰਥਿਕ ਵਾਤਾਵਰਣ ਨੂੰ ਖਤਰੇ ਵਿੱਚ ਪਾ ਸਕਦੀ ਹੈ ਜਾਂ ਕੋਈ ਬੁਰਾ ਪ੍ਰਭਾਵ ਪਾ ਸਕਦੀ ਹੈ।
- t. ਕੰਪਨੀ ਨੂੰ ਅਧਿਕਾਰ ਹੋਵੇਗਾ ਕਿ ਕਰਜ਼ਦਾਰ ਅਤੇ/ਜਾਂ ਗਾਰੰਟਰ, ਜਿਵੇਂ ਵੀ ਮਾਮਲਾ ਹੋਵੇ, ਦੁਆਰਾ ਜਾਣਬੁੱਝ ਕੇ ਉਲੰਘਣਾ ਹੋਣ 'ਤੇ ਕੰਪਨੀ ਉਸਨੂੰ ਜਾਣਬੁੱਝ ਕੇ ਉਲੰਘਣਾ ਕਰਨ ਵਾਲੇ ਵਜੋਂ ਵਰਗੀਕ੍ਰਿਤ ਕਰੇਗੀ ਅਤੇ ਇਸਦੀ ਰਿਪੋਰਟ ਕ੍ਰੈਡਿਟ ਇਨਫੋਰਮੇਸ਼ਨ ਕੰਪਨੀਆਂ (ਸੀ.ਆਈ.ਸੀ) ਨੂੰ ਕਰੇਗੀ ਅਤੇ ਜਾਣਬੁੱਝ ਕੇ ਉਲੰਘਣਾ ਕਰਨ ਵਾਲੇ ਦਾ ਨਾਮ, ਫੋਟੋ ਅਖਬਾਰ(ਰਾਂ) ਅਤੇ/ਜਾਂ ਕਿਸੇ ਹੋਰ ਢੰਗ ਨਾਲ ਪ੍ਰਕਾਸ਼ਿਤ ਕਰੇਗੀ ਜਿਵੇਂ ਵੀ ਇਸਦੀ ਪੂਰੀ ਮਰਜ਼ੀ ਅਨੁਸਾਰ, ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ) ਦੇ ਨਿਯਮਾਂ ਦੀ ਪਾਲਣਾ ਵਿੱਚ ਇਹ ਸਹੀ ਸਮਝੇ।

'ਜਾਣਬੁੱਝ ਕੇ ਉਲੰਘਣਾ' ਅਤੇ 'ਜਾਣਬੁੱਝ ਕੇ ਉਲੰਘਣਾ ਕਰਨ ਵਾਲਾ' ਸ਼ਬਦਾਂ ਦਾ ਅਰਥ ਭਾਰਤੀ ਰਿਜ਼ਰਵ ਬੈਂਕ (ਜਾਣਬੁੱਝ ਕੇ ਉਲੰਘਣਾ ਕਰਨ ਵਾਲੇ ਅਤੇ ਵੱਡੇ ਉਲੰਘਣਾ ਨਾਲ ਨਜਿੱਠਣਾ) ਨਿਰਦੇਸ਼, 2024 ਦੇ ਅਧੀਨ ਦਿੱਤੇ ਗਏ ਅਰਥਾਂ ਅਨੁਸਾਰ ਹੋਵੇਗਾ, ਜਿਵੇਂ ਕਿ ਸਮੇਂ-ਸਮੇਂ 'ਤੇ ਸੋਧਿਆ ਜਾਂ ਰੱਦ ਕੀਤਾ ਜਾ ਸਕਦਾ ਹੈ।

Cholamandalam Investment and Finance Company Ltd.

Chola Crest, Plot Nos. C 54-55 & Super B-4, Thiru.Vi.Ka. Industrial Estate,
 Guindy, Chennai 600 032, India. Email : customercare@chola.murugappa.com
 Toll-Free No.: 1800 102 4565 | CIN : L65993TN1978PLC007576

ਜਾਣਬੁੱਝ ਕੇ ਉਲੰਘਣਾ ਕਰਨ ਵਾਲਿਆਂ ਦੇ ਵਰਗੀਕਰਨ ਦੇ ਸੰਬੰਧ ਵਿੱਚ, ਕਰਜ਼ਦਾਰ ਅਤੇ ਗਾਰੰਟਰ ਅੱਗੇ ਇਕਰਾਰਨਾਮਾ ਕਰਦੇ ਹਨ ਕਿ:

- i. ਕਰਜ਼ ਲੈਣ ਵਾਲੇ ਵਿਅਕਤੀ ਨੂੰ ਵਿਲਫੁਲ ਡੀਫਾਲਟਰ ਨਹੀਂ ਘੋਸ਼ਿਤ ਕੀਤਾ ਗਿਆ ਹੈ। ਕਰਜ਼, ਜਾਂ ਇਸਦਾ ਕੋਈ ਵੀ ਹਿੱਸਾ, ਸਿਰਫ਼ ਉਸ ਮਕਸਦ ਲਈ ਹੀ ਵਰਤਿਆ ਜਾਣਾ ਚਾਹੀਦਾ ਹੈ ਜਿਸ ਲਈ ਇਹ ਮਨਜ਼ੂਰ ਕੀਤਾ ਗਿਆ ਹੈ। ਜੇਕਰ ਕੰਪਨੀ ਨੂੰ ਫੰਡ ਦੀ ਵਰਤੋਂ ਸਬੰਧੀ ਕਰਜ਼ ਲੈਣ ਵਾਲੇ ਵਿਅਕਤੀ ਦੇ ਆਡੀਟਰ(ਜ) ਵੱਲੋਂ ਵਿਸ਼ੇਸ਼ ਸਰਟੀਫਿਕੇਸ਼ਨ ਦੀ ਲੋੜ ਹੋਵੇ, ਤਾਂ ਕੰਪਨੀ ਕੋਲ ਇਹ ਸਰਟੀਫਿਕੇਸ਼ਨ ਕਰਜ਼ ਲੈਣ ਵਾਲੇ ਜਾਂ ਉਨ੍ਹਾਂ ਦੇ ਆਡੀਟਰ(ਜ) ਤੋਂ ਮੰਗਣ ਦਾ ਪੂਰਾ ਅਧਿਕਾਰ ਹੋਵੇਗਾ।

14. ਗਾਰੰਟਰ ਦੀਆਂ ਦੇਣਦਾਰੀਆਂ:

- a. ਗਾਰੰਟਰ ਕੰਪਨੀ ਨੂੰ ਗਾਰੰਟੀ ਦਿੰਦਾ ਹੈ ਕਿ ਜੇਕਰ ਕਰਜ਼ਦਾਰ ਨਿਰਧਾਰਤ ਮਿਤੀਆਂ 'ਤੇ ਕਿਸਤਾਂ ਦਾ ਭੁਗਤਾਨ ਕਰਨ ਵਿੱਚ ਅਸਫਲ ਰਹਿੰਦਾ ਹੈ ਜਾਂ ਇਸ ਕਰਜ਼ੇ ਦੇ ਸਮਝੌਤੇ ਦੇ ਤਹਿਤ ਆਪਣੀਆਂ ਕਿਸੇ ਵੀ ਦੇਣਦਾਰੀਆਂ ਨੂੰ ਪੂਰਾ ਨਹੀਂ ਕਰਦਾ ਹੈ, ਤਾਂ ਗਾਰੰਟਰ ਮੰਗ ਕੀਤੇ ਜਾਣ 'ਤੇ ਕੰਪਨੀ ਨੂੰ ਬਿਨਾਂ ਕਿਸੇ ਵਿਵਾਦ ਜਾਂ ਝਿਜਕ ਦੇ ਅਜਿਹੀ ਕਿਸੇ ਵੀ ਰਕਮ ਦਾ ਭੁਗਤਾਨ ਕਰਨ ਦਾ ਭਰੋਸਾ ਦੇਵੇਗਾ, ਸਵੀਕਾਰ ਕਰੇਗਾ ਅਤੇ ਆਪਣੇ ਆਪ ਨੂੰ ਜ਼ਿੰਮੇਵਾਰ ਠਹਿਰਾਏਗਾ। ਹਾਲਾਂਕਿ, ਕਿਸੇ ਵੀ ਉਲੰਘਣਾ ਦੀ ਘਟਨਾ 'ਤੇ ਮੰਗ ਕਰਨ ਵਿੱਚ ਕੰਪਨੀ ਵੱਲੋਂ ਕੋਈ ਵੀ ਅਸਫਲਤਾ ਜਾਂ ਦੇਰੀ ਇਸ ਕਰਜ਼ੇ ਦੇ ਸਮਝੌਤੇ ਦੇ ਤਹਿਤ ਗਾਰੰਟਰ ਦੀ ਦੇਣਦਾਰੀ ਤੋਂ ਮੁਕਤ ਨਹੀਂ ਹੋਵੇਗੀ।
- b. ਇੱਥੇ ਅਧੀਨ ਗਾਰੰਟਰ ਦੀ ਦੇਣਦਾਰੀ ਕਰਜ਼ਦਾਰ ਦੇ ਨਾਲ ਹੀ ਬਾਕੀ ਰਹਿੰਦੀਆਂ ਸਾਰੀਆਂ ਰਕਮਾਂ ਲਈ ਸਹਿ-ਵਿਆਪਕ ਹੋਵੇਗੀ ਜਿਸ ਵਿੱਚ ਕਿਸਤਾਂ, ਵਿਆਜ, ਜੁਰਮਾਨੇ ਦੇ ਖਰਚੇ, ਸੁਲਕ, ਫੀਸ, ਲਾਗਤਾਂ ਅਤੇ ਇਸ ਕਰਜ਼ੇ ਦੇ ਸਮਝੌਤੇ ਦੇ ਤਹਿਤ ਕਰਜ਼ਦਾਰ ਦੁਆਰਾ ਕੰਪਨੀ ਨੂੰ ਭੁਗਤਾਨਯੋਗ ਕੋਈ ਵੀ ਹੋਰ ਬਕਾਇਆ ਸ਼ਾਮਲ ਹੈ।
- c. ਗਾਰੰਟਰ ਇਸ ਗੱਲ ਨਾਲ ਸਹਿਮਤ ਹੈ ਕਿ ਉਸਦੀ ਦੇਣਦਾਰੀ ਸਿਰਫ਼ ਇੱਕ ਜ਼ਮਾਨਤ ਵਜੋਂ ਨਾ ਹੋ ਕੇ ਇੱਕ ਮੁੱਖ ਦੇਣਦਾਰ ਵਜੋਂ ਹੋਵੇਗੀ ਅਤੇ ਕੰਪਨੀ ਦੁਆਰਾ ਕਰਜ਼ਦਾਰ ਨੂੰ ਦਿੱਤੀ ਗਈ ਕਿਸੇ ਵੀ ਸਹੂਲਤ ਜਾਂ ਸਮੇਂ ਜਾਂ ਇਸ ਕਰਜ਼ੇ ਦੇ ਸਮਝੌਤੇ ਦੇ ਤਹਿਤ ਉਕਤ ਕਰਜ਼ੇ ਦੀ ਅਦਾਇਗੀ ਜਾਂ ਮੁੜ ਅਦਾਇਗੀ ਵਿੱਚ ਦਿਖਾਈ ਗਈ ਕਿਸੇ ਵੀ ਸਹਿਣਸ਼ੀਲਤਾ ਜਾਂ ਬਣਾਈ ਜਾਣ ਵਾਲੀ ਕਿਸੇ ਵੀ ਸੁਰੱਖਿਆ ਦੇ ਕਾਰਨ ਗਾਰੰਟੀ ਨੂੰ ਕਮਜ਼ੋਰ ਜਾਂ ਖਤਮ ਨਹੀਂ ਕੀਤਾ ਜਾਵੇਗਾ। ਗਾਰੰਟਰ ਅੱਗੇ ਸਹਿਮਤ ਹੈ ਕਿ ਅਜਿਹੀ ਕੋਈ ਵੀ ਸਹੂਲਤ, ਸਮਾਂ ਜਾਂ ਦਿੱਤੀ ਗਈ ਸਹਿਣਸ਼ੀਲਤਾ ਜਾਂ ਦਿਖਾਈ ਗਈ ਸਹਿਣਸ਼ੀਲਤਾ ਨੂੰ ਗਾਰੰਟਰ ਨੂੰ ਉਚਿਤ ਨੋਟਿਸ ਦੇਣ ਤੋਂ ਬਾਅਦ ਅਤੇ ਉਸਦੀ ਸਹਿਮਤੀ ਨਾਲ ਦਿੱਤੀ ਗਈ ਮੰਨਿਆ ਜਾਵੇਗਾ।
- d. ਕੰਪਨੀ ਅਤੇ ਕਿਸੇ ਦੂਜੇ ਗਾਰੰਟਰ, ਜੇਕਰ ਕੋਈ ਹੈ, ਵਿਚਕਾਰ ਕੋਈ ਵੀ ਵਿਵਸਥਾ ਹੋਣ ਦੇ ਜਾਂ ਉਸ ਦੂਜੇ ਗਾਰੰਟਰ ਦੀ ਦੇਣਦਾਰੀ ਦੀ ਸਮਾਪਤੀ ਹੋਣ ਦੇ ਬਾਵਜੂਦ ਵੀ ਗਾਰੰਟਰ ਦੇ ਸੰਬੰਧ ਵਿੱਚ ਕੰਪਨੀ ਦੇ ਅਧਿਕਾਰ ਪੂਰੀ ਤਰ੍ਹਾਂ ਲਾਗੂ ਅਤੇ ਪ੍ਰਭਾਵੀ ਰਹਿਣਗੇ ਅਤੇ ਕੰਪਨੀ ਗਾਰੰਟਰ ਦੁਆਰਾ ਇੱਥੇ ਦਿੱਤੇ ਗਏ ਉਸਦੇ ਫਰਜ਼ਾਂ ਦੀ ਉਸੇ ਹੱਦ ਤੱਕ ਪੂਰਤੀ ਕੀਤੇ ਜਾਣ ਦੀ ਮੰਗ ਕਰਨ ਲਈ ਆਜ਼ਾਦ ਹੋਵੇਗੀ ਜਿਵੇਂ ਕਿ ਗਾਰੰਟਰ ਹਮੇਸ਼ਾ ਉਕਤ ਜ਼ਿੰਮੇਵਾਰੀਆਂ ਨੂੰ ਨਿਭਾਉਣ ਲਈ ਪੂਰੀ ਤਰ੍ਹਾਂ ਜ਼ਿੰਮੇਵਾਰ ਰਿਹਾ ਹੈ।
- e. ਗਾਰੰਟਰ ਇਸ ਗੱਲ ਨਾਲ ਸਹਿਮਤ ਹੈ ਕਿ ਉਸਦੀ ਸਹਿਮਤੀ/ਮਨਜ਼ੂਰੀ ਤੋਂ ਬਿਨਾਂ, ਕਰਜ਼ਦਾਰ ਅਤੇ ਕੰਪਨੀ ਇਸ ਕਰਜ਼ੇ ਦੇ ਸਮਝੌਤੇ ਦੇ ਨਿਯਮਾਂ ਅਤੇ ਸ਼ਰਤਾਂ ਨੂੰ ਬਦਲਣ, ਤਬਦੀਲ ਕਰਨ ਜਾਂ ਸੋਧਣ ਲਈ ਆਜ਼ਾਦ ਹਨ ਅਤੇ ਖਾਸ ਤੌਰ 'ਤੇ ਉਹ ਕਰਜ਼ੇ ਦੀ ਅਦਾਇਗੀ ਅਤੇ/ਜਾਂ ਕਰਜ਼ਦਾਰ ਦੁਆਰਾ ਕੰਪਨੀ ਨੂੰ ਅਦਾ ਕੀਤੇ ਜਾਣ ਵਾਲੇ ਵਿਆਜ ਅਤੇ ਅਜਿਹੀ ਕਿਸੇ ਹੋਰ ਰਕਮ ਦੀ ਅਦਾਇਗੀ ਨੂੰ ਮੁਲਤਵੀ ਕਰਨ, ਖਤਮ ਕਰਨ ਜਾਂ ਸੋਧਣ ਲਈ ਆਜ਼ਾਦ ਹਨ ਜੇ ਕੰਪਨੀ ਦੁਆਰਾ ਲੋੜੀਂਦੀ ਹੋ ਸਕਦੀ ਹੈ, ਜਿਸ ਵਿੱਚ ਇਸ ਕਰਜ਼ੇ ਦੇ ਸਮਝੌਤੇ ਦੇ ਉਪਬੰਧਾਂ ਦੇ ਅਨੁਸਾਰ ਵਿਆਜ ਦਰ ਵਿੱਚ ਕੋਈ ਵਾਧਾ ਵੀ ਸ਼ਾਮਲ ਹੋ ਸਕਦਾ ਹੈ।
- f. ਕੰਪਨੀ ਨੂੰ ਗਾਰੰਟਰ ਨੂੰ ਨੋਟਿਸ ਦਿੱਤੇ ਬਿਨਾਂ ਅਤੇ ਇਸ ਗਾਰੰਟੀ ਨੂੰ ਕਿਸੇ ਵੀ ਤਰੀਕੇ ਨਾਲ ਪ੍ਰਭਾਵਿਤ ਕੀਤੇ ਬਿਨਾਂ, ਕਿਸੇ ਵੀ ਸਮੇਂ ਅਤੇ ਕਿਸੇ ਵੀ ਤਰੀਕੇ ਨਾਲ ਇਸ ਕਰਜ਼ਾ ਸਮਝੌਤੇ ਦੇ ਤਹਿਤ ਕੰਪਨੀ ਲਈ ਰਾਖਵੀਂ(ਆਂ) ਕੋਈ ਵੀ ਸ਼ਕਤੀ ਜਾਂ ਸ਼ਕਤੀਆਂ ਦੀ ਵਰਤੋਂ ਕਰਨ ਦੀ, ਕਰਜ਼ਦਾਰ ਨਾਲ ਕਿਸੇ ਵੀ ਵਿਵਸਥਾ ਜਾਂ ਸਮਝੌਤੇ ਵਿੱਚ ਦਾਖਲ ਹੋਣ ਜਾਂ ਉਸਨੂੰ ਸਮਾਂ ਜਾਂ ਕੋਈ ਹੋਰ ਛੋਟ ਜਾਂ ਸਹੂਲਤ ਦੇਣ ਦੀ ਪੂਰੀ ਆਜ਼ਾਦੀ ਹੋਵੇਗੀ ਤਾਂ ਜੋ ਉਸ ਕੋਲ ਕਰਜ਼ਦਾਰ ਤੋਂ ਕੰਪਨੀ ਨੂੰ ਬਕਾਇਆ ਕਿਸਤਾਂ ਜਾਂ ਹੋਰ ਰਕਮ ਦੀ ਅਦਾਇਗੀ ਜਾਂ ਕਿਸੇ ਵੀ ਉਪਾਅ ਨੂੰ ਲਾਗੂ ਕਰਨ ਜਾਂ ਰੋਕਣ ਅਧਿਕਾਰ ਹੋਵੇ ਅਤੇ ਗਾਰੰਟਰ ਨੂੰ ਕੰਪਨੀ ਦੁਆਰਾ ਉਪਰੋਕਤ ਜ਼ਿਕਰ ਕੀਤੇ ਮਾਮਲਿਆਂ ਦੇ ਸੰਬੰਧ ਵਿੱਚ ਆਪਣੀ ਆਜ਼ਾਦੀ ਦੀ ਵਰਤੋਂ ਕਰਕੇ ਜਾਂ ਕੰਪਨੀ ਵੱਲੋਂ ਕੀਤੀ ਗਈ ਕਿਸੇ ਵੀ ਕਾਰਵਾਈ ਜਾਂ ਭੁੱਲ ਕਰਕੇ ਜਾਂ ਕਿਸੇ ਹੋਰ ਮਾਮਲੇ ਜਾਂ ਚੀਜ਼ ਕਰਕੇ ਕਿਸੇ ਕਿਸਮ ਦੀ ਰਾਹਤ ਨਹੀਂ ਦਿੱਤੀ ਜਾਵੇਗੀ ਜਿਸ ਨਾਲ, ਇਸ ਵਿਵਸਥਾ ਲਈ ਜ਼ਮਾਨਤਦਾਰਾਂ ਨਾਲ ਸਬੰਧਤ ਕਾਨੂੰਨ ਦੇ ਤਹਿਤ, ਗਾਰੰਟਰ ਨੂੰ ਰਾਹਤ ਦੇਣ ਕਰਕੇ ਕੋਈ ਪ੍ਰਤਿਕੂਲ ਪ੍ਰਭਾਵ ਪਵੇ ਅਤੇ ਗਾਰੰਟਰ ਲਈ ਕੰਪਨੀ ਦੇ ਹੱਕ ਵਿੱਚ ਜਿੱਥੇ ਤੱਕ ਜ਼ਰੂਰੀ ਹੋਵੇ, ਇਸ ਗਾਰੰਟੀ ਦੇ ਕਿਸੇ ਵੀ ਉਪਬੰਧ ਅਨੁਸਾਰ, ਸਾਰੀਆਂ ਜ਼ਮਾਨਤਾਂ ਅਤੇ ਅਜਿਹੇ ਹੋਰ ਅਧਿਕਾਰ ਖਤਮ ਹੋ ਜਾਂਦੇ ਹਨ ਜਿਨ੍ਹਾਂ ਨੂੰ ਗਾਰੰਟਰ ਲਾਗੂ ਕਰਨ ਦਾ ਹੱਕਦਾਰ ਹੋ ਸਕਦਾ ਹੈ।
- g. ਇਹ ਗਾਰੰਟੀ ਗਾਰੰਟਰ ਦੇ ਲਈ ਲਾਗੂ ਹੋਵੇਗੀ, ਬਾਵਜੂਦ ਇਸ ਦੇ ਕਿ ਇਸ ਗਾਰੰਟੀ 'ਤੇ ਗਾਰੰਟਰ ਦੇ ਵਿਰੁੱਧ ਕੋਈ ਕਾਰਵਾਈ ਕਰਨ ਸਮੇਂ ਕਰਜ਼ੇ ਦੀ ਅਦਾਇਗੀ ਲਈ ਕੋਈ ਵੀ ਜ਼ਮਾਨਤ ਜਾਂ ਜਮਾਨਤਾਂ ਬਕਾਇਆ ਰਹਿ ਜਾਂਦੀਆਂ ਜਾਂ ਅਣ-ਵਾਪਸੀਯੋਗ ਜਾਂ ਗੁੰਮ ਹੋ ਜਾਂਦੀਆਂ ਹਨ।
- h. ਗਾਰੰਟਰ ਇਸ ਗੱਲ ਨਾਲ ਸਹਿਮਤ ਹੈ ਕਿ ਕੰਪਨੀ ਦੇ ਖਾਤਿਆਂ ਦੀਆਂ ਸਟੇਟਮੈਂਟਾਂ ਦੀ ਨਿਯਮਤ ਤੌਰ 'ਤੇ ਪ੍ਰਮਾਣਿਤ ਕਾਪੀ ਇਸ ਕਰਜ਼ੇ ਦੇ ਸਮਝੌਤੇ ਦੇ ਤਹਿਤ ਬਕਾਇਆ ਅਤੇ ਭੁਗਤਾਨਯੋਗ ਰਕਮ ਦੇ ਰੂਪ ਵਿੱਚ ਗਾਰੰਟਰ ਲਈ ਜ਼ਰੂਰੀ ਹੋਵੇਗੀ।

Cholamandalam Investment and Finance Company Ltd.

Chola Crest, Plot Nos. C 54-55 & Super B-4, Thiru.Vi.Ka. Industrial Estate,
 Guindy, Chennai 600 032, India. Email : customercare@chola.murugappa.com
 Toll-Free No.: 1800 102 4565 | CIN : L65993TN1978PLC007576

- i. ਇੱਥੇ ਗਾਰੰਟਰ ਦੀ ਦੇਣਦਾਰੀ ਕਿਸੇ ਵੀ ਤਰ੍ਹਾਂ ਦੀਵਾਲੀਆਪਨ ਕਰਕੇ ਜਾਂ ਕਰਜ਼ਦਾਰ ਦੁਆਰਾ ਪੇਸ਼, ਪਾਸ ਜਾਂ ਦਾਇਰ ਕੀਤੀ ਜਾਣ ਵਾਲੀ ਦੀਵਾਲੀਆਪਨ ਦੀ ਕਿਸੇ ਵੀ ਪਟੀਸ਼ਨ ਜਾਂ ਮਤੇ ਜਾਂ ਆਦੇਸ਼ ਕਰਕੇ ਜਾਂ ਕੰਪਨੀ ਜਾਂ ਕਰਜ਼ਦਾਰ ਦੇ ਨਿਯਮਾਂ ਸਟੇ ਸ਼ਰਤਾਂ ਵਿੱਚ ਕਿਸੇ ਵੀ ਬਦਲਾਅ ਕਰਕੇ ਪ੍ਰਭਾਵਿਤ ਨਹੀਂ ਹੋਵੇਗੀ।
- j. ਗਾਰੰਟਰ ਸਹਿਮਤ ਹੈ ਅਤੇ ਐਲਾਨ ਕਰਦਾ ਹੈ ਕਿ ਕਰਜ਼ਦਾਰ ਇਸ ਕਰਜ਼ੇ ਤੋਂ ਇਲਾਵਾ ਹੋਰ ਅਜਿਹੇ ਕਰਜ਼ੇ ਜਾਂ ਹੋਰ ਸਹੂਲਤਾਂ ਪ੍ਰਾਪਤ ਕਰਨ ਅਤੇ/ਜਾਂ ਇਸ ਗਾਰੰਟੀ ਦੀ ਮਿਆਦ ਦੌਰਾਨ ਉਨ੍ਹਾਂ ਨੂੰ ਨਵਿਆਉਣ ਲਈ ਸੁਤੰਤਰ ਹੋਵੇਗਾ ਜਿਸ ਵਿੱਚ ਇੱਥੇ ਦਿੱਤੀ ਗਈ ਗਾਰੰਟੀ ਕਿਸੇ ਵੀ ਤਰੀਕੇ ਨਾਲ ਪ੍ਰਭਾਵਿਤ ਜਾਂ ਖਰਾਬ ਨਹੀਂ ਹੋਵੇਗੀ ਪਰ ਪੂਰੀ ਤਰ੍ਹਾਂ ਲਾਗੂ ਅਤੇ ਪ੍ਰਭਾਵ ਵਿੱਚ ਰਹੇ ਅਤੇ ਗਾਰੰਟਰ ਨੂੰ ਜਵਾਬਦੇਹ ਰੱਖੇ।
- k. ਗਾਰੰਟਰ ਸਹਿਮਤ ਹੈ ਕਿ ਕੰਪਨੀ ਲਈ ਇਸ ਕਰਜ਼ੇ ਦੇ ਸਮਝੌਤੇ ਦੇ ਤਹਿਤ ਭੁਗਤਾਨ ਕਰਨ ਲਈ ਗਾਰੰਟਰ ਨੂੰ ਕਹਿਣ ਤੋਂ ਪਹਿਲਾਂ ਇਸਦੇ ਅਧਿਕਾਰਾਂ ਨੂੰ ਖਤਮ ਕਰਨਾ ਜਾਂ ਕਰਜ਼ਦਾਰ ਦੇ ਵਿਰੁੱਧ ਕੋਈ ਕਾਰਵਾਈ ਕਰਨਾ ਜ਼ਰੂਰੀ ਨਹੀਂ ਹੋਵੇਗਾ।
- l. ਗਾਰੰਟਰ ਕੰਪਨੀ ਦੁਆਰਾ ਮੰਗ ਕੀਤੇ ਜਾਣ 'ਤੇ ਇਸ ਗਾਰੰਟੀ ਦੇ ਤਹਿਤ ਬਕਾਇਆ ਅਤੇ ਭੁਗਤਾਨਯੋਗ ਭੁਗਤਾਨ ਕਰਨ ਲਈ ਸਹਿਮਤ ਹੁੰਦਾ ਹੈ, ਭਾਵੇਂ ਇਸ ਕਰਜ਼ੇ ਦੇ ਸਮਝੌਤੇ ਜਾਂ ਕਿਸੇ ਹੋਰ ਸੰਬੰਧਿਤ ਦਸਤਾਵੇਜ਼ ਦੇ ਕਿਸੇ ਵੀ ਪ੍ਰਬੰਧ ਦੇ ਸੰਬੰਧ ਵਿੱਚ ਕੰਪਨੀ ਅਤੇ ਕਰਜ਼ਦਾਰ ਵਿਚਕਾਰ ਕੋਈ ਵਿਵਾਦ ਰਹਿ ਰਿਹਾ ਹੈ।
- m. ਇਹ ਗਾਰੰਟੀ ਇੱਕ ਨਿਰੰਤਰ ਗਾਰੰਟੀ ਹੋਵੇਗੀ ਅਤੇ ਉਦੋਂ ਤੱਕ ਪੂਰੀ ਤਰ੍ਹਾਂ ਲਾਗੂ ਰਹੇਗੀ ਜਦੋਂ ਤੱਕ ਕਰਜ਼ਦਾਰ ਸਾਰੇ ਵਿਆਜ, ਜੁਰਮਾਨੇ, ਲਾਗਤਾਂ, ਖਰਚਿਆਂ ਅਤੇ ਹੋਰ ਸਾਰੀਆਂ ਲਾਗਤਾਂ ਸਮੇਤ ਕਰਜ਼ੇ ਦੀ ਪੂਰੀ ਅਦਾਇਗੀ ਨਹੀਂ ਕਰ ਦਿੰਦਾ ਜੋ ਸਮੇਂ-ਸਮੇਂ 'ਤੇ ਇਸ ਕਰਜ਼ੇ ਦੇ ਸਮਝੌਤੇ ਦੇ ਤਹਿਤ ਕੰਪਨੀ ਨੂੰ ਬਕਾਇਆ ਅਤੇ ਭੁਗਤਾਨਯੋਗ ਹੋ ਸਕਦੇ ਹਨ ਅਤੇ ਅਦਾ ਨਹੀਂ ਕੀਤੇ ਜਾਂਦੇ।
- n. ਗਾਰੰਟਰ ਇਸ ਗੱਲ ਨਾਲ ਸਹਿਮਤ ਹੈ ਕਿ ਇਸ ਕਰਜ਼ੇ ਦੇ ਸਮਝੌਤੇ ਵਿੱਚ ਕਿਸੇ ਵੀ ਨੁਕਸ ਜਾਂ ਅਯੋਗ ਹੋਣ ਅਤੇ/ਜਾਂ ਅਧੂਰੇ ਦਸਤਾਵੇਜ਼ਾਂ ਜਾਂ ਲਿਖਤਾਂ ਦੇ ਬਾਵਜੂਦ, ਇਹ ਗਾਰੰਟਰ ਵੈਧ ਅਤੇ ਕਾਰਜਸ਼ੀਲ ਹੋਵੇਗਾ ਅਤੇ ਗਾਰੰਟਰ ਨੂੰ ਇਸ ਗਾਰੰਟੀ ਦੀ ਪਾਲਣਾ ਤੋਂ ਇਲਾਵਾ ਇੱਥੇ ਆਪਣੀ ਦੇਵਦਾਰੀ ਤੋਂ ਮੁਕਤ ਨਹੀਂ ਕੀਤਾ ਜਾਵੇਗਾ।
- o. ਇਹ ਗਾਰੰਟੀ ਕਰਜ਼ਦਾਰ ਦੁਆਰਾ ਕੰਪਨੀ ਨੂੰ ਕੀਤੇ ਗਏ ਜਾਂ ਸੈਟਲ ਕੀਤੇ ਗਏ ਕਿਸੇ ਵੀ ਭੁਗਤਾਨ ਦੁਆਰਾ ਪੂਰੀ ਤਰ੍ਹਾਂ ਜਾਂ ਅੰਸ਼ਕ ਤੌਰ 'ਤੇ ਸੰਤੁਸ਼ਟ ਜਾਂ ਖਤਮ ਨਹੀਂ ਹੋਵੇਗੀ ਅਤੇ ਗਾਰੰਟਰ 'ਤੇ ਵੈਧ ਅਤੇ ਜ਼ਰੂਰੀ ਹੋਵੇਗੀ ਅਤੇ ਇਸ ਕਰਜ਼ੇ ਦੇ ਸਮਝੌਤੇ ਦੇ ਤਹਿਤ ਕੰਪਨੀ ਨੂੰ ਬਕਾਇਆ ਸਾਰੀਆਂ ਲਾਗਤਾਂ ਦੀ ਪੂਰੀ ਅਦਾਇਗੀ ਤੱਕ ਕਾਰਜਸ਼ੀਲ ਰਹੇਗੀ।
- p. ਇਹ ਗਾਰੰਟੀ ਅਟੱਲ ਹੋਵੇਗੀ ਅਤੇ ਪੂਰੀ ਤਰ੍ਹਾਂ ਲਾਗੂ ਅਤੇ ਪ੍ਰਭਾਵੀ ਹੋਵੇਗੀ ਭਾਵੇਂ ਕੰਪਨੀ ਨੇ ਕੋਈ ਹੋਰ, ਕਾਰਪੋਰੇਟ ਜਾਂ ਨਿੱਜੀ ਗਾਰੰਟੀ ਪ੍ਰਾਪਤ ਕੀਤੀ ਹੋਵੇ; ਉਦੋਂ ਤੱਕ ਕਰਜ਼ੇ ਨੂੰ ਸੁਰੱਖਿਅਤ ਕਰਨ ਲਈ ਜਦੋਂ ਤੱਕ ਕੰਪਨੀ ਦੇ ਸਾਰੇ ਬਕਾਏ, ਜਿਸ ਵਿੱਚ ਕਰਜ਼ੇ ਦੀ ਅਦਾਇਗੀ ਸਮੇਤ ਵਿਆਜ ਅਤੇ ਹੋਰ ਸਾਰੇ ਖਰਚੇ ਅਤੇ ਬਕਾਏ ਸ਼ਾਮਲ ਹਨ, ਕਰਜ਼ਦਾਰ ਦੁਆਰਾ ਅਦਾ ਨਹੀਂ ਕੀਤੇ ਜਾਂਦੇ। ਇਹ ਗਾਰੰਟੀ ਗਾਰੰਟਰ ਦੇ ਵਾਰਸਾਂ, ਕਾਰਜਕਾਰਾਂ ਅਤੇ ਪ੍ਰਸ਼ਾਸਕਾਂ ਲਈ ਜ਼ਰੂਰੀ ਹੋਵੇਗੀ।

15. ਪੂਰਵ-ਸਮਾਪਤੀ:

- a. ਕੰਪਨੀ, ਆਪਣੇ ਵਿਵੇਕ ਅਨੁਸਾਰ ਅਤੇ ਪੂਰਵ-ਸਮਾਪਤੀ ਵਰਗੀਆਂ ਸ਼ਰਤਾਂ 'ਤੇ, ਕਰਜ਼ਦਾਰ ਦੀ ਬੇਨਤੀ 'ਤੇ ਕਿਸਤਾਂ ਜਾਂ ਕਰਜ਼ੇ ਦੀ ਪੂਰਵ-ਸਮਾਪਤੀ ਨੂੰ ਤੇਜ਼ ਕਰਨ ਦੀ ਆਗਿਆ ਦਿੰਦੀ ਹੈ।
- b. ਕਰਜ਼ਦਾਰ ਪੂਰਵ-ਸਮਾਪਤੀ ਕਰਨ ਦੇ ਇਰਾਦੇ ਤੋਂ ਘੱਟੋ-ਘੱਟ 21 (ਇੱਕੀ) ਦਿਨ ਪਹਿਲਾਂ ਕੰਪਨੀ ਨੂੰ ਲਿਖਤੀ ਰੂਪ ਵਿੱਚ ਨੋਟਿਸ ਦੇ ਕੇ ਅਤੇ ਕੰਪਨੀ ਨੂੰ ਕਰਜ਼ੇ ਦੀ ਬਕਾਇਆ ਮੂਲ ਰਕਮ, ਬਕਾਇਆ ਕਿਸਤਾਂ, ਵਿਆਜ, ਜੁਰਮਾਨੇ ਦੇ ਖਰਚੇ ਅਤੇ ਕੰਪਨੀ ਨੂੰ ਕਰਜ਼ੇ ਦੇ ਸਮਝੌਤੇ ਦੇ ਤਹਿਤ ਕਰਜ਼ਦਾਰ ਦੁਆਰਾ ਬਕਾਇਆ ਅਤੇ ਭੁਗਤਾਨਯੋਗ ਸਾਰੀਆਂ ਹੋਰ ਲਾਗਤਾਂ ਦਾ ਪੂਰਾ ਭੁਗਤਾਨ ਕਰਕੇ ਪੂਰੇ ਬਕਾਇਆ ਕਰਜ਼ੇ ਦੀ ਪੂਰਵ-ਸਮਾਪਤੀ ਕਰ ਸਕਦਾ ਹੈ। ਪ੍ਰੀਕਲੇਜ਼ਰ ਉਸ ਸਮੇਂ ਤੱਕ ਨਹੀਂ ਕੀਤਾ ਜਾ ਸਕਦਾ ਜਦ ਤੱਕ ਸ਼ਡਿਊਲ ਵਿੱਚ ਦਿੱਤੇ ਗਏ ਸਮੇਂ ਦੀ ਮਿਆਦ ਪੂਰੀ ਨਹੀਂ ਹੋ ਜਾਂਦੀ।
- c. ਪੂਰਵ-ਸਮਾਪਤੀ ਇਸ ਕਰਜ਼ੇ ਦੇ ਸਮਝੌਤੇ ਦੀ ਅਨੁਸੂਚੀ ਵਿੱਚ ਨਿਰਧਾਰਤ ਫੀਸ ਤੋਂ ਵੱਧ ਹੋਵੇਗਾ ਜਾਂ ਇਸ 'ਤੇ ਕੰਪਨੀ ਦੁਆਰਾ ਨਿਰਧਾਰਤ ਦਰਾਂ ਲਾਗੂ ਹੋਣਗੀਆਂ।
- d. ਸਟੇਟਮੈਂਟ ਵਿੱਚ ਦਰਸਾਈ ਗਈ ਪੂਰਵ-ਸਮਾਪਤੀ ਦੀ ਰਕਮ ਖਾਤੇ ਦੀ ਸਟੇਟਮੈਂਟ ਵਿੱਚ ਦਰਸਾਏ ਗਏ ਚੈੱਕ/ਮੈਂਡੇਟਸ ਦੀ ਵਸੂਲੀ ਦੇ ਅਧੀਨ ਅਤੇ ਅਜਿਹਾ ਮੰਨਣ 'ਤੇ ਹੈ ਕਿ ਕਰਜ਼ੇ ਦੇ ਸਮਝੌਤੇ ਅਨੁਸਾਰ ਸਾਰੇ ਭੁਗਤਾਨ ਕਰ ਦਿੱਤੇ ਗਏ ਹਨ, ਅਜਿਹਾ ਨਾ ਕਰਨ 'ਤੇ, ਇਸਨੂੰ ਉਲਟਾ ਦਿੱਤਾ ਜਾਵੇਗਾ ਅਤੇ ਇਹ ਭੁਗਤਾਨ ਚੈੱਕ/ਮੈਂਡੇਟਸ ਦੀ ਉਲੰਘਣਾ ਦੇ ਖਰਚਿਆਂ, ਜੁਰਮਾਨੇ ਦੇ ਖਰਚਿਆਂ ਅਤੇ ਲਾਗੂ ਹੋਣ ਵਾਲੇ ਹੋਰ ਖਰਚਿਆਂ ਦੇ ਨਾਲ ਭੁਗਤਾਨਯੋਗ ਹੋ ਜਾਵੇਗਾ।

16. ਜੁਰਮਾਨੇ ਦੇ ਖਰਚੇ:

Cholamandalam Investment and Finance Company Ltd.

Chola Crest, Plot Nos. C 54-55 & Super B-4, Thiru.Vi.Ka. Industrial Estate,
 Guindy, Chennai 600 032, India. Email : customercare@chola.murugappa.com
 Toll-Free No.: 1800 102 4565 | CIN : L65993TN1978PLC007576

ਇਸ ਕਰਜ਼ੇ ਦੇ ਸਮਝੌਤੇ ਦੇ ਤਹਿਤ ਕੰਪਨੀ ਦੇ ਸਮਾਪਤੀ ਦੇ ਅਧਿਕਾਰਾਂ ਅਤੇ ਕਿਸੇ ਵੀ ਹੋਰ ਅਧਿਕਾਰਾਂ ਪ੍ਰਤੀ ਪੱਖਪਾਤ ਕੀਤੇ ਬਿਨਾਂ, ਕਰਜ਼ਦਾਰ/ਗਾਰੰਟਰ ਬਕਾਇਆ ਮਿਤੀ ਤੋਂ ਲੈ ਕੇ ਕੰਪਨੀ ਦੀ ਸੰਤੁਸ਼ਟੀ ਲਈ ਅਜਿਹੀਆਂ ਉਲੰਘਣਾ ਰਕਮਾਂ ਦੀ ਅਸਲ ਪੂਰੀ ਅਦਾਇਗੀ ਦੀ ਮਿਤੀ ਤੱਕ, ਜਾਂ ਕਿਸੇ ਹੋਰ ਬਕਾਇਆ ਬਕਾਏ ਦੀ ਅਦਾਇਗੀ ਵਿੱਚ ਕਿਸੇ ਵੀ ਦੇਰੀ ਦੇ ਵਾਪਰਨ 'ਤੇ ਕੰਪਨੀ ਨੂੰ ਉਲੰਘਣਾ ਅਧੀਨ ਰਕਮਾਂ 'ਤੇ ਲਗਾਏ ਗਏ ਜੁਰਮਾਨੇ ਦੇ ਖਰਚੇ, ਕਿਸਤਾਂ ਦਾ ਭੁਗਤਾਨ ਇੱਥੇ ਅਨੁਸੂਚੀ ਵਿੱਚ ਦਰਸਾਈ ਗਈ ਦਰ 'ਤੇ ਅਦਾ ਕਰੇਗਾ ("ਜੁਰਮਾਨੇ ਦੇ ਖਰਚੇ")

17. ਸਪੁਰਦਗੀ ਅਤੇ ਪ੍ਰਤੀਭੂਤੀਕਰਨ:

- ਇਹ ਕਰਜ਼ੇ ਦਾ ਸਮਝੌਤਾ ਕਰਜ਼ਦਾਰ ਅਤੇ ਗਾਰੰਟਰ ਲਈ ਨਿੱਜੀ ਹੈ। ਕਰਜ਼ਦਾਰ ਜਾਂ ਗਾਰੰਟਰ ਕੰਪਨੀ ਦੀ ਪੂਰਵ ਲਿਖਤੀ ਸਹਿਮਤੀ ਤੋਂ ਬਿਨਾਂ ਇਸ ਕਰਜ਼ੇ ਦੇ ਸਮਝੌਤੇ ਦੇ ਤਹਿਤ ਆਪਣੇ ਕਿਸੇ ਵੀ ਅਧਿਕਾਰ ਜਾਂ ਜ਼ਿੰਮੇਵਾਰੀਆਂ ਜਾਂ ਲਾਭ ਨੂੰ ਸਿੱਧੇ ਜਾਂ ਅਸਿੱਧੇ ਤੌਰ 'ਤੇ ਕਿਸੇ ਵੀ ਵਿਅਕਤੀ ਨੂੰ ਸੌਂਪਣ ਜਾਂ ਟ੍ਰਾਂਸਫਰ ਕਰਨ ਦਾ ਹੱਕਦਾਰ ਨਹੀਂ ਹੋਵੇਗਾ।
- ਕੰਪਨੀ ਇਸ ਕਰਜ਼ੇ ਦੇ ਸਮਝੌਤੇ ਦੇ ਤਹਿਤ ਆਪਣੇ ਕਿਸੇ ਵੀ ਜਾਂ ਸਾਰੇ ਅਧਿਕਾਰਾਂ, ਲਾਭਾਂ, ਜ਼ਿੰਮੇਵਾਰੀਆਂ, ਕਰਤੱਵਾਂ ਅਤੇ ਦੇਣਦਾਰੀਆਂ ਨੂੰ ਸਪੁਰਦ ਕਰਨ, ਸੁਰੱਖਿਅਤ ਕਰਨ, ਵੇਚਣ, ਨਿਰਧਾਰਤ ਕਰਨ ਜਾਂ ਟ੍ਰਾਂਸਫਰ ਕਰਨ ਦੀ ਪੂਰੀ ਹੱਕਦਾਰ ਹੋਵੇਗੀ ਅਤੇ ਅਜਿਹਾ ਕਰਨ ਦੀ ਪੂਰੀ ਸ਼ਕਤੀ ਅਤੇ ਅਧਿਕਾਰ ਰੱਖੇਗੀ, ਜਿਸ ਵਿੱਚ ਕਰਜ਼ਦਾਰ/ਗਾਰੰਟਰ ਨੂੰ ਨੋਟਿਸ ਦਿੱਤੇ ਬਿਨਾਂ ਕਿਸੇ ਵੀ ਵਿਅਕਤੀ ਜਾਂ ਸੰਸਥਾ ਨੂੰ ਵਿਕਰੀ, ਟ੍ਰਾਂਸਫਰ, ਪ੍ਰਤੀਭੂਤ ਕਰਨ, ਖਰਚੇ ਲਗਾਉਣ ਜਾਂ ਹੋਰ ਤਰੀਕੇ ਨਾਲ ਕਿਸਤਾਂ ਅਤੇ ਕਰਜ਼ੇ ਦੇ ਬਕਾਏ ਵਸੂਲਣ ਦਾ ਅਧਿਕਾਰ ਸ਼ਾਮਲ ਹੈ ਅਤੇ ਅਜਿਹੀ ਕੋਈ ਵੀ ਵਿਕਰੀ, ਸਪੁਰਦਗੀ ਜਾਂ ਟ੍ਰਾਂਸਫਰ ਕਰਜ਼ਦਾਰ/ਗਾਰੰਟਰ ਨੂੰ ਸਿੱਟੇ ਵਜੋਂ ਜਵਾਬਦੇਹ ਬਣਾਏਗਾ ਅਤੇ ਕਰਜ਼ਦਾਰ ਅਤੇ ਗਾਰੰਟਰ ਇਸ ਕਰਜ਼ੇ ਦੇ ਸਮਝੌਤੇ ਦੇ ਤਹਿਤ ਅਜਿਹੇ ਸਪੁਰਦਗੀਕਰਤਾ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣਗੇ। ਕਰਜ਼ਦਾਰ ਸਪੱਸ਼ਟ ਤੌਰ 'ਤੇ ਪਛਾਣਦਾ ਹੈ ਅਤੇ ਸਵੀਕਾਰ ਕਰਦਾ ਹੈ ਕਿ ਕੰਪਨੀ ਇਸ ਪ੍ਰਤੀ ਪੂਰੀ ਤਰ੍ਹਾਂ ਹੱਕਦਾਰ ਹੋਵੇਗੀ ਅਤੇ ਪੂਰੀ ਸ਼ਕਤੀ ਅਤੇ ਅਧਿਕਾਰ ਰੱਖਦੀ ਹੈ ਕਿ ਕੰਪਨੀ ਆਪਣੇ ਸਾਰੇ ਅਧਿਕਾਰਾਂ ਅਤੇ ਹਿੱਤਾਂ ਨੂੰ ਪੂਰੇ ਜਾਂ ਅੰਸ਼ਕ ਤੌਰ 'ਤੇ ਕਿਸੇ ਵੀ ਤਰੀਕੇ ਨਾਲ ਵੇਚਣ, ਸਪੁਰਦ ਕਰਨ ਜਾਂ ਟ੍ਰਾਂਸਫਰ ਕਰਨ ਦੀ ਪੂਰੀ ਸ਼ਕਤੀ ਅਤੇ ਅਧਿਕਾਰ ਰੱਖਦੀ ਹੈ ਅਤੇ ਕੰਪਨੀ ਫੈਸਲਾ ਕੀਤੇ ਅਨੁਸਾਰ ਕਿਸੇ ਅਜਿਹੇ ਤਰੀਕੇ ਨਾਲ ਅਤੇ ਸ਼ਰਤਾਂ 'ਤੇ ਅਜਿਹਾ ਕਰ ਸਕਦੀ ਹੈ ਜਿਸ ਵਿੱਚ ਕੰਪਨੀ ਖਰੀਦਦਾਰ, ਸਪੁਰਦਗੀਕਰਤਾ ਜਾਂ ਟ੍ਰਾਂਸਫਰ ਕਰਨ ਵਾਲੇ ਵੱਲੋਂ ਕਰਜ਼ਦਾਰ ਦੇ ਵਿਰੁੱਧ ਕਾਰਵਾਈ ਕਰਨ ਲਈ ਆਪਣੀ ਸ਼ਕਤੀ ਨੂੰ ਬਰਕਰਾਰ ਰੱਖਣ ਦਾ ਅਧਿਕਾਰ ਰਾਖਵਾਂ ਰੱਖ ਸਕਦੀ ਹੈ।
- ਕਰਜ਼ਦਾਰ ਆਪਣੇ ਜੇਖਮ ਅਤੇ ਕੀਮਤ 'ਤੇ ਕੰਪਨੀ ਨੂੰ ਅਧਿਕਾਰ ਦਿੰਦਾ ਹੈ ਕਿ ਉਹ ਕਰਜ਼ਦਾਰ ਦੁਆਰਾ ਇਸ ਨਾਲ ਸੰਬੰਧਿਤ ਪ੍ਰਦਾਨ ਕੀਤੇ ਗਏ ਕਿਸੇ ਵੀ ਤੱਥ ਜਾਂ ਜਾਣਕਾਰੀ ਦੀ ਪੁਸ਼ਟੀ ਕਰਨ ਲਈ ਇੱਕ ਜਾਂ ਵੱਧ ਵਿਅਕਤੀਆਂ ਨੂੰ ਸ਼ਾਮਲ ਕਰੇ, ਅਤੇ/ਜਾਂ ਕਰਜ਼ਦਾਰ ਤੋਂ ਬਕਾਇਆ ਵਸੂਲੇ/ਪ੍ਰਤੀਭੂਤੀ ਨੂੰ ਲਾਗੂ ਕਰੇ ਅਤੇ ਕੰਪਨੀ ਦੁਆਰਾ ਢੁਕਵਾਂ ਸਮਝੇ ਅਨੁਸਾਰ ਅਜਿਹੇ ਵਿਅਕਤੀ(ਆਂ) ਨੂੰ ਅਜਿਹੇ ਦਸਤਾਵੇਜ਼, ਜਾਣਕਾਰੀ, ਤੱਥ ਅਤੇ ਅੰਕੜੇ ਪ੍ਰਦਾਨ ਕਰੇ ਅਤੇ ਇਸ ਸਬੰਧ ਵਿੱਚ ਖਰਚੇ ਕਰਜ਼ਦਾਰ ਦੁਆਰਾ ਸਹਿਣ ਕੀਤੇ ਜਾਣਗੇ।

18. ਹੱਕਦਾਰੀ ਅਤੇ ਸੈਂਟ-ਆਫ:

- ਕੰਪਨੀ ਕੋਲ ਕਰਜ਼ਦਾਰ/ਗਾਰੰਟਰ ਨਾਲ ਸਬੰਧਤ ਅਜਿਹੀ ਸਾਰੀ ਰਕਮ 'ਤੇ ਹੱਕਦਾਰੀ ਅਤੇ ਸੈਂਟ-ਆਫ ਦਾ ਅਧਿਕਾਰ ਹੋਵੇਗਾ ਜੋ ਕੰਪਨੀ ਦੇ ਕਿਸੇ ਵੀ ਖਾਤੇ ਵਿੱਚ ਉਸਦੇ ਕ੍ਰੈਡਿਟ ਵਿੱਚ ਹਨ। ਜੇਕਰ ਕੰਪਨੀ ਦੁਆਰਾ ਮੰਗ ਕਰਨ 'ਤੇ ਕਰਜ਼ਾ ਖਾਤੇ ਵਿੱਚ ਬਚਿਆ ਬਕਾਇਆ ਨਿਰਧਾਰਤ ਸਮੇਂ ਦੇ ਅੰਦਰ ਵਾਪਸ ਨਹੀਂ ਕੀਤਾ ਜਾਂਦਾ ਹੈ, ਤਾਂ ਕਰਜ਼ਦਾਰ/ਗਾਰੰਟਰ ਦੇ ਕਿਸੇ ਵੀ ਖਾਤੇ ਵਿੱਚ ਅਜਿਹੇ ਕ੍ਰੈਡਿਟ ਬਕਾਏ ਨੂੰ ਕਰਜ਼ਾ ਖਾਤੇ ਦੇ ਅਧੀਨ ਬਕਾਏ ਵਿੱਚ ਐਡਜਸਟ ਕੀਤਾ ਜਾਵੇਗਾ। ਕਿਸੇ ਵੀ ਘਾਟੇ ਦੀ ਸਥਿਤੀ ਵਿੱਚ, ਘਾਟੇ ਦੀ ਰਕਮ ਕੰਪਨੀ ਦੁਆਰਾ ਕਰਜ਼ਦਾਰ/ਗਾਰੰਟਰ ਤੋਂ ਵਸੂਲ ਕੀਤੀ ਜਾ ਸਕਦੀ ਹੈ। ਕੰਪਨੀ ਐੱਨ.ਓ.ਸੀ./ਫਾਰਮ-35, ਅਸਲ ਮਾਲਕੀ ਦਸਤਾਵੇਜ਼/ਦਸਤਾਵੇਜ਼, ਨੇ ਡਿਊਜ਼ ਪੱਤਰ ਜਾਰੀ ਕਰਨ/ਦਿੱਤੇ ਜਾਣ 'ਤੇ ਹੋਕੇ ਲਗਾਉਣ ਦੀ ਅਤੇ/ਜਾਂ ਵਾਹਨ ਅਤੇ/ਜਾਂ ਲਏ ਹੋਰ ਕਰਜ਼ਿਆਂ, ਜੇਕਰ ਕਰਜ਼ਦਾਰ ਦੁਆਰਾ ਪ੍ਰਾਪਤ ਕੀਤੇ ਗਏ ਹਨ, ਅਧੀਨ ਗਹਿਣੇ/ਗਿਰਵੀ ਰੱਖੀ ਕਰਜ਼ਦਾਰ ਦੀ ਜਾਇਦਾਦ 'ਤੇ ਜਾਂ ਜਾਇਦਾਦ ਨਾਲ ਸੰਬੰਧਿਤ ਤਿਆਰ ਕੀਤੇ ਗਏ ਗਿਰਵੀਨਾਮੇ ਨੂੰ ਛੱਡਣ ਦੀ ਹੱਕਦਾਰ ਹੋਵੇਗੀ, ਜਦੋਂ ਤੱਕ ਇਸ ਕਰਜ਼ੇ ਅਤੇ/ਜਾਂ ਬਾਅਦ ਵਿੱਚ ਕੀਤੇ ਜਾਣ ਵਾਲੇ ਹੋਰ ਸਮਝੌਤਿਆਂ ਅਧੀਨ ਕਰਜ਼ਦਾਰ/ਗਾਰੰਟਰ ਦੁਆਰਾ ਉਲੰਘਣਾ ਦੀ ਕੋਈ ਨਿਰੰਤਰ ਘਟਨਾ ਨਹੀਂ ਕੀਤੀ ਜਾਂ ਜੋ ਕੰਪਨੀ ਤੋਂ ਪ੍ਰਾਪਤ ਕੀਤੀ ਗਈ ਕਿਸੇ ਵੀ ਵਿੱਤੀ ਸਹੂਲਤ ਅਧੀਨ ਕਰਜ਼ਦਾਰ/ਗਾਰੰਟਰ ਨਾਲ ਸਬੰਧਤ ਪਾਈ ਜਾ ਸਕਦੀ ਹੈ। ਇਸੇ ਤਰ੍ਹਾਂ, ਕਰਜ਼ਦਾਰ/ਗਾਰੰਟਰ ਇਸ ਗੱਲ ਨਾਲ ਸਹਿਮਤ ਹੈ ਅਤੇ ਸਵੀਕਾਰ ਕਰਦਾ ਹੈ ਕਿ ਉਹ ਸਿਰਫ ਕਰਜ਼ਦਾਰ/ਗਾਰੰਟਰ ਦੁਆਰਾ ਕੀਤੇ ਗਏ ਸਾਰੇ ਸਮਝੌਤਿਆਂ ਵਿੱਚ ਸਾਰੇ ਬਕਾਇਆ ਬਕਾਏ/ਜੁਲਕਾਂ ਦੇ ਪੂਰੇ ਅਤੇ ਅੰਤਿਮ ਨਿਪਟਾਰੇ 'ਤੇ ਹੀ ਐੱਨ.ਓ.ਸੀ./ਫਾਰਮ-35, ਮਾਲਕੀ ਦਸਤਾਵੇਜ਼/ਦਸਤਾਵੇਜ਼, ਨੇ ਡਿਊਜ਼ ਪੱਤਰ ਪ੍ਰਾਪਤ ਕਰਨ ਅਤੇ ਉਕਤ ਗਿਰਵੀਨਾਮੇ ਨੂੰ ਖਤਮ ਕਰਨ ਦੀ ਬੇਨਤੀ ਕਰਨ ਦੇ ਹੱਕਦਾਰ ਹੋਵੇਗਾ।
- ਕਰਜ਼ਦਾਰ/ਗਾਰੰਟਰ ਦੁਆਰਾ ਕੋਈ ਸੈਂਟ-ਆਫ ਜਾਂ ਜਵਾਬੀ ਦਾਅਵਾ ਨਹੀਂ ਕੀਤਾ ਜਾਵੇਗਾ ਅਤੇ ਇਸ ਕਰਜ਼ੇ ਦੇ ਸਮਝੌਤੇ ਦੇ ਤਹਿਤ ਕਰਜ਼ਦਾਰ/ਗਾਰੰਟਰ ਦੁਆਰਾ ਕੀਤੇ ਗਏ ਸਾਰੇ ਭੁਗਤਾਨ ਬਿਨਾਂ ਸੈਂਟ-ਆਫ ਜਾਂ ਗਰੰਟੀ ਜਾਂ ਉਨ੍ਹਾਂ ਵਿੱਚੋਂ ਕੁਝ ਵੀ ਕਿਸੇ ਵੀ ਕਾਨੂੰਨ ਦੇ ਅਧੀਨ ਕੀਤੇ ਜਾਣੇ ਚਾਹੀਦੇ ਹਨ।

19. ਮੁਆਵਜ਼ਾ:

ਕਰਜ਼ਦਾਰ/ਗਾਰੰਟਰ ਸਾਰੀਆਂ ਕਾਰਵਾਈਆਂ, ਮੁਕੱਦਮਿਆਂ, ਗਤਿਵਿਧੀਆਂ ਅਤੇ ਸਾਰੀਆਂ ਲਾਗਤਾਂ, ਖਰਚਿਆਂ, ਬੀਮਾ ਪ੍ਰੀਮੀਆ ਖਰਚਿਆਂ, ਨੁਕਸਾਨਾਂ ਜਾਂ ਘਾਟਿਆਂ ਲਈ ਅਤੇ ਅਜਿਹੇ ਨੁਕਸਾਨ ਲਈ ਕੰਪਨੀ ਨੂੰ ਮੁਆਵਜ਼ਾ ਦੇਵੇਗਾ ਜੋ ਕਰਜ਼ਦਾਰ/ਗਾਰੰਟਰ ਦੁਆਰਾ ਕੰਪਨੀ ਨੂੰ ਦਿੱਤੀ ਗਈ ਕਿਸੇ ਵੀ ਗਲਤ ਜਾਂ ਗੁੰਮਰਾਹਕੁਨ ਜਾਣਕਾਰੀ ਜਾਂ ਕਰਜ਼ਦਾਰ/ਗਾਰੰਟਰ ਦੁਆਰਾ ਇੱਥੇ ਦਿੱਤੇ ਗਏ ਕਿਸੇ ਵੀ ਨਿਯਮਾਂ, ਸ਼ਰਤਾਂ, ਸਮਝੌਤਿਆਂ ਅਤੇ ਉਪਬੰਧਾਂ ਦੀ ਉਲੰਘਣਾ/ਗਲਤ ਕੰਮ/ਵਿਰੋਧ ਕਰਨ/ਪਾਲਣਾ ਨਾ ਕਰਨ/ਗੈਰ-ਪ੍ਰਦਰਸ਼ਨ ਦੇ ਕਾਰਨ ਕੰਪਨੀ ਨੂੰ ਹੋ ਸਕਦੇ ਹਨ। ਕੰਪਨੀ ਇਸ ਧਾਰਾ ਦੇ ਤਹਿਤ ਕਰਜ਼ਦਾਰ ਦੁਆਰਾ ਭੁਗਤਾਨ ਯੋਗ ਕਿਸੇ ਵੀ ਰਕਮ ਨੂੰ ਇਸ ਕਰਜ਼ੇ ਦੇ ਸਮਝੌਤੇ ਦੇ ਵਿਸ਼ਾ ਵਸਤੂ ਵਿੱਚ ਸ਼ਾਮਲ ਕਰਨ ਦੀ ਹੱਕਦਾਰ ਹੋਵੇਗੀ।

Cholamandalam Investment and Finance Company Ltd.

Chola Crest, Plot Nos. C 54-55 & Super B-4, Thiru.Vi.Ka. Industrial Estate,
 Guindy, Chennai 600 032, India. Email : customercare@chola.murugappa.com
 Toll-Free No.: 1800 102 4565 | CIN : L65993TN1978PLC007576

20. ਨੋਟਿਸ:

ਇਸ ਅਨੁਸਾਰ ਕੋਈ ਵੀ ਨੋਟਿਸ ਜੇਕਰ ਇਸ ਕਰਜ਼ੇ ਦੇ ਸਮਝੌਤੇ ਵਿੱਚ ਦੱਸੇ ਗਏ ਕਰਜ਼ਦਾਰ/ਗਾਰੰਟਰ ਦੇ ਪਤੇ/ਪਤਿਆਂ 'ਤੇ ਡਾਕ/ਕੂਰੀਅਰ/ਟੈਲੀਗ੍ਰਾਮ/ਫੈਕਸ ਟ੍ਰਾਂਸਮਿਸ਼ਨ/ਈ-ਮੇਲ ਰਾਹੀਂ ਭੇਜਿਆ ਜਾਂਦਾ ਹੈ ਜਾਂ ਕਰਜ਼ਦਾਰ/ਗਾਰੰਟਰ ਨੂੰ ਸੂਚਿਤ ਕਰਦੇ ਹੋਏ ਅਜਿਹੇ ਕਿਸੇ ਹੋਰ ਇਲੈਕਟ੍ਰਾਨਿਕ ਢੰਗ ਨਾਲ ਭੇਜਿਆ ਜਾਂਦਾ ਹੈ ਤਾਂ ਇਸਨੂੰ ਸਹੀ ਢੰਗ ਨਾਲ ਦਿੱਤਾ ਅਤੇ ਪ੍ਰਾਪਤ ਕੀਤਾ ਗਿਆ ਮੰਨਿਆ ਜਾਵੇਗਾ ਅਤੇ ਈ-ਮੇਲ/ਹੋਰ ਇਲੈਕਟ੍ਰਾਨਿਕ ਢੰਗਾਂ ਤੋਂ ਇਲਾਵਾ ਅਜਿਹਾ ਨੋਟਿਸ ਪੇਸਟਿੰਗ ਦੀ ਮਿਤੀ ਤੋਂ ਬਾਅਦ ਦੂਜੇ ਕਾਰਜਕਾਰੀ ਦਿਨ ਜਾਂ ਪ੍ਰਾਪਤੀ ਦੀ ਅਸਲ ਮਿਤੀ, ਜੋ ਵੀ ਪਹਿਲਾਂ ਹੋਵੇ, ਤੋਂ ਪ੍ਰਭਾਵੀ ਮੰਨਿਆ ਜਾਵੇਗਾ। ਜੇਕਰ ਨੋਟਿਸ ਈ-ਮੇਲ ਜਾਂ ਕਿਸੇ ਹੋਰ ਇਲੈਕਟ੍ਰਾਨਿਕ ਢੰਗ ਰਾਹੀਂ ਭੇਜਿਆ ਜਾਂਦਾ ਹੈ, ਤਾਂ ਨੋਟਿਸ ਉਦੋਂ ਪ੍ਰਾਪਤ ਕੀਤਾ ਗਿਆ ਮੰਨਿਆ ਜਾਵੇਗਾ ਜਦੋਂ ਅਜਿਹੇ ਨੋਟਿਸ ਦੇ ਪੜ੍ਹੇ ਜਾਣ ਦੀ ਸੰਬੰਧਿਤ ਰਸੀਦ ਦਿੱਤੀ ਜਾਂਦੀ ਹੈ, ਜਾਂ ਜਿੱਥੇ ਕੰਪਨੀ ਦੁਆਰਾ ਭੇਜਣ ਦੇ ਸਮੇਂ ਕੋਈ ਪੜ੍ਹੇ ਜਾਣ ਦੀ ਸੰਬੰਧਿਤ ਰਸੀਦ ਦੀ ਬੇਨਤੀ ਨਹੀਂ ਕੀਤੀ ਜਾਂਦੀ ਹੈ।

21. ਲਾਗਤਾਂ ਅਤੇ ਖਰਚੇ:

- ਇਸ ਕਰਜ਼ੇ ਦੇ ਸਮਝੌਤੇ ਦੇ ਸੰਬੰਧ ਵਿੱਚ ਸਾਰੇ ਖਰਚੇ (ਐਡਵੋਕੇਟ ਫੀਸ ਸਮੇਤ) ਖਰਚੇ, ਲਾਗਤਾਂ, ਟੈਕਸ, ਡਿਊਟੀਆਂ (ਸਟੈਂਪ ਡਿਊਟੀਆਂ ਸਮੇਤ) ਕਰਜ਼ਦਾਰ ਅਤੇ ਗਾਰੰਟਰ ਦੁਆਰਾ ਸਹਿਣ ਕੀਤੇ ਜਾਣਗੇ ਅਤੇ ਭੁਗਤਾਨ ਕੀਤੇ ਜਾਣਗੇ। ਕਰਜ਼ਦਾਰ ਅਤੇ ਗਾਰੰਟਰ ਕੰਪਨੀ ਦੁਆਰਾ ਕਿਸਤਾਂ ਵਸੂਲਣ ਜਾਂ ਵਸੂਲੀ ਕਰਨ ਦੀ ਕੋਸ਼ਿਸ਼ ਕਰਨ ਵਿੱਚ ਹੋਏ ਕਿਸੇ ਵੀ ਖਰਚੇ ਅਤੇ ਕਾਨੂੰਨੀ ਕਾਰਵਾਈਆਂ ਅਤੇ ਉਗਰਾਹੀ ਲਈ ਲੱਗੇ ਪ੍ਰਤੀਨਿਧੀਆਂ ਦੇ ਖਰਚੇ ਸਮੇਤ ਕੰਪਨੀ ਨੂੰ ਦੇਣਯੋਗ ਕਿਸੇ ਵੀ ਹੋਰ ਖਰਚਿਆਂ ਦਾ ਭੁਗਤਾਨ ਕਰਨ ਲਈ ਜ਼ਿੰਮੇਵਾਰ ਹੋਣਗੇ।
- ਕਰਜ਼ਦਾਰ/ਗਾਰੰਟਰ ਕੰਪਨੀ ਵੱਲੋਂ ਮੰਗ ਕੀਤੇ ਜਾਣ ਦੇ ਨੋਟਿਸ ਦੀ ਮਿਤੀ ਤੋਂ 3 ਦਿਨਾਂ ਦੇ ਅੰਦਰ ਕੰਪਨੀ ਦੁਆਰਾ ਅਦਾ ਕੀਤੀਆਂ ਗਈਆਂ ਸਾਰੀਆਂ ਰਕਮਾਂ ਜਾਂ ਖਰਚਿਆਂ ਦੀ ਭਰਪਾਈ ਕਰੇਗਾ। ਉਕਤ ਰਕਮਾਂ 'ਤੇ ਭੁਗਤਾਨ ਦੀ ਮਿਤੀ ਤੋਂ ਲੈ ਕੇ ਅਦਾਇਗੀ ਦੀ ਮਿਤੀ ਤੱਕ ਜੁਰਮਾਨੇ ਦੇ ਖਰਚੇ ਲੱਗਣਗੇ।

22. ਛੋਟ:

ਇਸ ਕਰਜ਼ੇ ਦੇ ਸਮਝੌਤੇ ਜਾਂ ਕੰਪਨੀ ਦੁਆਰਾ ਪ੍ਰਦਾਨ ਕੀਤੇ ਗਏ ਕਿਸੇ ਵੀ ਹੋਰ ਸਮਝੌਤੇ ਜਾਂ ਦਸਤਾਵੇਜ਼ ਜਾਂ ਰਿਆਇਤ ਦੇ ਤਹਿਤ ਕੰਪਨੀ ਨੂੰ ਪ੍ਰਾਪਤ ਹੋਏ ਕਿਸੇ ਵੀ ਅਧਿਕਾਰ, ਸ਼ਕਤੀ ਜਾਂ ਉਪਾਅ ਦੀ ਵਰਤੋਂ ਕਰਨ ਜਾਂ ਇਸਨੂੰ ਤਿਆਗਣ ਵਿੱਚ ਕੋਈ ਵੀ ਦੇਰੀ ਕਿਸੇ ਵੀ ਅਜਿਹੇ ਅਧਿਕਾਰ, ਸ਼ਕਤੀ ਜਾਂ ਉਪਾਅ ਨੂੰ ਨੁਕਸਾਨ ਨਹੀਂ ਪਹੁੰਚਾਏਗੀ ਅਤੇ ਇਸਨੂੰ ਕਿਸੇ ਵੀ ਉਲੰਘਣਾ ਵਿੱਚ ਕਿਸੇ ਵੀ ਛੋਟ ਜਾਂ ਸਹਿਮਤੀ ਵਜੋਂ ਨਹੀਂ ਸਮਝਿਆ ਜਾਵੇਗਾ, ਨਾ ਹੀ ਇਸ ਨਾਲ ਕਿਸੇ ਭੁੱਲ ਦੇ ਸੰਬੰਧ ਵਿੱਚ ਕੰਪਨੀ ਦੀ ਕਿਰਿਆਸ਼ੀਲਤਾ ਜਾਂ ਅਕਿਰਿਆਸ਼ੀਲਤਾ ਜਾਂ ਕਿਸੇ ਵੀ ਭੁੱਲ ਵਿੱਚ ਇਸਦੀ ਕਿਸੇ ਵੀ ਸਹਿਮਤੀ ਨਾਲ ਕੰਪਨੀ ਦਾ ਕੋਈ ਵੀ ਅਧਿਕਾਰ, ਸ਼ਕਤੀ ਜਾਂ ਉਪਾਅ ਪ੍ਰਭਾਵਿਤ ਹੋਵੇਗਾ ਜਾਂ ਖਰਾਬ ਹੋਵੇਗਾ।

23. ਲਾਗੂ ਕਰਨਯੋਗਤਾ:

ਜੇਕਰ ਇਸ ਕਰਜ਼ੇ ਦੇ ਸਮਝੌਤੇ ਵਿੱਚ ਦਰਸਾਏ ਗਏ ਇੱਕ ਜਾਂ ਵੱਧ ਉਪਬੰਧ ਅਵੈਧ ਜਾਂ ਲਾਗੂ ਕਰਨ ਯੋਗ ਨਹੀਂ ਹਨ, ਤਾਂ ਇਹ ਸਹਿਮਤੀ ਹੋਵੇਗੀ ਕਿ ਕਰਜ਼ੇ ਦੇ ਸਮਝੌਤੇ ਦਾ ਬਾਕੀ ਹਿੱਸਾ ਫਿਰ ਵੀ ਲਾਗੂ ਕਰਨ ਯੋਗ ਹੋਵੇਗਾ ਅਤੇ ਕਾਨੂੰਨ ਦੁਆਰਾ ਇਜਾਜ਼ਤ ਦਿੱਤੀ ਗਈ ਹੱਦ ਤੱਕ, ਧਿਰਾਂ ਦਾ ਇਰਾਦਾ, ਜਿਵੇਂ ਕਿ ਕਿਸੇ ਵੀ ਅਜਿਹੇ ਅਧਿਕਾਰ ਜਾਂ ਉਪਬੰਧ ਵਿੱਚ ਪ੍ਰਤੀਬੱਧ ਹੁੰਦਾ ਹੈ ਜੋ ਅਵੈਧ ਜਾਂ ਲਾਗੂ ਕਰਨ ਯੋਗ ਨਹੀਂ ਹੈ, ਨੂੰ ਪ੍ਰਭਾਵੀ ਬਣਾਇਆ ਜਾਵੇਗਾ।

24. ਕਰੈਡਿਟ ਜਾਣਕਾਰੀ:

- ਕਰਜ਼ਦਾਰ/ਗਾਰੰਟਰ ਕੰਪਨੀ ਦੁਆਰਾ ਕੀਤੇ ਸਾਰੇ ਜਾਂ ਕਿਸੇ ਵੀ ਅਜਿਹੇ ਖੁਲਾਸੇ ਲਈ ਸਹਿਮਤ ਹੁੰਦਾ ਹੈ ਅਤੇ ਮਨਜ਼ੂਰੀ ਦਿੰਦਾ ਹੈ; i. ਕਰਜ਼ਦਾਰ/ਗਾਰੰਟਰ ਨਾਲ ਸਬੰਧਤ ਜਾਣਕਾਰੀ ਅਤੇ ਡੇਟਾ ਲਈ; ii. ਕਰਜ਼ਦਾਰ/ਗਾਰੰਟਰ ਦੁਆਰਾ ਪ੍ਰਾਪਤ ਕੀਤੀ/ਪ੍ਰਾਪਤ ਕੀਤੀ ਜਾਣ ਵਾਲੀ ਕਿਸੇ ਵੀ ਕ੍ਰੈਡਿਟ ਸਹੂਲਤ ਨਾਲ ਸਬੰਧਤ ਜਾਣਕਾਰੀ ਜਾਂ ਡੇਟਾ ਲਈ ਅਤੇ iii. ਅਜਿਹੀ ਉਲੰਘਣਾ ਲਈ, ਜੇਕਰ ਕੋਈ ਹੋਵੇ, ਜੋ ਕਰਜ਼ਦਾਰ/ਗਾਰੰਟਰ ਦੁਆਰਾ ਆਪਣੀ ਅਜਿਹੀ ਜ਼ਿੰਮੇਵਾਰੀ ਨਿਭਾਉਣ ਵਿੱਚ ਕੀਤੀ ਗਈ ਹੈ, ਜਿਵੇਂ ਕਿ ਕੰਪਨੀ ਇਸ ਪੱਖੋਂ ਆਰ.ਬੀ.ਆਈ ਅਨੁਸਾਰ ਜਾਂ ਕਿਸੇ ਹੋਰ ਲਾਗੂ ਕਾਨੂੰਨ ਦੇ ਅਧੀਨ ਅਧਿਕਾਰਤ ਕ੍ਰੈਡਿਟ ਜਾਣਕਾਰੀ ਦਾ ਕੰਪਨੀਆਂ/ਜਾਂ ਏਜੰਸੀਆਂ ਨੂੰ ਖੁਲਾਸਾ ਕਰਨ ਅਤੇ ਇਹ ਜਾਣਕਾਰੀ ਉਨ੍ਹਾਂ ਨੂੰ ਪ੍ਰਦਾਨ ਕਰਨ ਲਈ ਉਚਿਤ ਅਤੇ ਜ਼ਰੂਰੀ ਸਮਝ ਸਕਦੀ ਹੈ;
- ਕਰਜ਼ਦਾਰ/ਗਾਰੰਟਰ ਇਹ ਵਾਅਦਾ ਕਰਦਾ ਹੈ ਕਿ ਕ੍ਰੈਡਿਟ ਜਾਣਕਾਰੀ ਕੰਪਨੀ/ਜਾਂ ਅਤੇ/ਜਾਂ ਏਜੰਸੀਆਂ ਜਿਨ੍ਹਾਂ ਨੂੰ ਇਸ ਤਰ੍ਹਾਂ ਅਧਿਕਾਰਤ ਕੀਤਾ ਜਾ ਸਕਦਾ ਹੈ ਉਹ
 - ਕੰਪਨੀ ਦੁਆਰਾ ਪ੍ਰਦਾਨ ਕੀਤੀ ਗਈ ਉਕਤ ਜਾਣਕਾਰੀ ਅਤੇ ਡੇਟਾ ਨੂੰ ਉਨ੍ਹਾਂ ਦੁਆਰਾ ਢੁਕਵੇਂ ਸਮਝੇ ਗਏ ਤਰੀਕੇ ਨਾਲ ਇਸਤੇਮਾਲ, ਪ੍ਰੋਸੈਸ ਕਰ ਸਕਦੀਆਂ ਹਨ; ਅਤੇ ii. ਬੈਂਕਾਂ/ਵਿੱਤੀ ਸੰਸਥਾਵਾਂ ਅਤੇ ਹੋਰ ਕ੍ਰੈਡਿਟ ਗਾਰੰਟਰਾਂ ਜਾਂ ਰਜਿਸਟਰਡ ਉਪਭੋਗਤਾਵਾਂ ਨੂੰ, ਜਿਵੇਂ ਕਿ ਇਸ ਸਬੰਧ ਵਿੱਚ ਭਾਰਤੀ ਰਿਜ਼ਰਵ ਬੈਂਕ ਦੁਆਰਾ ਨਿਰਧਾਰਤ ਕੀਤਾ ਜਾ ਸਕਦਾ ਹੈ, ਉਨ੍ਹਾਂ ਦੁਆਰਾ ਤਿਆਰ ਕੀਤੀ ਗਈ ਪ੍ਰੋਸੈਸਡ ਜਾਣਕਾਰੀ ਅਤੇ ਡੇਟਾ ਜਾਂ ਉਤਪਾਦ ਨੂੰ ਵਿਚਾਰ ਲਈ ਪੇਸ਼ ਕਰ ਸਕਦੀਆਂ ਹਨ। ਕਰਜ਼ਦਾਰ/ਗਾਰੰਟਰ ਅੱਗੇ ਸਹਿਮਤ ਹੁੰਦਾ ਹੈ ਅਤੇ ਮਨਜ਼ੂਰੀ ਦਿੰਦਾ ਹੈ ਕਿ ਕੰਪਨੀ ਕਰਜ਼ਦਾਰ/ਗਾਰੰਟਰ ਦੀ ਸਾਰੀ ਜਾਂ ਕੋਈ ਵੀ ਜਾਣਕਾਰੀ ਦਾ ਖੁਲਾਸਾ ਕੰਪਨੀ ਦੁਆਰਾ ਢੁਕਵੇਂ ਸਮਝੇ ਜਾਣ ਅਨੁਸਾਰ ਸਮੂਹ ਕੰਪਨੀਆਂ, ਸਹਾਇਕ ਕੰਪਨੀਆਂ ਜਾਂ ਕਿਸੇ ਹੋਰ ਵਿਅਕਤੀ ਨੂੰ ਕਰ ਸਕਦੀ ਹੈ ਜਿਵੇਂ।

Cholamandalam Investment and Finance Company Ltd.

Chola Crest, Plot Nos. C 54-55 & Super B-4, Thiru.Vi.Ka. Industrial Estate,
 Guindy, Chennai 600 032, India. Email : customercare@chola.murugappa.com
 Toll-Free No.: 1800 102 4565 | CIN : L65993TN1978PLC007576

25. ਫੁਟਕਲ:

- ਕੰਪਨੀ ਕਿਸੇ ਵੀ ਨਿਯਮ ਅਤੇ ਸ਼ਰਤਾਂ (ਵਿਆਜ ਦੀ ਦਰ, ਜੁਰਮਾਨੇ ਦੇ ਖਰਚੇ, ਪੂਰਵ ਸਮਾਪਤੀ ਲਈ ਲਾਗੂ ਦਰਾਂ ਅਤੇ ਇਸ ਕਰਜ਼ੇ ਦੇ ਸਮਝੌਤੇ ਦੇ ਤਹਿਤ ਲਗਾਏ ਗਏ ਕਿਸੇ ਵੀ ਹੋਰ ਖਰਚੇ ਸਮੇਤ) ਨੂੰ ਸੰਭਾਵੀ ਤੌਰ 'ਤੇ ਬਦਲਣ, ਤਬਦੀਲ ਕਰਨ ਜਾਂ ਸੋਧਣ ਦੇ ਅਧਿਕਾਰ ਰਾਖਵੇਂ ਰੱਖਦੀ ਹੈ ਅਤੇ ਉਚਿਤ ਸਮਝੇ ਜਾਣ ਅਨੁਸਾਰ ਨਿਯਮਾਂ ਅਤੇ ਸ਼ਰਤਾਂ ਵਿੱਚ ਕਿਸੇ ਵੀ ਤਬਦੀਲੀ ਬਾਰੇ ਕਰਜ਼ਦਾਰ ਨੂੰ ਸੂਚਿਤ ਕਰ ਸਕਦੀ ਹੈ।
- ਕਰਜ਼ਦਾਰ/ਗਾਰੰਟਰ ਆਪਣੇ ਪਤੇ ਵਿੱਚ ਕਿਸੇ ਵੀ ਤਬਦੀਲੀ ਲਈ ਕੰਪਨੀ ਨੂੰ ਅਜਿਹੀ ਤਬਦੀਲੀ ਦੇ 4 ਦਿਨਾਂ ਦੇ ਅੰਦਰ ਲਿਖਤੀ ਰੂਪ ਵਿੱਚ ਸੂਚਿਤ ਕਰੇਗਾ।
- ਇਹ ਕਰਜ਼ੇ ਦਾ ਸਮਝੌਤਾ ਭਾਰਤ ਦੇ ਕਾਨੂੰਨਾਂ ਦੁਆਰਾ ਨਿਯੰਤਰਿਤ ਅਤੇ ਵਿਆਖਿਆ ਕੀਤਾ ਜਾਵੇਗਾ।
- ਜੇਕਰ ਦੋ ਜਾਂ ਵੱਧ ਕਰਜ਼ਦਾਰ ਹਨ, ਤਾਂ ਇਸ ਕਰਜ਼ੇ ਦੇ ਸਮਝੌਤੇ ਦੇ ਤਹਿਤ ਉਨ੍ਹਾਂ ਦੀਆਂ ਦੇਣਦਾਰੀਆਂ ਸੰਯੁਕਤ ਅਤੇ ਕਈ ਹੋਣਗੀਆਂ।
- ਸਾਰੇ ਪੱਤਰ ਵਿਹਾਰ ਵਿੱਚ, ਕਰਜ਼ਦਾਰ/ਗਾਰੰਟਰ ਦੁਆਰਾ ਕਰਜ਼ੇ ਦੇ ਸਮਝੌਤੇ ਦੇ ਨੰਬਰ ਦਾ ਹਵਾਲਾ ਦਿੱਤਾ ਜਾਣਾ ਚਾਹੀਦਾ ਹੈ।
- ਇਸ ਕਰਜ਼ੇ ਦੇ ਸਮਝੌਤੇ ਵਿੱਚ, ਜਦੋਂ ਤੱਕ ਕਿ ਸੰਦਰਭ ਜਾਂ ਅਰਥ ਦੀ ਹੋਰ ਲੋੜ ਨਾ ਹੋਵੇ:
 - ਇਕਵਚਨ ਵਿੱਚ ਬਹੁਵਚਨ ਅਤੇ ਇਸਦਾ ਉਲਟ ਸ਼ਾਮਲ ਹੈ।
 - ਇੱਕ ਵਿਅਕਤੀ ਨੂੰ ਦਰਸਾਉਣ ਵਾਲੇ ਸ਼ਬਦਾਂ ਵਿੱਚ ਇੱਕ ਵਿਅਕਤੀ, ਕਾਰਪੋਰੇਸ਼ਨ, ਕੰਪਨੀ, ਭਾਈਵਾਲੀ ਫਰਮ, ਟਰੱਸਟ ਜਾਂ ਕੋਈ ਹੋਰ ਇਕਾਈ ਸ਼ਾਮਲ ਹੋਵੇਗੀ।
 - ਸਿਰਲੇਖ ਸਿਰਫ਼ ਹਵਾਲੇ ਲਈ ਹਨ।
- ਕਰਜ਼ਦਾਰ ਇਸ ਗੱਲ ਨਾਲ ਸਹਿਮਤ ਹੈ ਅਤੇ ਪੁਸ਼ਟੀ ਕਰਦਾ ਹੈ ਕਿ ਕੰਪਨੀ ਨੂੰ ਕਰਜ਼ੇ ਦੇ ਨਾਲ-ਨਾਲ ਇਸਦੇ ਹੋਰ ਉਤਪਾਦਾਂ ਅਤੇ ਸੇਵਾਵਾਂ (ਜਿਵੇਂ ਕਿ ਬੀਮਾ) ਅਤੇ ਇਸਦੇ ਸਹਿਯੋਗੀਆਂ ਦੇ ਉਤਪਾਦਾਂ ਅਤੇ ਸੇਵਾਵਾਂ ਨੂੰ ਕਰਜ਼ਦਾਰ ਨੂੰ ਵੇਚਣ ਦਾ ਅਧਿਕਾਰ ਹੋਵੇਗਾ।

26. ਸਾਲਸੀ:

- ਇਸ ਸਮਝੌਤੇ ਤੋਂ ਪੈਦਾ ਹੋਣ ਵਾਲੇ ਸਾਰੇ ਵਿਵਾਦ, ਮਤਭੇਦ ਅਤੇ/ਜਾਂ ਦਾਅਵਿਆਂ ਦਾ ਨਿਪਟਾਰਾ, ਭਾਵੇਂ ਇਸਦੀ ਮੌਜੂਦਗੀ ਦੌਰਾਨ ਜਾਂ ਉਸ ਤੋਂ ਬਾਅਦ ਹੋਣ, ਸਾਲਸੀ ਅਤੇ ਸੁਲ੍ਹਾ ਐਕਟ, 1996 ("ਐਕਟ") ਜਾਂ ਇਸ ਦੇ ਕਿਸੇ ਵੀ ਕਾਨੂੰਨੀ ਸੋਧ ਦੇ ਉਪਬੰਧਾਂ ਦੇ ਅਨੁਸਾਰ ਸਾਲਸੀ ਦੁਆਰਾ ਕੀਤਾ ਜਾਵੇਗਾ, ਜਿਸਨੂੰ ਸਾਲਸੀ ਨੂੰ ਵਿਵਾਦ ਦੇ ਹਵਾਲੇ ਤੋਂ ਪਹਿਲਾਂ ਸੂਚਿਤ ਕੀਤਾ ਜਾਂਦਾ ਹੈ, ਅਤੇ ਅਜਿਹੇ ਵਿਵਾਦ ਦੇ ਸ਼ੁਰੂਆਤੀਕਰਤਾ ਦੁਆਰਾ ਹੇਠ ਲਿਖੀਆਂ ਨਿਰਪੱਖ ਸਾਲਸੀ ਸੰਸਥਾਵਾਂ (ਇਸ ਤੋਂ ਬਾਅਦ "ਸਾਲਸੀ ਸੰਸਥਾ" ਵਜੋਂ ਜਾਣਿਆ ਜਾਵੇਗਾ) ਵਿੱਚੋਂ ਕਿਸੇ ਨੂੰ ਵੀ ਭੇਜਿਆ ਜਾਵੇਗਾ ਜੇ ਅਜਿਹੇ ਵਿਵਾਦਾਂ, ਅੰਤਰ ਅਤੇ/ਜਾਂ ਦਾਅਵਿਆਂ ਨੂੰ ਹੱਲ ਕਰਨ ਲਈ ਇੱਕ ਸਾਲਸ ਦੀ ਨਿਯੁਕਤੀ ਦੀ ਮੰਗ ਕਰਦੀ ਹੈ:
 - Presolv360, ਇੱਕ ਐਨਲਾਈਨ ਵਿਵਾਦ ਨਿਵਾਰਣ ਪਲੇਟਫਾਰਮ/ਸੰਸਥਾ ਹੈ ਜਿਸਨੂੰ ਵਰਤਮਾਨ ਵਿੱਚ ਐਂਜਕਰਾਫਟ ਸਲਿਊਸ਼ਨਜ਼ ਪ੍ਰਾਈਵੇਟ ਲਿਮਿਟੇਡ ਦੁਆਰਾ ਚਲਾਇਆ ਜਾਂਦਾ ਹੈ ਅਤੇ ਇਸਦਾ ਵਰਤਮਾਨ ਵਿੱਚ ਦਫਤਰ ਤੀਜੀ ਮੰਜ਼ਿਲ, ਚਰਚਗੇਟ ਹਾਊਸ, 32, ਵੀਰ ਨਰੀਮਨ ਰੋਡ, ਫੋਰਟ, ਮੁੰਬਈ- 400 023 (ਅਤੇ ਇਸ ਵਿੱਚ ਬਾਅਦ ਵਿੱਚ ਕੋਈ ਬਦਲਾਅ ਵੀ ਆ ਸਕਦਾ ਹੈ) ਵਿਖੇ ਹੈ। ii. ADRs Now, ਇੱਕ ਐਨਲਾਈਨ ਵਿਵਾਦ ਨਿਵਾਰਣ ਪਲੇਟਫਾਰਮ/ਸੰਸਥਾ ਹੈ, ਜਿਸਨੂੰ ਵਰਤਮਾਨ ਵਿੱਚ ਏ.ਡੀ.ਆਰ ਈ-ਸਰਵੀਜ਼ ਪ੍ਰਾਈਵੇਟ ਲਿਮਿਟੇਡ ਦੁਆਰਾ ਚਲਾਇਆ ਜਾਂਦਾ ਹੈ ਅਤੇ ਇਸਦਾ ਵਰਤਮਾਨ ਵਿੱਚ ਦਫਤਰ 63, ਪੈਲੇਸ ਰੋਡ, ਵਸੰਤਨਗਰ, ਬੰਗਲੋਰ - 560 052 (ਅਤੇ ਇਸ ਵਿੱਚ ਬਾਅਦ ਵਿੱਚ ਕੋਈ ਬਦਲਾਅ ਵੀ ਆ ਸਕਦਾ ਹੈ) ਵਿਖੇ ਹੈ। iii. ਕੌਂਸਲ ਫਾਰ ਇੰਡੀਅਨ ਐਂਡ ਇੰਟਰਨੈਸ਼ਨਲ ਆਰਬਿਟਰੇਸ਼ਨ, ਇੱਕ ਟਰੱਸਟ ਜਿਸਦਾ ਦਫਤਰ ਨੰਬਰ 6, ਐਮ.ਟੀ.ਐਚ. ਰੋਡ, ਡੀ.ਏ.ਬੀ.ਸੀ ਕੰਪਲੈਕਸ ਤੀਜੀ ਮੰਜ਼ਿਲ, ਵਿਲੀਵੱਕਮ, ਚੇਨਈ - 600 049 ਵਿਖੇ ਸਥਿਤ ਹੈ। (ਅਤੇ ਇਸ ਵਿੱਚ ਬਾਅਦ ਕੋਈ ਬਦਲਾਅ ਵੀ ਆ ਸਕਦਾ ਹੈ)।

ਆਰਬਿਟਰੇਸ਼ਨ ਸੰਸਥਾ ਵਿਵਾਦਾਂ, ਮਤਭੇਦਾਂ ਅਤੇ/ਜਾਂ ਦਾਅਵਿਆਂ ਨੂੰ ਇੱਕ ਆਰਬਿਟਰੇਟਰ (ਸਾਲਸ) ਨੂੰ ਭੇਜੇਗੀ। ਆਰਬਿਟਰੇਸ਼ਨ ਸੰਸਥਾ ਦੁਆਰਾ ਆਰਬਿਟਰੇਟਰ ਦੀ ਨਿਯੁਕਤੀ ਨੂੰ ਇਸ ਸਮਝੌਤੇ ਦੇ ਸਾਰੇ ਪੱਖਾਂ ਦੀ ਆਪਸੀ ਸਹਿਮਤੀ ਦੁਆਰਾ ਇੱਕ ਸੰਯੁਕਤ ਨਿਯੁਕਤੀ ਮੰਨਿਆ ਜਾਵੇਗਾ। ਅਜਿਹੇ ਆਰਬਿਟਰੇਟਰ ਦੁਆਰਾ ਦਿੱਤਾ ਗਿਆ ਫੈਸਲਾ ਇਸ ਸਮਝੌਤੇ ਦੇ ਸਾਰੇ ਪੱਖਾਂ ਲਈ ਅੰਤਿਮ ਅਤੇ ਮੰਨਣਯੋਗ ਹੋਵੇਗਾ।

- ਆਰਬਿਟਰੇਸ਼ਨ ਸੰਸਥਾ ਹੇਠ ਲਿਖੀਆਂ ਘਟਨਾਵਾਂ ਵਿੱਚ ਨਿਯੁਕਤ ਆਰਬਿਟਰੇਟਰ ਦੀ ਥਾਂ ਕੋਈ ਹੋਰ ਆਰਬਿਟਰੇਟਰ ਨਿਯੁਕਤ ਕਰੇਗੀ: i. ਨਿਯੁਕਤ ਆਰਬਿਟਰੇਟਰ ਦੀ ਮੌਤ ਹੋਣ 'ਤੇ; ਜਾਂ ii. ਜਿੱਥੇ ਨਿਯੁਕਤ ਆਰਬਿਟਰੇਟਰ ਕਿਸੇ ਵੀ ਕਾਰਨ ਕਰਕੇ ਆਰਬਿਟਰੇਟਰ ਵਜੋਂ ਕੰਮ ਕਰਨ ਦੇ ਯੋਗ ਨਹੀਂ ਹੈ।

Cholamandalam Investment and Finance Company Ltd.

Chola Crest, Plot Nos. C 54-55 & Super B-4, Thiru.Vi.Ka. Industrial Estate,
 Guindy, Chennai 600 032, India. Email : customercare@chola.murugappa.com
 Toll-Free No.: 1800 102 4565 | CIN : L65993TN1978PLC007576

(c)

ਆਰਬਿਟਰੇਸ਼ਨ ਕਾਰਵਾਈ ਦਾ ਸਥਾਨ ਚੋਣੀ ਜਾਂ ਕੋਲਕਾਤਾ ਹੋਵੇਗਾ। ਚੋਣੀ ਜਾਂ ਕੋਲਕਾਤਾ ਦੀਆਂ ਅਦਾਲਤਾਂ ਕੋਲ ਇਸ ਸਮਝੌਤੇ ਤੋਂ ਜਾਂ ਇਸ ਦੇ ਤਹਿਤ ਪੈਦਾ ਹੋਣ ਵਾਲੇ ਸਾਰੇ ਵਿਵਾਦਾਂ ਅਤੇ ਮਤਭੇਦਾਂ ਅਤੇ/ਜਾਂ ਦਾਅਵਿਆਂ ਦੀ ਕੋਸ਼ਿਸ਼ ਕਰਨ ਅਤੇ ਉਨ੍ਹਾਂ ਦਾ ਨਿਪਟਾਰਾ ਕਰਨ ਦਾ ਵਿਸ਼ੇਸ਼ ਅਧਿਕਾਰ ਖੇਤਰ ਹੋਵੇਗਾ। ਆਰਬਿਟਰਲ (ਸਾਲਸੀ ਦੀਆਂ) ਕਾਰਵਾਈਆਂ ਦੀ ਭਾਸ਼ਾ ਅੰਗਰੇਜ਼ੀ ਹੋਵੇਗੀ।

(d)

ਆਰਬਿਟਰਲ ਕਾਰਵਾਈਆਂ ਦੇ ਸੰਚਾਲਨ ਨੂੰ ਸੁਵਿਧਾਜਨਕ ਬਣਾਉਣ ਲਈ ਆਰਬਿਟਰੇਟਰ ਨੂੰ ਪ੍ਰਸ਼ਾਸਕੀ ਸਹਾਇਤਾ, ਜੇਕਰ ਲੋੜ ਹੋਵੇ, ਆਰਬਿਟਰੇਸ਼ਨ ਸੰਸਥਾ ਦੁਆਰਾ ਪ੍ਰਦਾਨ ਕੀਤੀ ਜਾ ਸਕਦੀ ਹੈ।

(e)

ਧਿਰਾਂ ਆਰਬਿਟਰਲ ਕਾਰਵਾਈ ਨੂੰ ਲਿਖਤੀ ਪਟੀਸ਼ਨਾਂ/ਸਬਮਿਸ਼ਨਾਂ, ਦਸਤਾਵੇਜ਼ਾਂ ਨੂੰ ਭੇਜਿਕੇ ਅਤੇ/ਜਾਂ ਕਿਸੇ ਹੋਰ ਇਲੈਕਟ੍ਰਾਨਿਕ/ਵਰਚੁਅਲ ਮੇਡ ਵਿੱਚ ਜਮ੍ਹਾਂ ਕਰਵਾਉਣ (ਡਾਕ, ਈ-ਮੇਲ ਅਤੇ/ਜਾਂ ਵੀਡੀਓ ਕਾਨਫਰੰਸ (ਵੀ.ਸੀ.) ਸਮੇਤ ਇਲੈਕਟ੍ਰਾਨਿਕ ਸੰਚਾਰ ਦੇ ਕਿਸੇ ਹੋਰ ਢੰਗ, ਐਨਲਾਈਨ, ਵਰਚੁਅਲ ਸੁਣਵਾਈ ਆਦਿ ਦੇ ਆਦਾਨ-ਪ੍ਰਦਾਨ ਦੁਆਰਾ, ਜੇਕਰ ਜ਼ਰੂਰੀ ਹੋਵੇ ਤਾਂ ਬਾਹਰੀ ਐਪਲੀਕੇਸ਼ਨ ਜਾਂ ਪਲੇਟਫਾਰਮ ਦੀ ਵਰਤੋਂ ਕਰਕੇ) ਜਾਂ ਇਨ੍ਹਾਂ ਦੇ ਸੁਮੇਲ ਦੁਆਰਾ ਕਰਵਾਉਣ ਲਈ ਸਹਿਮਤੀ ਦਿੰਦੀਆਂ ਹਨ ਜਿਵੇਂ ਕਿ ਆਰਬਿਟਰੇਟਰ ਦੁਆਰਾ ਨਿਰਧਾਰਤ ਕੀਤਾ ਜਾ ਸਕਦਾ ਹੈ, ਜਿਸਦਾ ਫੈਸਲਾ ਅੰਤਿਮ ਅਤੇ ਧਿਰਾਂ ਲਈ ਮੰਨਣਯੋਗ ਹੋਵੇਗਾ।

(f)

ਆਰਬਿਟਰੇਟਰ ਆਪਣੇ ਦੁਆਰਾ ਪਾਸ ਕੀਤੇ ਗਏ ਅਤੇ ਪ੍ਰਮਾਣਿਤ ਕੀਤੇ ਗਏ ਫੈਸਲੇ/ਅੰਤਰਿਮ ਫੈਸਲੇ/ਆਦੇਸ਼ ਦੀ ਇੱਕ ਕਾਪੀ ਪੇਸਟ/ਕੋਰੀਅਰ ਜਾਂ ਅਜਿਹੇ ਫੈਸਲੇ ਦੀ ਸਕੈਨ ਕੀਤੀ ਗਈ ਤਸਵੀਰ ਜਾਂ ਇਲੈਕਟ੍ਰਾਨਿਕ/ਡਿਜੀਟਲ ਤੌਰ 'ਤੇ ਦਸਤਖਤ ਕੀਤੇ ਫੈਸਲੇ ਦੀ ਇੱਕ ਕਾਪੀ ਧਿਰਾਂ ਨੂੰ ਈ-ਮੇਲ ਜਾਂ ਕਿਸੇ ਹੋਰ ਇਲੈਕਟ੍ਰਾਨਿਕ ਢੰਗ ਨਾਲ ਜਾਂ ਆਪਣੇ ਆਪ ਜਾਂ ਆਰਬਿਟਰੇਸ਼ਨ ਸੰਸਥਾ ਰਾਹੀਂ ਭੇਜੇਗਾ, ਜਿਵੇਂ ਕਿ ਉਹ ਢੁਕਵਾਂ ਸਮਝਦਾ ਹੈ, ਜਿਸਨੂੰ ਐਕਟ ਦੇ ਉਦੇਸ਼ਾਂ ਲਈ ਇੱਕ ਦਸਤਖਤ ਕੀਤੀ ਕਾਪੀ ਮੰਨਿਆ ਜਾਵੇਗਾ।

(g)

ਕਰਜ਼ਦਾਰ(ਰਾਂ)/ਗਾਰੰਟਰ(ਰਾਂ) ਦੁਆਰਾ ਸਮਝੌਤੇ ਦੇ ਤਹਿਤ ਕੰਪਨੀ ਨੂੰ ਪ੍ਰਦਾਨ ਕੀਤੇ ਗਏ ਡਾਕ/ਈ-ਮੇਲ ਅਤੇ/ਜਾਂ ਕਿਸੇ ਹੋਰ ਇਲੈਕਟ੍ਰਾਨਿਕ ਪਤੇ ਦੇ ਢੰਗ ਜਾਂ ਕਰਜ਼ਦਾਰ(ਰਾਂ)/ਗਾਰੰਟਰ(ਰਾਂ) ਦੁਆਰਾ ਕੰਪਨੀ ਨਾਲ ਕੀਤੇ ਗਏ ਕਿਸੇ ਹੋਰ ਦਸਤਾਵੇਜ਼ ਨੂੰ ਇੱਕ ਐਕਟਿਵ ਡਾਕ/ਈ-ਮੇਲ ਅਤੇ/ਜਾਂ ਕਿਸੇ ਹੋਰ ਇਲੈਕਟ੍ਰਾਨਿਕ ਪਤੇ ਦੇ ਢੰਗ ਮੰਨਿਆ ਜਾਵੇਗਾ ਅਤੇ ਅਜਿਹੇ ਐਕਟਿਵ ਡਾਕ/ਈ-ਮੇਲ ਅਤੇ/ਜਾਂ ਕਿਸੇ ਹੋਰ ਇਲੈਕਟ੍ਰਾਨਿਕ ਪਤੇ 'ਤੇ ਪ੍ਰਦਾਨ ਕੀਤੀ ਗਈ ਕੋਈ ਵੀ ਸੇਵਾ ਪੂਰੀ ਹੋਈ ਮੰਨੀ ਜਾਵੇਗੀ। ਉੱਪਰ ਦਿੱਤੇ ਗਏ ਡਾਕ/ਈ-ਮੇਲ ਅਤੇ/ਜਾਂ ਕਿਸੇ ਹੋਰ ਇਲੈਕਟ੍ਰਾਨਿਕ ਪਤੇ ਵਿੱਚ ਕੋਈ ਵੀ ਤਬਦੀਲੀ ਜਾਂ ਹੋਰ ਅੰਤਰ ਬਾਰੇ ਕੰਪਨੀ ਨੂੰ ਤੁਰੰਤ ਸੂਚਿਤ ਕੀਤਾ ਜਾਵੇਗਾ।

27. ਸ਼ਿਕਾਇਤ ਨਿਵਾਰਣ ਵਿਧੀ:

ਕੰਪਨੀ ਨੇ ਆਰ.ਬੀ.ਆਈ ਦੇ ਮੌਜੂਦਾ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ ਇੱਕ ਵਿਸਤ੍ਰਿਤ ਸ਼ਿਕਾਇਤ ਨਿਵਾਰਣ ਵਿਧੀ ਨਿਰਧਾਰਤ ਕੀਤੀ ਹੈ। ਸ਼ਿਕਾਇਤ ਨਿਵਾਰਣ ਵਿਧੀ ਅਤੇ ਸੰਪਰਕ ਵੇਰਵੇ 'ਤੇ ਉਪਲਬਧ ਹਨ। ਕਰਜ਼ਦਾਰ ਉਕਤ ਸ਼ਿਕਾਇਤ ਨਿਵਾਰਣ ਵਿਧੀ ਦੇ ਤਹਿਤ ਆਪਣੀਆਂ ਸ਼ਿਕਾਇਤਾਂ ਦਾ ਨਿਵਾਰਣ ਕਰਵਾ ਸਕਦਾ ਹੈ।

28. ਇਲੈਕਟ੍ਰਾਨਿਕ/ਡਿਜੀਟਲ ਲਾਗੂਕਰਨ ਅਤੇ ਸੰਚਾਰ:

ਕਰਜ਼ਦਾਰ ਅਤੇ ਗਾਰੰਟਰ ਡਿਜੀਟਲ/ਇਲੈਕਟ੍ਰਾਨਿਕ ਦਸਤਖਤ ਲਗਾ ਕੇ ਜਾਂ ਵਨ ਟਾਈਮ ਪਾਸਵਰਡ (ਓ.ਟੀ.ਪੀ) ਅਤੇ/ਜਾਂ ਆਪਣੇ ਘੋਸ਼ਿਤ ਮੋਬਾਈਲ ਨੰਬਰ ਜਾਂ ਈ-ਮੇਲ ਆਈ.ਡੀ 'ਤੇ ਭੇਜੇ ਗਏ ਈ-ਲਿੰਕ ਰਾਹੀਂ ਅਤੇ/ਜਾਂ 'ਮੈਂ ਸਹਿਮਤ ਹਨ/ਸਵੀਕਾਰ ਕਰਦਾ ਹਾਂ' ਬਟਨ ਜਾਂ ਕਿਸੇ ਹੋਰ ਢੰਗ 'ਤੇ ਕਲਿੱਕ ਕਰਕੇ ਸਹਿਮਤੀ ਦਿਨੇ, ਸਮਝਦੇ, ਸਵੀਕਾਰ ਕਰਦੇ ਅਤੇ ਪੁਸ਼ਟੀ ਕਰਦੇ ਹਨ ਅਤੇ ਇਹ ਧਿਰਾਂ ਵਿਚਕਾਰ ਇੱਕ ਮੰਨਣਯੋਗ ਇਕਰਾਰਨਾਮਾ ਹੋਵੇਗਾ।

ਕਰਜ਼ਦਾਰ ਅਤੇ ਗਾਰੰਟਰ ਇਸ ਗੱਲ ਤੋਂ ਜਾਣੂ ਹਨ ਕਿ ਇਸ ਕਰਜ਼ੇ ਦੇ ਸਮਝੌਤੇ, ਨਿਯਮਾਂ ਅਤੇ ਸ਼ਰਤਾਂ, ਨਿਰਦੇਸ਼ਾਂ, ਸਵੀਕ੍ਰਿਤੀਆਂ ਅਤੇ ਸੰਚਾਰਾਂ ('ਸੰਚਾਰ') ਨੂੰ ਈਮੇਲ, ਫੈਕਸ, ਐੱਸ.ਐੱਮ.ਐੱਸ ਟੈਕਸਟ ਮੈਸੇਜਿੰਗ, ਐਨਲਾਈਨ/ਵੈੱਬਸਾਈਟ ਸਵੀਕ੍ਰਿਤੀ, ਆਦਿ ('ਇਲੈਕਟ੍ਰਾਨਿਕ ਮੀਡੀਆ') ਵਰਗੇ ਇਲੈਕਟ੍ਰਾਨਿਕ ਸਾਧਨਾਂ ਰਾਹੀਂ ਪ੍ਰਸਾਰਿਤ ਕਰਨ ਵਿੱਚ ਕਈ ਜੋਖਮ ਸ਼ਾਮਲ ਹੁੰਦੇ ਹਨ ਜਿਨ੍ਹਾਂ ਵਿੱਚ ਧੌਖਾਧੜੀ ਵਾਲੀਆਂ ਤਬਦੀਲੀਆਂ ਅਤੇ ਗਲਤ ਪ੍ਰਸਾਰਣ ਅਤੇ ਗੋਪਨੀਯਤਾ, ਡੇਟਾ ਸੁਰੱਖਿਆ ਅਤੇ ਗੁਪਤਤਾ ਦੀ ਅਣਹੋਂਦ ਹੋ ਸਕਦੀ ਹੈ।

ਹਾਲਾਂਕਿ, ਕਰਜ਼ਦਾਰ/ਗਾਰੰਟਰ ਇਸ ਕਰਜ਼ੇ ਦੇ ਸਮਝੌਤੇ ਦੇ ਤਹਿਤ ਕਰਜ਼ੇ ਅਤੇ ਇਸਦੇ ਸੰਚਾਲਨ ਨਾਲ ਸੰਬੰਧਿਤ ਮਾਮਲਿਆਂ ਸਮੇਤ ਵੱਖ-ਵੱਖ ਮਾਮਲਿਆਂ ਲਈ ਇਲੈਕਟ੍ਰਾਨਿਕ ਮੀਡੀਆ ਰਾਹੀਂ ਕੰਪਨੀ ਤੋਂ ਸੰਚਾਰ ਪ੍ਰਾਪਤ ਕਰਨ ਅਤੇ ਸੰਚਾਰ ਪ੍ਰਦਾਨ ਕਰਨ ਦੇ ਇਛੁੱਕ ਹੁੰਦੇ ਹਨ।

ਕੰਪਨੀ ਦੁਆਰਾ ਇਸਦੀ ਇਜਾਜ਼ਤ ਦੇਣ ਦੇ ਵਿਚਾਰ ਵਿੱਚ, ਕਰਜ਼ਦਾਰ/ਗਾਰੰਟਰ ਅਟੱਲ ਤੌਰ 'ਤੇ, ਕੰਪਨੀ ਨੂੰ ਹੇਠ ਲਿਖੇ ਅਨੁਸਾਰ ਪੁਸ਼ਟੀ ਅਤੇ ਵਾਅਦਾ ਕਰਦਾ ਹੈ:

1. ਕੰਪਨੀ ਆਪਣੀਆਂ ਜ਼ਰੂਰਤਾਂ ਲਈ ਇਲੈਕਟ੍ਰਾਨਿਕ ਮੀਡੀਆ ਰਾਹੀਂ ਪ੍ਰਦਾਨ ਕੀਤੇ ਗਏ ਸੰਚਾਰਾਂ 'ਤੇ ਭਰੋਸਾ ਕਰਨ ਦੀ ਹੱਕਦਾਰ ਹੋਵੇਗੀ (ਅਤੇ ਇਸਨੂੰ ਸੱਚਾ ਮੰਨਦੀ ਹੈ)। ਕਿਸੇ ਵੀ ਅਜਿਹੇ ਸਵਾਲ ਦੇ ਮਾਮਲੇ ਵਿੱਚ ਕਿ ਸੰਚਾਰ ਕੀ ਪ੍ਰਦਾਨ ਕੀਤੇ ਗਏ ਜਾਂ ਪ੍ਰਾਪਤ ਕੀਤੇ ਗਏ ਸਨ, ਕੰਪਨੀ ਦੁਆਰਾ ਪ੍ਰਾਪਤ ਇਲੈਕਟ੍ਰਾਨਿਕ ਮੀਡੀਆ ਦੇ ਰਿਕਾਰਡਾਂ ਨੂੰ ਅੰਤਿਮ, ਨਿਰਣਾਇਕ ਅਤੇ ਮੰਨਣਯੋਗ ਮੰਨਿਆ ਜਾਵੇਗਾ ਅਤੇ ਕੰਪਨੀ ਇਸ ਸਬੰਧ ਵਿੱਚ ਕਿਸੇ ਵੀ ਤਰ੍ਹਾਂ ਦੀ ਤਸਦੀਕ ਕਰਨ ਲਈ ਜ਼ਿੰਮੇਵਾਰ ਨਹੀਂ ਹੋਵੇਗੀ।

Cholamandalam Investment and Finance Company Ltd.

Chola Crest, Plot Nos. C 54-55 & Super B-4, Thiru.Vi.Ka. Industrial Estate,
 Guindy, Chennai 600 032, India. Email : customercare@chola.murugappa.com
 Toll-Free No.: 1800 102 4565 | CIN : L65993TN1978PLC007576

2. ਕਰਜ਼ਦਾਰ/ਗਾਰੰਟਰ ਪੁਸ਼ਟੀ ਕਰਦਾ ਹੈ ਕਿ ਕੰਪਨੀ ਸੰਚਾਰ ਦੇ ਪੂਰੇ ਜਾਂ ਕਿਸੇ ਵੀ ਹਿੱਸੇ ਦੇ ਅਨੁਸਾਰ ਕਾਰਵਾਈ ਕਰਨ ਲਈ ਪਾਬੰਦ ਨਹੀਂ ਹੋਵੇਗੀ ਜਿਵੇਂ ਕਿ ਇਹ ਇਸ ਤਰ੍ਹਾਂ ਦਿੱਤੇ ਗਏ ਸੰਚਾਰਾਂ ਵਿੱਚ ਦਿਖਾਈ ਦੇ ਸਕਦਾ ਹੈ ਅਤੇ ਇਹ ਇਕੱਲੇ ਕਰਜ਼ਦਾਰ/ਗਾਰੰਟਰ ਦੇ ਜੋਖਮ 'ਤੇ ਹੋਵੇਗਾ।
3. ਕੰਪਨੀ ਇਲੈਕਟ੍ਰਾਨਿਕ ਮੀਡੀਆ ਰਾਹੀਂ ਕੀਤੇ ਸੰਚਾਰਾਂ ਦੇ ਆਧਾਰ 'ਤੇ ਕਿਸੇ ਵੀ ਕਾਰਵਾਈ ਜਾਂ ਕਿਸੇ ਵੀ ਇਨਕਾਰ ਜਾਂ ਅਣਗਹਿਲੀ ਜਾਂ ਕੰਪਨੀ ਦੁਆਰਾ ਕਾਰਵਾਈ ਨੂੰ ਮੁਲਤਵੀ ਕਰਨ ਦੇ ਨਤੀਜਿਆਂ ਲਈ ਜ਼ਿੰਮੇਵਾਰ ਨਹੀਂ ਹੋਵੇਗੀ।
4. ਕਰਜ਼ਦਾਰ ਅਤੇ ਗਾਰੰਟਰ ਜਾਣੂ ਹਨ ਅਤੇ ਪੁਸ਼ਟੀ ਕਰਦੇ ਹਨ ਕਿ ਸਿਰਫ਼ ਇਸ ਧਾਰਾ ਵਿੱਚ ਸ਼ਾਮਲ ਵਚਨਬੱਧਤਾਵਾਂ ਦੇ ਕਾਰਨ ਅਤੇ ਉਨ੍ਹਾਂ 'ਤੇ ਭਰੋਸਾ ਕਰਕੇ ਕੰਪਨੀ ਇਲੈਕਟ੍ਰਾਨਿਕ ਮੀਡੀਆ ਰਾਹੀਂ ਪ੍ਰਦਾਨ ਕੀਤੇ ਗਏ ਕਿਸੇ ਵੀ ਸੰਚਾਰ 'ਤੇ ਕਾਰਵਾਈ ਕਰਨ ਲਈ ਸਹਿਮਤੀ ਦਿੰਦੀ ਹੈ।

29. ਪ੍ਰਵਾਨਗੀ:

ਕਰਜ਼ਦਾਰ ਅਤੇ ਗਾਰੰਟਰ ਇੱਥੇ ਹੇਠ ਲਿਖੇ ਅਨੁਸਾਰ ਐਲਾਨ ਕਰਦੇ ਹਨ: ਉਨ੍ਹਾਂ ਨੇ ਪੂਰਾ ਕਰਜ਼ੇ ਦਾ ਸਮਝੌਤਾ ਪੜ੍ਹ ਲਿਆ ਹੈ ਜਿਸ ਵਿੱਚ ਅਨੁਸੂਚੀ/ਆਂ ਵਿੱਚ ਦਿੱਤੇ ਗਏ ਭੌਤਿਕ ਵੇਰਵੇ ਸ਼ਾਮਲ ਹਨ, ਜੋ ਉਨ੍ਹਾਂ ਦੀ ਮੌਜੂਦਗੀ ਵਿੱਚ ਭਰੇ ਗਏ ਹਨ, ਸਾਰੀਆਂ ਧਾਰਾਵਾਂ/ਵੇਰਵਿਆਂ ਦਾ ਪੂਰਾ ਅਰਥ ਉਨ੍ਹਾਂ ਨੇ ਸਮਝ ਲਿਆ ਹੈ ਅਤੇ ਇਸ ਪ੍ਰਤੀ ਜਵਾਬਦੇਹ ਰਹਿਣ ਲਈ ਉਹ ਸਹਿਮਤ ਹਨ। ਉਨ੍ਹਾਂ ਨੇ ਉਕਤ ਸਹੂਲਤ ਪ੍ਰਾਪਤ ਕਰਨ ਦੇ ਉਦੇਸ਼ ਲਈ ਜ਼ਰੂਰੀ ਦਸਤਾਵੇਜ਼ ਪ੍ਰਦਾਨ ਕੀਤੇ ਹਨ।

ਉਹ ਸਹਿਮਤ ਹਨ ਕਿ ਇਹ ਕਰਜ਼ੇ ਦਾ ਸਮਝੌਤਾ ਉਸ ਮਿਤੀ ਨੂੰ ਸਮਾਪਤ ਹੋਵੇਗਾ ਅਤੇ ਕਾਨੂੰਨੀ ਤੌਰ 'ਤੇ ਮੰਨਣਯੋਗ ਹੋ ਜਾਵੇਗਾ ਜਦੋਂ ਕੰਪਨੀ ਦਾ ਅਧਿਕਾਰਤ ਹਸਤਾਖਰਕਰਤਾ ਇਸ ਕਰਜ਼ੇ ਦੇ ਸਮਝੌਤੇ 'ਤੇ ਦਸਤਖਤ ਕਰੇਗਾ।

ਇੱਥੇ ਸ਼ਾਮਲ ਧਿਰਾਂ ਨੇ ਇਸ ਕਰਜ਼ੇ ਦੇ ਸਮਝੌਤੇ ਦੀ ਅਨੁਸੂਚੀ ਵਿੱਚ ਦਰਸਾਏ ਗਏ ਦਿਨ, ਮਹੀਨੇ ਅਤੇ ਸਾਲ 'ਤੇ ਦਸਤਖਤ ਕੀਤੇ ਹਨ।

ਦਸਤਖਤ ਕੀਤਾ ਅਤੇ ਪਹੁੰਚਾਇਆ ਗਿਆ

ਸ਼ਾਮਲ ਨਾਮਿਤ ਵਿਅਕਤੀ ਦੁਆਰਾ ਦਸਤਖਤ ਕੀਤਾ ਅਤੇ ਪਹੁੰਚਾਇਆ ਗਿਆ

ਸ਼ਾਮਲ ਨਾਮਿਤ ਵਿਅਕਤੀ ਦੁਆਰਾ

ਚੋਲਾਮੰਡਲਮ ਇਨਵੈਸਟਮੈਂਟ ਐਂਡ ਫਾਈਨੈਂਸ ਕੰਪਨੀ ਲਿਮਿਟੇਡ

ਅਧਿਕਾਰਤ ਹਸਤਾਖਰਕਰਤਾ

ਕਰਜ਼ਦਾਰ ਦਾ ਨਾਮ ਅਤੇ ਦਸਤਖਤ

ਦਸਤਖਤ ਕੀਤਾ ਅਤੇ ਪਹੁੰਚਾਇਆ ਗਿਆ

ਦਸਤਖਤ ਕੀਤਾ ਅਤੇ ਪਹੁੰਚਾਇਆ ਗਿਆ

ਸ਼ਾਮਲ ਨਾਮਿਤ ਵਿਅਕਤੀ ਦੁਆਰਾ

ਸ਼ਾਮਲ ਨਾਮਿਤ ਵਿਅਕਤੀ ਦੁਆਰਾ

ਸਹਿ-ਕਰਜ਼ਦਾਰ 1 ਦਾ ਨਾਮ ਅਤੇ ਦਸਤਖਤ

ਸਹਿ-ਕਰਜ਼ਦਾਰ 2 ਦਾ ਨਾਮ ਅਤੇ ਦਸਤਖਤ

ਦਸਤਖਤ ਕੀਤਾ ਅਤੇ ਪਹੁੰਚਾਇਆ ਗਿਆ

ਦਸਤਖਤ ਕੀਤਾ ਅਤੇ ਪਹੁੰਚਾਇਆ ਗਿਆ

ਸ਼ਾਮਲ ਨਾਮਿਤ ਵਿਅਕਤੀ ਦੁਆਰਾ

ਸ਼ਾਮਲ ਨਾਮਿਤ ਵਿਅਕਤੀ ਦੁਆਰਾ

ਸਹਿ-ਕਰਜ਼ਦਾਰ 3 ਦਾ ਨਾਮ ਅਤੇ ਦਸਤਖਤ

ਸਹਿ-ਕਰਜ਼ਦਾਰ 4 ਦਾ ਨਾਮ ਅਤੇ ਦਸਤਖਤ

ਦਸਤਖਤ ਕੀਤਾ ਅਤੇ ਪਹੁੰਚਾਇਆ ਗਿਆ

ਦਸਤਖਤ ਕੀਤਾ ਅਤੇ ਪਹੁੰਚਾਇਆ ਗਿਆ

Cholamandalam Investment and Finance Company Ltd.

Chola Crest, Plot Nos. C 54-55 & Super B-4, Thiru.Vi.Ka. Industrial Estate,
 Guindy, Chennai 600 032, India. Email : customercare@chola.murugappa.com
 Toll-Free No.: 1800 102 4565 | CIN : L65993TN1978PLC007576

ਸ਼ਾਮਲ ਨਾਮਿਤ ਵਿਅਕਤੀ ਦੁਆਰਾ

ਸ਼ਾਮਲ ਨਾਮਿਤ ਵਿਅਕਤੀ ਦੁਆਰਾ

ਸਹਿ-ਕਰਜ਼ਦਾਰ 5 ਦਾ ਨਾਮ ਅਤੇ ਦਸਤਖਤ

ਗਾਰੰਟਰ(ਰਾਂ) ਦਾ ਨਾਮ ਅਤੇ ਦਸਤਖਤ

ਅਨੁਸੂਚੀ

ਕਰਜ਼ੇ ਦੇ ਸਮਝੌਤੇ ਦੀ ਮਿਤੀ:			
ਕਰਜ਼ਾ ਅਰਜ਼ੀ ਨੰ.:			
ਕ੍ਰ. ਸੰ.	ਕਰਜ਼ਦਾਰ/ਗਾਰੰਟਰ ਦੀ ਕਿਸਮ	ਨਾਮ	ਪਤਾ
1	ਕਰਜ਼ਦਾਰ		
2	ਸਹਿ-ਕਰਜ਼ਦਾਰ 1		
3	ਸਹਿ-ਕਰਜ਼ਦਾਰ 2		
4	ਸਹਿ-ਕਰਜ਼ਦਾਰ 3		
5	ਸਹਿ-ਕਰਜ਼ਦਾਰ 4		
6	ਸਹਿ-ਕਰਜ਼ਦਾਰ 5		
7	ਗਾਰੰਟਰ		

ਕ੍ਰ. ਸੰ.	ਕਰਜ਼ਦਾਰ/ਗਾਰੰਟਰ ਦੀ ਕਿਸਮ	ਈਮੇਲ ਪਤਾ*	ਮੋਬਾਈਲ ਨੰਬਰ	ਕਿੱਤੇ/ਕਾਰੋਬਾਰ ਦੀ ਜਗ੍ਹਾ	ਸਥਿਤੀ (ਵਿਅਕਤੀਗਤ/ਇਕੱਲੇ ਮਾਲਕ/ਕੰਪਨੀ/ਭਾਈਵਾਲੀ)
1	ਕਰਜ਼ਦਾਰ				
2	ਸਹਿ-ਕਰਜ਼ਦਾਰ 1				
3	ਸਹਿ-ਕਰਜ਼ਦਾਰ 2				
4	ਸਹਿ-ਕਰਜ਼ਦਾਰ 3				
5	ਸਹਿ-ਕਰਜ਼ਦਾਰ 4				
6	ਸਹਿ-ਕਰਜ਼ਦਾਰ 5				
7	ਗਾਰੰਟਰ				
ਕਰਜ਼ੇ ਦਾ ਉਦੇਸ਼:					
ਕਰਜ਼ੇ ਦਾ ਉਤਪਾਦ					
ਕਰਜ਼ੇ ਦੀ ਰਕਮ					
ਕਰਜ਼ੇ ਦੀ ਮਿਆਦ					
ਵਿਆਜ ਦੀ ਕਿਸਮ				Fixed	
ਵਿਆਜ ਦਰ				% ਪ੍ਰਤੀ ਸਾਲ	
ਮੁੜਭੁਗਤਾਨ ਦੀ ਅਨੁਸੂਚੀ*					
(a) ਹਰੇਕ ਕਿਸ਼ਤ ਦੀ ਰਕਮ					
(b) ਕਿਸ਼ਤਾਂ ਦੀ ਗਿਣਤੀ					

Cholamandalam Investment and Finance Company Ltd.

 Chola Crest, Plot Nos. C 54-55 & Super B-4, Thiru.Vi.Ka. Industrial Estate,
 Guindy, Chennai 600 032, India. Email : customercare@chola.murugappa.com
 Toll-Free No.: 1800 102 4565 | CIN : L65993TN1978PLC007576

(c) ਪਹਿਲੀ ਕਿਸਤ _____ ਨੂੰ ਜਾਂ ਇਸ ਤੋਂ ਪਹਿਲਾਂ ਅਦਾ ਕੀਤੀ ਜਾਵੇਗੀ ਅਤੇ ਬਾਅਦ ਦੀਆਂ ਕਿਸਤਾਂ ਹਰ ਅਗਲੇ ਮਹੀਨੇ ਦੀ 5 ਤਰੀਕ ਨੂੰ ਜਾਂ ਇਸ ਤੋਂ ਪਹਿਲਾਂ ਅਦਾ ਕੀਤੀਆਂ ਜਾਣਗੀਆਂ;	ਸਵਾਗਤ ਪੱਤਰ ਜਾਂ ਕੰਪਨੀ ਦੁਆਰਾ ਨਿਰਧਾਰਤ ਕੀਤੇ ਗਏ ਕਿਸੇ ਹੋਰ ਢੰਗ ਰਾਹੀਂ ਸੂਚਿਤ ਕੀਤਾ ਜਾਵੇਗਾ	
ਮੁੜਭੁਗਤਾਨ ਦੀ ਬਾਰੰਬਾਰਤਾ	ਮਹੀਨਾਵਾਰ ਕਿਸਤਾਂ ਵਿੱਚ	
ਜੁਰਮਾਨੇ ਦੇ ਖਰਚੇ	ਨਿਯਤ ਮਿਤੀ ਤੋਂ ਅਸਲ ਭੁਗਤਾਨ ਦੀ ਮਿਤੀ ਤੱਕ ਉਲੰਘਣਾ ਅਧੀਨ ਰਕਮਾਂ 'ਤੇ ਪ੍ਰਤੀ ਸਾਲ 30% ਲੱਗੇਗਾ।	
ਦਸਤਾਵੇਜ਼/ਡੁਪਲੀਕੇਟ ਦਸਤਾਵੇਜ਼ ਦੇ ਖਰਚੇ:		
i. ਖਾਤੇ ਦੇ ਸ਼ੁਲਕਾਂ ਦੀ ਭੌਤਿਕ ਸਟੇਟਮੈਂਟ	Rs.250/-	
ii. ਡੁਪਲੀਕੇਟ ਐੱਨ.ਓ.ਸੀ	Rs.1000/-	
iii. ਮੁੜਭੁਗਤਾਨ ਦੀ ਭੌਤਿਕ ਅਨੁਸੂਚੀ	Rs.500/-	
ਚੈੱਕ/ਮੈਂਡੇਟ ਸਵੈਪ ਚਾਰਜ	Rs.500/-	
ਸੇਰਸਿੰਗ ਫੀਸ - ਐਡਮਿਨ ਅਤੇ ਪ੍ਰੋਸੈਸਿੰਗ ਫੀਸ (ਪੀ.ਐੱਫ)	ਐੱਸ.ਐੱਫ -	ਕਰਜ਼ੇ ਦੀ ਰਕਮ ਦਾ -
ਚੈੱਕ/ਮੈਂਡੇਟ ਬਾਊਂਸ ਹੋਣ ਦੇ ਖਰਚੇ	Rs.1000/-	
ਮੈਂਡੇਟ ਅਸਵੀਕਾਰ ਹੋਣ ਦੇ ਖਰਚੇ	Rs.500/-	
ਕਾਨੂੰਨੀ ਖਰਚੇ	ਅਸਲ ਅਨੁਸਾਰ +ਜੀ.ਐੱਸ.ਟੀ	
ਪ੍ਰੀਕਲੇਜ਼ਰ ਦੀ ਸ਼ਰਤ (ਪੂਰੀ ਬੰਦਗੀ)	ਨਿਰਧਾਰਤ ਮਿਤੀਆਂ 'ਤੇ ਛੇ ਕਿਸਤਾਂ ਦੇ ਭੁਗਤਾਨ ਤੱਕ ਕਿਸੇ ਵੀ ਪ੍ਰੀਕਲੇਜ਼ਰ ਦੀ ਆਗਿਆ ਨਹੀਂ ਹੈ।	
ਬੰਦ ਹੋਣ ਤੋਂ ਪਹਿਲਾਂ ਦੀਆਂ ਸ਼ਰਤਾਂ (ਪੂਰੀ ਤਰ੍ਹਾਂ ਬੰਦ)	a. 7ਵੀਂ ਤੋਂ 12ਵੀਂ ਕਿਸਤ ਤੱਕ ਕੀਤੇ ਪ੍ਰੀ-ਕਲੇਜ਼ਰ ਲਈ ਬਕਾਇਆ ਮੁਲਾਧਨ 'ਤੇ 6% + ਜੀਐਸਟੀ b. 12ਵੀਂ ਕਿਸਤ ਨਿਯਤ ਮਿਤੀ 'ਤੇ ਭੁਗਤਾਨ ਕਰਨ ਤੋਂ ਬਾਅਦ ਪੂਰਵ ਬੰਦ ਕਰਨ 'ਤੇ ਬਕਾਇਆ ਮੁੱਖ ਰਕਮ 'ਤੇ 4% + ਜੀਐਸਟੀ ਲਾਗੂ ਹੋਵੇਗਾ	
ਵਿਧਾਨਕ ਅਤੇ ਰੈਗੂਲੇਟਰੀ ਫੀਸ - ਸਟੈਂਪ ਡਿਊਟੀ		

ਨੋਟਸ:1. ਉਪਰੋਕਤ ਸਾਰੀਆਂ ਫੀਸਾਂ ਅਤੇ ਖਰਚੇ ਸਮੇਂ-ਸਮੇਂ 'ਤੇ ਲਾਗੂ ਹੋਣ ਵਾਲੇ ਲਾਗੂ ਟੈਕਸਾਂ, ਡਿਊਟੀਆਂ, ਸ਼ੁਲਕਾਂ, ਸਰਚਾਰਜਾਂ ਅਤੇ ਸੈੱਸ ਤੋਂ ਬਿਨਾਂ ਹਨ।

2. ਕੀ ਫੈਕਟ ਸਟੇਟਮੈਂਟ ਅਤੇ ਇਸਦੇ ਅਨੁਬੰਧਾਂ ਨੂੰ ਅਨੁਸੂਚੀ ਦੇ ਨਾਲ ਨੱਥੀ ਕੀਤਾ ਗਿਆ ਹੈ।

ਆਰ.ਬੀ.ਆਈ ਦਿਸ਼ਾ-ਨਿਰਦੇਸ਼ਾਂ ਦੇ ਤਹਿਤ ਕਰਜ਼ਿਆਂ ਦੇ ਐੱਸ.ਐੱਮ.ਏ ਅਤੇ ਐੱਨ.ਪੀ.ਏ ਸ਼੍ਰੇਣੀਆਂ ਦੇ ਰੂਪ ਵਿੱਚ ਵਰਗੀਕਰਨ ਦਾ ਆਧਾਰ ਹੇਠ ਲਿਖੇ ਅਨੁਸਾਰ ਹੈ:

ਵਰਗੀਕਰਨ ਦੀਆਂ ਸ਼੍ਰੇਣੀਆਂ	ਵਰਗੀਕਰਨ ਦਾ ਆਧਾਰ - ਮੂਲ ਜਾਂ ਵਿਆਜ ਦਾ ਭੁਗਤਾਨ ਜਾਂ ਕੋਈ ਹੋਰ ਰਕਮ ਜੋ ਪੂਰੀ ਤਰ੍ਹਾਂ ਜਾਂ ਅੰਸ਼ਕ ਤੌਰ 'ਤੇ ਬਕਾਇਆ ਹੈ
ਐੱਸ.ਐੱਮ.ਏ -0	30 ਦਿਨਾਂ ਤੱਕ
ਐੱਸ.ਐੱਮ.ਏ -1	30 ਦਿਨਾਂ ਤੋਂ ਵੱਧ ਅਤੇ 60 ਦਿਨਾਂ ਤੱਕ
ਐੱਸ.ਐੱਮ.ਏ -2	60 ਦਿਨਾਂ ਤੋਂ ਵੱਧ ਅਤੇ 90 ਦਿਨਾਂ ਤੱਕ
ਐੱਨ.ਪੀ.ਏ	90 ਦਿਨਾਂ ਤੋਂ ਵੱਧ

Cholamandalam Investment and Finance Company Ltd.

Chola Crest, Plot Nos. C 54-55 & Super B-4, Thiru.Vi.Ka. Industrial Estate,
 Guindy, Chennai 600 032, India. Email : customercare@chola.murugappa.com
 Toll-Free No.: 1800 102 4565 | CIN : L65993TN1978PLC007576

ਐੱਸ.ਐੱਮ.ਏ (ਸਪੈਸ਼ਲ ਮੈਸਨ ਅਕਾਊਂਟ) ਜਾਂ ਐੱਨ.ਪੀ.ਏ ਨੇਨ ਪਰਫਾਰਮਿੰਗ ਅਕਾਊਂਟ) ਵਜੋਂ ਕੀਤਾ ਗਿਆ ਵਰਗੀਕਰਨ ਸਬੰਧਤ ਮਿਤੀ ਲਈ ਦਿਨ ਦੇ ਅੰਤ ਦੀ ਪ੍ਰਕਿਰਿਆ ਦੇ ਹਿੱਸੇ ਵਜੋਂ ਕੀਤਾ ਜਾਂਦਾ ਹੈ ਅਤੇ ਐੱਸ.ਐੱਮ.ਏ ਜਾਂ ਐੱਨ.ਪੀ.ਏ ਵਰਗੀਕਰਨ ਮਿਤੀ ਉਹ ਕੈਲੰਡਰ ਮਿਤੀ ਹੋਵੇਗੀ ਜਿਸ ਲਈ ਕੰਪਨੀ ਦੁਆਰਾ ਦਿਨ ਦੇ ਅੰਤ ਦੀ ਪ੍ਰਕਿਰਿਆ ਚਲਾਈ ਜਾਂਦੀ ਹੈ।

ਇੱਕ ਵਾਰ ਐੱਨ.ਪੀ.ਏ ਵਜੋਂ ਵਰਗੀਕ੍ਰਿਤ ਕੀਤੇ ਗਏ ਕਰਜ਼ੇ ਦੇ ਖਾਤਿਆਂ ਨੂੰ ਸਿਰਫ਼ ਤਾਂ ਹੀ ਮਿਆਰੀ ਸੰਪਤੀ ਵਜੋਂ ਅਪਗ੍ਰੇਡ ਕੀਤਾ ਜਾਵੇਗਾ ਜੇਕਰ ਮੂਲ, ਵਿਆਜ ਅਤੇ/ਜਾਂ ਹੋਰ ਰਕਮਾਂ ਦੇ ਪੂਰੇ ਬਕਾਏ ਕਰਜ਼ਦਾਰ ਦੁਆਰਾ ਪੂਰੇ ਰੂਪ ਵਿੱਚ ਅਦਾ ਕੀਤੇ ਜਾਂਦੇ ਹਨ ("ਮਿਆਰੀ ਸੰਪਤੀ" ਸ਼ਬਦ ਦਾ ਅਰਥ ਇੱਕ ਕਰਜ਼ਾ ਖਾਤੇ ਦਾ ਅਰਥ ਹੋਵੇਗਾ ਅਤੇ ਇਸਦਾ ਹਵਾਲਾ ਦੇਵੇਗਾ ਜਿਸਨੂੰ ਐੱਸ.ਐੱਮ.ਏ ਜਾਂ ਐੱਨ.ਪੀ.ਏ ਵਜੋਂ ਵਰਗੀਕ੍ਰਿਤ ਕਰਨ ਦੀ ਲੋੜ ਨਹੀਂ ਹੈ)। ਐੱਸ.ਐੱਮ.ਏ ਜਾਂ ਐੱਨ.ਪੀ.ਏ ਵਰਗੀਕਰਨ ਕਰਜ਼ਦਾਰ ਦੇ ਪੱਧਰ 'ਤੇ ਕੀਤਾ ਜਾਂਦਾ ਹੈ ਜਿਸਦਾ ਅਰਥ ਹੈ ਕਿ ਕਰਜ਼ਦਾਰ ਦੇ ਸਾਰੇ ਕਰਜ਼ਾ ਖਾਤਿਆਂ ਨੂੰ ਸਭ ਤੋਂ ਵੱਧ ਬਕਾਇਆ ਦਿਨਾਂ ਵਾਲੇ ਕਰਜ਼ੇ ਲਈ ਲਾਗੂ ਹੋਏ ਵਰਗੀਕ੍ਰਿਤ ਕੀਤਾ ਜਾਵੇਗਾ।

ਐੱਸ.ਐੱਮ.ਏ. ਜਾਂ ਐੱਨ.ਪੀ.ਏ ਜਾਂ ਆਰ.ਬੀ.ਆਈ ਦੁਆਰਾ ਨਿਰਧਾਰਤ ਕਿਸੇ ਹੋਰ ਨਵੀਂ ਸ਼੍ਰੇਣੀ ਦੇ ਰੂਪ ਵਿੱਚ ਕਰਜ਼ਾ ਖਾਤੇ ਦੇ ਵਰਗੀਕਰਨ ਵਿੱਚ ਕੋਈ ਵੀ ਤਬਦੀਲੀ ਕੰਪਨੀ ਦੁਆਰਾ ਆਪਣੇ ਆਪ ਲਾਗੂ ਕੀਤੀ ਜਾਵੇਗੀ ਅਤੇ ਇਹੀ ਕਰਜ਼ਦਾਰ 'ਤੇ ਲਾਗੂ ਹੋਵੇਗਾ।

ਐੱਸ.ਐੱਮ.ਏ/ਐੱਨ.ਪੀ.ਏ ਵਰਗੀਕਰਣ ਲਈ ਉਦਾਹਰਣ: ਜੇਕਰ ਕਿਸੇ ਕਰਜ਼ਾ ਖਾਤੇ ਦੀ ਬਕਾਇਆ ਮਿਤੀ 31 ਮਾਰਚ, 2022 ਹੈ, ਅਤੇ ਕੰਪਨੀ ਦੁਆਰਾ ਇਸ ਮਿਤੀ ਲਈ ਦਿੱਤੇ ਅੰਤ ਦੀ ਪ੍ਰਕਿਰਿਆ ਚਲਾਉਣ ਤੋਂ ਪਹਿਲਾਂ ਪੂਰੀ ਬਕਾਇਆ ਰਾਸ਼ੀ ਪ੍ਰਾਪਤ ਨਹੀਂ ਕੀਤੀ ਗਈ ਹੈ, ਤਾਂ ਬਕਾਇਆ ਰਾਸ਼ੀ ਦੀ ਮਿਤੀ 31 ਮਾਰਚ, 2022 ਹੋਵੇਗੀ। ਜੇਕਰ ਕਰਜ਼ਾ ਖਾਤਾ ਬਕਾਇਆ ਰਹਿੰਦਾ ਹੈ, ਤਾਂ 30 ਅਪ੍ਰੈਲ, 2022 ਨੂੰ ਦਿੱਤੇ ਅੰਤ ਦੀ ਪ੍ਰਕਿਰਿਆ ਚਲਾਉਣ 'ਤੇ, ਮਤਲਬ ਕਿ ਲਗਾਤਾਰ ਬਕਾਇਆ ਰਾਸ਼ੀ ਦੇ 30 ਦਿਨਾਂ ਦੇ ਪੂਰਾ ਹੋਣ 'ਤੇ ਕਰਜ਼ਾ ਖਾਤੇ ਨੂੰ ਐੱਸ.ਐੱਮ.ਏ-1 ਵਜੋਂ ਚਿੰਨ੍ਹਿਤ ਕੀਤਾ ਜਾਵੇਗਾ। ਇਸ ਅਨੁਸਾਰ, ਕਰਜ਼ਾ ਖਾਤੇ ਲਈ ਐੱਸ.ਐੱਮ.ਏ-1 ਵਰਗੀਕਰਨ ਦੀ ਮਿਤੀ 30 ਅਪ੍ਰੈਲ, 2022 ਹੋਵੇਗੀ।

ਇਸੇ ਤਰ੍ਹਾਂ, ਜੇਕਰ ਕਰਜ਼ਾ ਖਾਤਾ ਬਕਾਇਆ ਰਹਿੰਦਾ ਹੈ, ਤਾਂ ਇਸਨੂੰ 30 ਮਈ, 2022 ਨੂੰ ਦਿਨ ਦੇ ਅੰਤ ਦੀ ਪ੍ਰਕਿਰਿਆ ਚਲਾਉਣ 'ਤੇ ਐੱਸ.ਐੱਮ.ਏ-2 ਵਜੋਂ ਚਿੰਨ੍ਹਿਤ ਕੀਤਾ ਜਾਵੇਗਾ ਅਤੇ ਜੇਕਰ ਇਹ ਹੋਰ ਵੱਧ ਸਮੇਂ ਲਈ ਬਕਾਇਆ ਰਹਿੰਦਾ ਹੈ ਤਾਂ ਇਸਨੂੰ 29 ਜੂਨ, 2022 ਨੂੰ ਦਿਨ ਦੇ ਅੰਤ ਦੀ ਪ੍ਰਕਿਰਿਆ ਚਲਾਉਣ 'ਤੇ ਐੱਨ.ਪੀ.ਏ ਵਜੋਂ ਵਰਗੀਕ੍ਰਿਤ ਕੀਤਾ ਜਾਵੇਗਾ।

ਕਿਰਪਾ ਕਰਕੇ ਧਿਆਨ ਦਿਓ ਕਿ ਐੱਸ.ਐੱਮ.ਏ ਅਤੇ ਐੱਨ.ਪੀ.ਏ ਵਜੋਂ ਵਰਗੀਕਰਨ ਦਾ ਆਧਾਰ ਅਤੇ ਉਦਾਹਰਣ ਦੀ ਵਰਤੋਂ ਕੰਪਨੀ ਦੁਆਰਾ ਕਰਜ਼ਦਾਰ ਨੂੰ ਐੱਸ.ਐੱਮ.ਏ ਅਤੇ ਐੱਨ.ਪੀ.ਏ ਵਜੋਂ ਵਰਗੀਕ੍ਰਿਤ ਕਰਨ ਲਈ ਕੀਤੀ ਗਈ ਪ੍ਰਕਿਰਿਆ ਦੀ ਸਮਝ ਪ੍ਰਦਾਨ ਕਰਨ ਲਈ ਕੀਤੀ ਜਾਂਦੀ ਹੈ। ਇਹ ਪ੍ਰਕਿਰਿਆ ਭਾਰਤੀ ਰਿਜ਼ਰਵ ਬੈਂਕ ਦੀਆਂ ਹਦਾਇਤਾਂ/ਦਿਸ਼ਾ-ਨਿਰਦੇਸ਼ਾਂ 'ਤੇ ਬਦਲਣ ਦੇ ਅਧੀਨ ਹੈ।

ਦਸਤਖਤ ਕੀਤਾ ਅਤੇ ਪਹੁੰਚਾਇਆ ਗਿਆ

ਸ਼ਾਮਿਲ ਨਾਮਿਤ ਵਿਅਕਤੀ ਦੁਆਰਾ

ਚੋਲਾਮੰਡਲਮ ਇਨਵੈਸਟਮੈਂਟ ਐਂਡ ਫਾਈਨੈਂਸ ਕੰਪਨੀ ਲਿਮਿਟੇਡ

ਸ਼ਾਮਿਲ ਨਾਮਿਤ ਵਿਅਕਤੀ ਦੁਆਰਾ ਦਸਤਖਤ ਕੀਤਾ ਅਤੇ ਪਹੁੰਚਾਇਆ ਗਿਆ

ਅਧਿਕਾਰਤ ਹਸਤਾਖਰਕਰਤਾ

ਕਰਜ਼ਦਾਰ ਦਾ ਨਾਮ ਅਤੇ ਦਸਤਖਤ

ਦਸਤਖਤ ਕੀਤਾ ਅਤੇ ਪਹੁੰਚਾਇਆ ਗਿਆ

ਦਸਤਖਤ ਕੀਤਾ ਅਤੇ ਪਹੁੰਚਾਇਆ ਗਿਆ

ਸ਼ਾਮਿਲ ਨਾਮਿਤ ਵਿਅਕਤੀ ਦੁਆਰਾ

ਸ਼ਾਮਿਲ ਨਾਮਿਤ ਵਿਅਕਤੀ ਦੁਆਰਾ

ਸਹਿ-ਕਰਜ਼ਦਾਰ 1 ਦਾ ਨਾਮ ਅਤੇ ਦਸਤਖਤ

ਸਹਿ-ਕਰਜ਼ਦਾਰ 2 ਦਾ ਨਾਮ ਅਤੇ ਦਸਤਖਤ

ਦਸਤਖਤ ਕੀਤਾ ਅਤੇ ਪਹੁੰਚਾਇਆ ਗਿਆ

ਦਸਤਖਤ ਕੀਤਾ ਅਤੇ ਪਹੁੰਚਾਇਆ ਗਿਆ

ਸ਼ਾਮਿਲ ਨਾਮਿਤ ਵਿਅਕਤੀ ਦੁਆਰਾ

ਸ਼ਾਮਿਲ ਨਾਮਿਤ ਵਿਅਕਤੀ ਦੁਆਰਾ

ਸਹਿ-ਕਰਜ਼ਦਾਰ 3 ਦਾ ਨਾਮ ਅਤੇ ਦਸਤਖਤ

ਸਹਿ-ਕਰਜ਼ਦਾਰ 4 ਦਾ ਨਾਮ ਅਤੇ ਦਸਤਖਤ

Cholamandalam Investment and Finance Company Ltd.

Chola Crest, Plot Nos. C 54-55 & Super B-4, Thiru.Vi.Ka. Industrial Estate,
Guindy, Chennai 600 032, India. Email : customercare@chola.murugappa.com
Toll-Free No.: 1800 102 4565 | CIN : L65993TN1978PLC007576


murugappa

ਗਾਰੰਟਰ(ਰਾਂ) ਦਾ ਨਾਮ ਅਤੇ ਦਸਤਖਤ

[illegible]

murugappa